

# ਮਸੀਹ ਵਿਚ ਨਵੀਂ ਜਿੰਦਗੀ, 2

(3:5-14)

3:5-14 ਦੀ ਇਕ ਸਮੀਖਿਆ

ਪੌਲਸ ਨੇ 3:5-14 ਦੀ ਸ਼ੁਰੂਆਤ ਇਕ ਦੇ ਬਾਅਦ ਇਕ ਜ਼ਰੂਰੀ ਮਨੁੱਖੀ ਗੱਲਾਂ ਦੇ ਨਾਲ ਕਰਦੇ ਹੋਏ ਇਹ ਵਿਖਾਉਣ ਲਈ ਕਿ ਇਹ ਹੁਕਮ ਉਸ ਦੀਆਂ ਪਿਛਲੀਆਂ ਗੱਲਾਂ ਤੇ ਅਧਿਕਤ ਸਨ, “ਇਸ ਲਈ” (oun) ਦੀ ਵਰਤੋਂ ਕੀਤੀ। ਕੁਝੁਸੇ ਦੇ ਲੋਕ ਮਸੀਹ ਦੇ ਨਾਲ ਜੀ ਉੱਠੇ ਸਨ, ਸੰਸਾਰਿਕ ਨਿਯਮਾਂ ਵੱਲੋਂ ਮਰ ਗਏ ਸਨ ਅਤੇ ਵਡਿਆਈ ਵਿਚ ਮਸੀਹ ਦੇ ਨਾਲ ਵਿਖਾਈ ਦੇਣ ਦੀ ਰਾਹ ਤੱਕ ਸਕਦੇ ਸਨ, ‘‘ਇਸ ਲਈ’’ ਉਨ੍ਹਾਂ ਦੀ ਜਿੰਦਗੀ ਉਸ ਦੇ ਵਰਗੀ ਹੋਣੀ ਜ਼ਰੂਰੀ ਸੀ। ਉਹ ਨਵੇਂ ਲੋਕ ਸਨ। ਇਸ ਲਈ ਉਨ੍ਹਾਂ ਨੂੰ ਨਵੇਂ ਲੋਕਾਂ ਦੇ ਰੂਪ ਵਿਚ ਰਹਿਣਾ ਜ਼ਰੂਰੀ ਸੀ। ਉਹ ਨਵੇਂ ਸਨ ਪਰ ਕੱਚੇ ਸਨ ਇਸ ਲਈ ਉਨ੍ਹਾਂ ਨੂੰ ਰੂਹਾਨੀ ਜਵਾਨੀ ਵੱਲ ਵਧਣ ਦੀ ਲੋੜ ਸੀ। ਪੌਲਸ ਨੇ ਨਿੱਜੀ ਤੌਰ ਤੇ ਇਸ ਗੱਲ ਨੂੰ ਸਮਝਾਇਆ ਕਿ ਇਹ ਇਵੇਂ ਹੀ ਹੈ; ਮਸੀਹ ਲਈ ਮਿਸ਼ਨਰੀ ਹੋਣ ਦੇ ਕਈ ਸਾਲਾਂ ਬਾਅਦ ਉਹ ਅਜੇ ਵੀ ਮਸੀਹੀ ਜਵਾਨੀ ਦੀ ਉਚਿਅਈ ਤਕ ਪਹੁੰਚਣ ਦੀ ਤਲਾਸ਼ ਵਿਚ ਸਨ (ਫਿਲਿਪੀਆਂ 3:13, 14)।

ਸਰੀਰਕ ਅੰਗਾਂ ਨੂੰ ਮਾਰਨਾ ਜ਼ਰੂਰੀ ਸੀ ਅਤੇ ਇਸ ਕਾਰਣ ਉਨ੍ਹਾਂ ਨੂੰ ਇਨ੍ਹਾਂ ਮਸੀਹੀ ਲੋਕਾਂ ਨੂੰ ਵਸ ਵਿਚ ਰੱਖਣ ਦੀ ਇਸਾਜ਼ਤ ਨਹੀਂ ਸੀ। ਪੌਲਸ ਉਨ੍ਹਾਂ ਨੂੰ ਸੰਸਾਰ ਦੇ ਬੇਕਾਰ ਫਲਹੀਣ ਹੋਣ ਨੂੰ ਪਛਾਣਨਾ ਅਤੇ ਇਹ ਸਮਝਾਉਣਾ ਚਾਹੁੰਦਾ ਸੀ ਕਿ ਸੰਸਾਰ ਕੋਲ ਦੇਣ ਲਈ ਭੁਕਾਨ ਨਹੀਂ ਹੈ। ਉਨ੍ਹਾਂ ਨੂੰ ਉਸ ਤਕ ਪਹੁੰਚਣ ਅਤੇ ਅਨੰਦ ਕਰਨ ਲਈ ਸੁਰਗੀ ਸਚਿਆਈ ਦੇ ਵੱਲ ਵੇਖਣਾ ਅਤੇ ਬਰਕਤਾਂ ਨੂੰ ਵੇਖਣਾ ਜ਼ਰੂਰੀ ਸੀ। ਉਨ੍ਹਾਂ ਦੇ ਮਨਾਂ ਵਿਚ ਜੀਵਨ ਦੇ ਇਸ ਵਿਚਾਰ ਨੂੰ ਅਪਣਾਉਣ ਦੇ ਬਾਅਦ ਪੌਲਸ ਨੇ ਉਨ੍ਹਾਂ ਨੂੰ ਸੁਰਗੀ ਬਰਕਤਾਂ ਤਕ ਪਹੁੰਚਣ ਲਈ ਵਧਣ ਅਤੇ ਉਨ੍ਹਾਂ ਗੱਲਾਂ ਨੂੰ ਕੱਢਣ ਲਈ ਵਿਹਾਰਕ ਗੁਣ ਦੱਸੇ।

ਕੁਲੱਸੀਆਂ ਲਈ ਨਕਾਰਾਤਮਕ ਗੁਣਾਂ ਨੂੰ ਲਾਹੂਣਾ (ਆਇਤਾਂ 5-11) ਅਤੇ ਸਕਾਰਾਤਮਕ ਗੁਣਾਂ ਨੂੰ ਧਾਰਣਾ (ਆਇਤਾਂ 12-14) ਜ਼ਰੂਰੀ ਸੀ। ਨਕਾਰਾਤਮਕ ਫਹਰਿਸਤ ਨੂੰ ਦੇ ਭਾਗਾਂ ਵਿਚ ਵੰਡਿਆ ਗਿਆ ਹੈ। ਪਹਿਲੇ ਭਾਗ ਵਿਚ ਸਰੀਰਕ ਅੰਗ ਹਨ ਜਿਸ ਵਿਚ ਖਾਸ ਤੌਰ ਤੇ ਕਾਫ਼ਿਰ ਲੋਕ ਲੱਗੇ ਹੋਏ ਸਨ (ਆਇਤ 5)। ਉਨ੍ਹਾਂ ਨੂੰ ਖੁਦਾ ਦੇ ਕ੍ਰੋਧ ਦੇ ਕਾਰਣ ਲਾਹ ਦੇਣਾ ਜ਼ਰੂਰੀ ਸੀ (ਆਇਤ 6)। ਦੂਜੇ ਭਾਗ ਵਿਚ ਨਾ ਮੰਨਣ ਯੋਗ ਗੁਣ ਹਨ (ਆਇਤਾਂ 8, 9), ਜਿਨ੍ਹਾਂ ਨੂੰ ਪੌਲਸ ਦੇ ਪਾਠਕਾਂ ਨੂੰ ਵੱਸ ਵਿਚ ਰੱਖਣ ਲਈ ਸਿੱਖਣਾ ਜ਼ਰੂਰੀ ਸੀ ਕਿਉਂ ਜੋ ਉਨ੍ਹਾਂ ਨੇ ਆਪਣੀ ਪੁਰਾਣੀ ਇਨਸਾਨੀਅਤ ਨੂੰ ਲਾਹ ਕੇ ਨਵੀਂ ਨੂੰ ਪਹਿਨ ਲਿਆ ਸੀ (ਆਇਤਾਂ 9, 10)।

ਨਵੇਂ ਖੜਕਾਂ ਵਿਚ ਪੌਲਸ ਨੇ ਬੁਰਿਆਈਆਂ ਦੀ ਅਜਿਹੀ ਹੀ ਡਹਰਿਸਤ ਦਿੱਤੀ ਸੀ। ਉਨ੍ਹਾਂ ਡਹਰਿਸਤਾਂ ਵਿਚ ਉਨ੍ਹਾਂ ਗੱਲਾਂ ਨੂੰ ਸ਼ਾਮਿਲ ਕੀਤਾ ਜਿਹੜੀਆਂ ਖੁਦਾ ਦੇ ਰਾਜ ਵਿਚ ਵੜਨ ਤੋਂ ਰੋਕਦੀਆਂ ਹਨ: ਹਰਾਮਕਾਰੀ (ਵਿਭਚਾਰ) ਲੋਭ (ਲਾਲਚ) ਮੂਰਤੀਪੁਜਾ (ਗਲਾਤੀਆਂ 5:19; 1 ਕੁਰਿੰਬੀਆਂ 6:9)। ਮਸੀਹੀ ਲੋਕਾਂ ਨੂੰ ਮਸੀਹ ਵਿਚ ਭਾਈ ਅਤੇ ਭੈਣਾਂ ਨੂੰ ਉਨ੍ਹਾਂ ਲੋਕਾਂ ਸਮੇਤ ਜਿਹੜੇ ਅਨੈਤਿਕ, ਲੋਭੀ (ਲਾਲਚੀ) ਅਤੇ ਮੂਰਤੀਪੁਜਕ ਹਨ (1 ਕੁਰਿੰਬੀਆਂ 5:11)। ਇਸ ਸਮੇਤ ਅਜਿਹੇ ਕੁਝ ਪਾਪਾਂ ਵਿਚ ਲੱਗਣ ਵਾਲਿਆਂ ਦੇ ਨਾਲ ਸੰਗਤੀ ਨਾ ਕਰਨ ਦਾ ਹੁਕਮ ਦਿੱਤਾ ਗਿਆ ਹੈ।

3:5-14 ਵਿਚ ਪੌਲਸ ਨੇ ਇਹ ਬੇਨਤੀ ਕਰਨ ਲਈ ਕਿ ਜੋ ਉਸ ਨੇ ਦੱਸਿਆ ਸੀ ਭੁਲ੍ਹੇ ਦੇ ਲੋਕ ਉਸ ਨੂੰ ਪੂਰੀ ਤਰ੍ਹਾਂ ਨਾਲ ਪਾ ਲੈਣ। ਪੂਰੇ ਹੋਏ ਅਤੇ ਵਧੀਆ ਕੰਮ ਨੂੰ ਵਿਖਾਉਂਦੇ ਹੋਏ ਤਿੰਨ ਕਿਰਿਆਵਾਂ ਦੀ ਵਰਤੋਂ ਕੀਤੀ। ਪਹਿਲਾਂ ਤਾਂ ਉਨ੍ਹਾਂ ਨੂੰ ਕੁਝ ਪਾਪੀ ਵਿਹਾਰਾਂ ਨੂੰ ‘ਮਾਰ ਸੁੱਟਣਾ’ ਜ਼ਰੂਰੀ ਸੀ (ਆਇਤਾਂ 5-7)। ਦੂਜਾ ਉਸ ਨੇ ਕੁਝ ਬੁਰਿਆਈਆਂ ਦੇ ਵਿਸ਼ੇ ਵਿਚ ਕਿਹਾ ਕਿ ਉਨ੍ਹਾਂ ਨੂੰ ‘ਛੱਡ ਦੇਣਾ’ ਜ਼ਰੂਰੀ ਸੀ (ਆਇਤਾਂ 8, 9)। ਤੀਜਾ, ਕੁਝ ਗੁਣਾਂ ਨੂੰ ‘ਪਹਿਨਣਾ,’ ਪੂਰੀ ਤਰ੍ਹਾਂ ਨਾਲ ਆਪਣੇ ਆਪ ਨੂੰ ਉਸ ਨਾਲ ਢੱਕ ਲੈਣਾ ਸੀ (ਆਇਤਾਂ 10-14)।

### ਉਨ੍ਹਾਂ ਦੇ ਅਨੈਤਿਕ ਪਿਛੋਕੜ ਨੂੰ ਮਾਰ ਸੁੱਟਣਾ (3:5-7)

‘ਇਸ ਲਈ ਤੁਸੀਂ ਆਪਣੇ ਅੰਗਾਂ ਨੂੰ ਜੋ ਧਰਤੀ ਉੱਤੇ ਹਨ ਮਾਰ ਸੁੱਟੋ ਅਰਥਾਤ ਹਰਾਮਕਾਰੀ, ਗੰਦ ਮੰਦ, ਕਾਮਨਾ, ਬੁਰੀ ਇੰਡਿਆ ਅਤੇ ਲੋਭ ਨੂੰ ਜਿਹੜਾ ਮੂਰਤੀ ਪੁਜਾ ਹੈ।’ ਕਿਉਂ ਜੋ ਇਨ੍ਹਾਂ ਗੱਲਾਂ ਦੇ ਕਾਰਣ ਪਰਮੇਸ਼ੁਰ ਦਾ ਕ੍ਰੋਪ ਅਣਾਗਿਆਕਾਰੀ ਦੇ ਪੁੱਤਰਾਂ ਉੱਤੇ ਪੈਂਦਾ ਹੈ। ‘ਜਿਨ੍ਹਾਂ ਦੇ ਰਾਹ ਤੁਸੀਂ ਵੀ ਅੱਗੇ ਚੱਲਦੇ ਸਾਓ ਜਿਸ ਵੇਲੇ ਉਨ੍ਹਾਂ ਵਿਚ ਜੀਉਂਦੇ ਸਾਓ।

‘‘ਇਸ ਲਈ ਤੁਸੀਂ ਆਪਣੇ ਅੰਗਾਂ ਨੂੰ ਜੋ ਧਰਤੀ ਉੱਤੇ ਹਨ ਮਾਰ ਸੁੱਟੋ’’ (3:5)

ਉਨ੍ਹਾਂ ਨੇ ਆਪਣੇ ਅੰਗਾਂ ਨੂੰ ... ਜੋ ਧਰਤੀ ਉੱਤੇ ਹਨ ... ਮਾਰ ਸੁੱਟਣਾ ਜ਼ਰੂਰੀ ਸੀ (3:5)। ਬੁਰੇ ਕੰਮਾਂ ਦੇ ਨਾਲ ਭਲੇ ਕੰਮ ‘‘ਸਰੀਰ ਦੇ ਅੰਗ’’ (mele) ਹੱਥ ਚੇਰੀ ਕਰ ਸਕਦੇ ਹਨ ਜਾਂ ਫਿਰ ਦੂਜਿਆਂ ਦੀ ਮਦਦ ਕਰ ਸਕਦੇ ਹਨ, ਪੈਰ ਮਨੁੱਖ ਨੂੰ ਬੁਰਿਆਈ ਦੇ ਥਾਂਵਾਂ ਤੇ ਜਾਂ ਖੁਦਾ ਦੀ ਬੰਦਰੀ ਲਈ ਲੈ ਜਾ ਸਕਦੇ ਹਨ। ਅੱਖਾਂ ਲਾਲਚ ਵਿਚ ਪਾਉਣ ਵਾਲੀਆਂ ਗੱਲਾਂ ਨੂੰ ਪੜ੍ਹ ਜਾਂ ਵੇਖ ਸਕਦੀਆਂ ਹਨ, ਜਾਂ ਨ੍ਹੂਨਾ ਅਤੇ ਪੇਰਣਾ ਦੇਣ ਵਾਲੀਆਂ ਗੱਲਾਂ ਦੇ ਸਕਦੀਆਂ ਹਨ, ਕੰਨ ਬੁਰੀਆਂ ਗੱਲਾਂ ਜਾਂ ਚੰਗੀਆਂ ਗੱਲਾਂ ਸੁਣ ਸਕਦੇ ਹਨ, ਅਤੇ ਦਿਮਾਗ ਪਾਪ ਨਾਲ ਭਰੇ ਜਾਂ ਪਵਿੱਤਰ ਵਿਚਾਰ ਰੱਖ ਸਕਦਾ ਹੈ। ਇਨ੍ਹਾਂ ਸਾਰਿਆਂ ਨੂੰ ਧਿਆਨ ਵਿਚ ਰੱਖਦੇ ਹੋਏ ਪੌਲਸ ਨੇ ਸਰੀਰ ਦੇ ਅੰਗਾਂ ਦੇ ਸਿਰਫ ਬੁਰੇ ਕੰਮਾਂ ਦੀ ਹੀ ਗੱਲ ਕੀਤੀ। ਉਸ ਨੇ ਦੱਸਿਆ ਕਿ ਬੁਰਿਆਈ ਲਈ ਮਰ ਜਾਣਾ ਉਹ ਹੀ ਸਚਿਆਈ ਹੈ ਜੇ ਮਸੀਹੀ ਲੋਕ ਇਸ ਨੂੰ ਸਰਿਆਈ ਮੰਨਣ। ‘‘ਇਸੇ ਤਰ੍ਹਾਂ ਤੁਸੀਂ ਵੀ ਆਪਣੇ ਆਪ ਨੂੰ ਪਾਪ ਦੀ ਵੱਲੋਂ ਮੇਦੇ ਹੋਏ ਪਰ ਮਸੀਹ ਯਿਸੂ ਵਿਚ ਪਰਮੇਸ਼ੁਰ ਲਈ ਜੀਉਂਦੇ ਸਮਝੋ’’ (ਰੋਮੀਆਂ 6:11)।

ਇਸ ਆਇਤ ਵਿਚ ਜ਼ਰੂਰੀ ਮੰਨਣ ਯੋਗ ਗੱਲ ‘‘ਮਾਰ ਸੁੱਟੋ’’ (nekro&#243;se) ਯੂਨਾਨੀ ਭਾਸ਼ਾ ਵਿਚ ਇਕ ਮਜ਼ਬੂਤ ਇਜ਼ਹਾਰ ਹੈ, ਜਿਸ ਦਾ ਬੁਨਿਆਦੀ ਅਰਥ ‘‘ਮਾਰ ਸੁੱਟਣਾ’’ ਹੈ। ਪੌਲਸ ਦਾ ਹੁਕਮ ਇਹ ਸੀ ਕਿ ਉਨ੍ਹਾਂ ਨੂੰ ਆਪਣੀ ਪਾਪੀ ਸਰੀਰਕ ਗਤੀਵਿਧੀਆਂ ਨੂੰ ਪੂਰੀ ਤਰ੍ਹਾਂ ਨਾਲ ਮਾਰ ਸੁੱਟਣਾ ਜ਼ਰੂਰੀ ਸੀ ਜਿਹੜੀਆਂ ਬਹਿਤਸਮੇ ਦੇ ਸਮੇਂ ਭਤੀ ਹੋ ਜਾਣੀਆਂ ਸਨ (ਰੋਮੀਆਂ 6:1-6)। ਬਹਿਤਸਮੇ ਦੇ ਵਕਤ ਉਹ ਜੀਣ ਦੇ ਆਪਣੇ ਪੁਰਾਣੇ ਢੰਗ ਤੋਂ ਮਰ ਗਏ ਸਨ। ਪਰ ਇਸ ਦਾ ਮਤਲਬ ਇਹ ਨਹੀਂ ਸੀ ਕਿ ਉਨ੍ਹਾਂ ਦੀ ਜ਼ਿੰਦਗੀ ਵਿਚ ਲਾਲਚ, ਬੁਰੀਆਂ ਗੱਲਾਂ ਮਰ ਗਈਆਂ ਸਨ। ਇਹ ਗੱਲਾਂ ਉਨ੍ਹਾਂ ਦੀ ਜ਼ਿੰਦਗੀ ਵਿਚ ਖਤਰਨਾਕ ਢੰਗ ਨਾਲ ਫੇਰ ਤੋਂ ਆ ਸਕਦੀਆਂ ਸਨ। ਇਸ ਕਾਰਣ ਉਨ੍ਹਾਂ ਨੂੰ ‘‘ਮਾਰ ਸੁੱਟਣਾ’’ ਭਾਵ ਪੂਰੀ ਤਰ੍ਹਾਂ ਨਾਲ ਨਾਸ ਕਰ ਦੇਣਾ ਜ਼ਰੂਰੀ ਸੀ।

ਐਡੂਅਰਡ ਲੋਹਸੇ ਨੇ ਲਿਖਿਆ, ‘‘ਮਾਰ ਸੁੱਟਣਾ। ਇਸ ਦਾ ਮਤਲਬ ਹੈ: ਪੁਰਾਣੇ ਮਨੁੱਖ ਨੂੰ ਜੋ ਬਹਿਤਸਮੇ ਦੇ ਵਕਤ ਪਹਿਲਾਂ ਹੀ ਮਰ ਚੁੱਕਿਆ ਹੈ, ਮਰ ਜਾਏ ‘ਤਾਂ ਤੁਹਾਨੂੰ ਆਪਣੇ ਆਪ ਨੂੰ ਪਾਪ ਲਈ ਮਰੇ ਹੋਏ ਅਤੇ ਮਸੀਹ ਯਿਸੂ ਵਿਚ ਖੁਦਾ ਲਈ ਜੀਉਂਦੇ ਮਰਨਾ ਵੀ ਜ਼ਰੂਰੀ ਹੈ।’’ ਉਹ ਨੇ ਅੱਗੇ ਟਿੱਪਣੀ ਕੀਤੀ, ‘‘ਮਸੀਹ ਦੇ ਨਾਲ ਮਰਨਾ ਜੋ ਬਹਿਤਸਮੇ ਵਿਚ ਹੁੰਦਾ ਹੈ, ‘ਧਰਤੀ ਦੇ ਅੰਗਾਂ

ਨੂੰ ਮਾਰ ਦੇਣ ਦੇ ਨਾਲ ਹੁਣ ਲਾਗੂ ਹੋਣਾ ਚਾਹੀਦਾ ਹੈ।’<sup>2</sup>

ਪੌਲਸ ਇਨ੍ਹਾਂ ਮਸੀਹੀ ਲੋਕਾਂ ਨੂੰ ਅਤੀਤ ਦੇ ਨਾਲ ਮਰ ਕੇ ਵਰਤਮਾਨ ਵਿਚ ਰਹਿਣ ਦੀ ਚੁਣੌਤੀ ਦੇ ਰਿਹਾ ਸੀ। ‘‘ਮਰ ਜਾਣ’’ ਲਈ ਉਸ ਦਾ ਅਰਥ ਸ਼ਬਦੀ ਤੌਰ ਤੇ ਨਹੀਂ ਲਿਆ ਜਾਣਾ ਚਾਹੀਦਾ; ਬਲਕਿ ਉਸ ਦੇ ਕਹਿਣ ਦਾ ਅਰਥ ਜੀਣ ਦੇ ਢੰਗਾਂ ਨੂੰ ਵੱਸ ਵਿਚ ਕਰਨ ਦੇ ਪ੍ਰਤੀਕਾਤਮਕ ਅਰਥ ਵਿਚ, ਪੂਰੀ ਤਰ੍ਹਾਂ ਨਾਲ ਆਪਣੇ ਆਪ ਨੂੰ ਦੁਨਿਆਵੀ ਗੰਦਰੀ ਤੋਂ ਹਟਾਉਣਾ ਹੈ। ਪਾਪ ਸੈਕਸ, ਭੁਖ ਅਤੇ ਸਰੀਰਕ ਸੱਖ ਵਰਗੀਆਂ ਸਰੀਰਕ ਇੱਛਿਆਵਾਂ ਦੇ ਵਿਗਾੜ ਨਾਲ ਹੁੰਦਾ ਹੈ ਜਿਨ੍ਹਾਂ ਨੂੰ ਬੁਦਾ ਦੇ ਮਾਪਦੰਡਾਂ ਦੇ ਅੰਦਰ ਦੱਸਣਾ ਚੰਗੀ ਗੱਲ ਹੈ। ਕੁਲੱਸੀਆਂ ਨੂੰ ਇਨ੍ਹਾਂ ਸਰੀਰਕ ਆਵੇਗਾਂ ਨੂੰ ਸਹੀ ਢੰਗ ਨਾਲ ਚਲਾਉਣ ਲਈ ਕਿਹਾ ਗਿਆ ਸੀ, ਜਿਸ ਨਾਲ ਉਹ ਉਸ ਨੂੰ ਕਾਬੂ ਵਿਚ ਰੱਖ ਕੇ ਬੁਦਾ ਲਈ ਉਨ੍ਹਾਂ ਦੀ ਵਰਤੋਂ ਕਰ ਸਕਣ। ਸਰੀਰ ਆਪਣੇ ਆਪ ਵਿਚ ਬੁਰਿਆਈ ਨਹੀਂ ਹੈ। ਬਲਕਿ ਉਹ ਮਾਰਗ ਹੈ ਜਿਸ ਵਿਚ ਪਾਪੀ ਖਿੱਚ ਪਾਉਂਦੇ ਹਨ। ਇਹ ਉਹ ਜ਼ਰੀਆ ਵੀ ਹੈ ਜਿਸ ਦੇ ਰਾਹੀਂ ਮਨ ਚੰਗੇ ਕੰਮਾਂ ਦਾ ਬਿਆਨ ਕਰਦਾ ਹੈ। ਆਦਮੀ ਦੀ ਜ਼ਿੰਦਗੀ ਵਿਚ ਚੰਗਾ ਅਤੇ ਮਾੜਾ ਉਸ ਦੇ ਅੰਦਰੋਂ ਹੀ ਨਿੱਕਲਦਾ ਹੈ (ਮੱਤੀ 15: 19, 20)। ਅਸਲ ਆਦਮੀ ਅੰਦਰ ਹੀ ਹੈ।

ਜੇ ਸਰੀਰ ਦੇ ਅੰਗ ਬੁਰੇ ਮਕਸਦਾਂ ਲਈ ਮਰੇ ਹੋਏ ਹਨ ਤਾਂ ਨਤੀਜਾ ਉਨ੍ਹਾਂ ਦੀ ਇਕ ਨਵੀਂ ਵਰਤੋਂ ਅਤੇ ਉਦੇਸ਼ ਹੋਣਾ ਚਾਹੀਦਾ ਹੈ। ‘‘ਆਪਣੀਆਂ ਦੇਹੀਆਂ ਨੂੰ ਜ਼ਿੰਦਾ ਅਤੇ ਪਵਿੱਤਰ ਅਤੇ ਪਰਮੇਸ਼ੁਰ ਨੂੰ ਭਾਉਂਦਾ ਬਲੀਦਾਨ ਕਰਕੇ ਚੜਾਵੇ, ਇਹ ਤੁਹਾਡੀ ਰੂਹਾਨੀ ਬੰਦਰੀ ਹੈ’’ (ਰੋਮੀਆਂ 12: 1); ‘‘ਅਸੀਂ ਆਪਣੇ ਆਪ ਨੂੰ ਸਰੀਰ ਅਤੇ ਆਤਮਾ ਦੀ ਸਾਰੀ ਮਲੀਨਤਾਈ ਤੋਂ ਸ਼ੁਧ ਕਰ ਕੇ ਪਰਮੇਸ਼ੁਰ ਦੇ ਭੌਨ ਨਾਲ ਪਵਿੱਤਰਤਾਈ ਨੂੰ ਸੰਪੂਰਨ ਕਰਿਏ’’ (2 ਕੁਰਿੰਧੀਆਂ 7: 1)। ਸਰੀਰਕ ਦੇਹ ਨਹੀਂ ਬਲਕਿ ਪਾਪ ਦੇ ਸਰੀਰ ਨੂੰ ਮਾਰਿਆ ਜਾਣਾ ਜ਼ਰੂਰੀ ਹੈ (ਰੋਮੀਆਂ 6: 6)। ਆਪਣੇ ਅੰਗਾਂ ਨੂੰ ਭੁਧਰਮ ਦੇ ਜ਼ਰੀਏ ਦੇ ਰੂਪ ਵਿਚ ਵਰਤਣ ਦੀ ਬਜਾਏ ਕੁਲੱਸੀਆਂ ਨੂੰ ਉਨ੍ਹਾਂ ਦੀ ਵਰਤੋਂ ਧਰਮ ਦੇ ਹਥਿਆਰ ਦੇ ਰੂਪ ਵਿਚ ਕਰਨੀ ਸੀ ਜਿਵੇਂ ਕਿ ਮੁਰਦਿਆਂ ਵਿੱਚੋਂ ਜੀ ਉੱਠੋਂ ਵਾਲੇ ਕਰਦੇ ਹਨ (ਰੋਮੀਆਂ 6: 13)। ਇਨ੍ਹਾਂ ਅੰਗਾਂ ਦੀ ਵਰਤੋਂ ਅਸ਼ੁੱਧਤਾ ਅਤੇ ਭੁਧਰਮ ਦੇ ਦਾਸਾਂ ਦੇ ਇਲਾਵਾ ਧਾਰਮਿਕਤਾ ਦੇ ਦਾਸਾਂ ਦੇ ਰੂਪ ਵਿਚ ਕੀਤੀ ਜਾਣੀ ਸੀ (ਰੋਮੀਆਂ 6: 19)।

ਸੰਸਾਰ ਦੇ ਲੋਕ ਕੁਝ ਹੱਦ ਤਕ ਆਪਣੀ ਜ਼ਿੰਦਗੀ ਵਿੱਚੋਂ ਤਰ੍ਹਾਂ ਤਰ੍ਹਾਂ ਦੀਆਂ ਬੁਰਿਆਈਆਂ ਨੂੰ ਕੱਢ ਸਕਦੇ ਹਨ ਜਾਂ ਕੁਝ ਗੁਣਾਂ ਨੂੰ ਵਧਾ ਸਕਦੇ ਹਨ, ਜਿਹੜੇ ਪੌਲਸ ਰਾਹੀਂ ਬਣਾਏ ਗਏ ਜੀਵਨ ਨਾਲ ਮੇਲ ਖਾਂਦੇ ਹਨ। ਪਰ ਮਸੀਹੀ ਹੋਣ ਦੇ ਨਾਤੇ ਸਾਡੇ ਕੋਲ ਇਕ ਸਹਾਇਕ ਹੈ ਜਿਹੜਾ ਸੰਸਾਰ ਕੋਲ ਨਹੀਂ ਹੈ (ਯੂਹੇਨਾ 14: 17), ਜਿਹੜਾ ਸਾਨੂੰ ਮਜ਼ਬੂਤ ਬਣਾ ਸਕਦਾ ਹੈ ਜਦ ਅਸੀਂ ਆਪਣੀ ਜ਼ਿੰਦਗੀ ਵਿਚ ਸਿੱਧ ਪਵਿੱਤਰਤਾਈ ਦੀ ਤਲਾਸ਼ ਕਰਦੇ ਹਨ (ਅਫਸੀਆਂ 3: 16; 2 ਕੁਰਿੰਧੀਆਂ 7: 1)। ਸੰਸਾਰ ਅਜਿਹੀ ਤਲਾਸ਼ ਸੁਆਰਥੀ ਕਾਰਣਾਂ ਲਈ ਕਰ ਸਕਦਾ ਹੈ, ਪਰ ਮਸੀਹੀ ਲੋਕਾਂ ਦੇ ਰੂਪ ਵਿਚ ਅਸੀਂ ਇਹ ਬਦਲਾਅ ਯਿਸੂ ਨੂੰ ਬੁਸ਼ ਕਰਨ ਅਤੇ ਉਸ ਦੀ ਵਡਿਆਈ ਲਈ ਕਰਦੇ ਹਾਂ। ਇੰਜ ਕਰਕੇ ਅਸੀਂ ਨੈਤਿਕ ਰੂਪ ਵਿਚ ਭਰੋਸ਼ਟ ਅਤੇ ਗੰਦੇ ਸਮਾਜ ਦੀ ਬਦਬੂ ਨੂੰ ਨਾਸ ਕਰਦੇ ਹਾਂ। 2 ਕੁਰਿੰਧੀਆਂ 2: 15, 16 ਵਿਚ ਪੌਲਸ ਨੇ ਲਿਖਿਆ, ‘‘ਕਿਉਂ ਜੋ ਅਸੀਂ ਪਰਮੇਸ਼ੁਰ ਲਈ ਉਨ੍ਹਾਂ ਵਿਚ ਜਿਹੜੇ ਮੁਕਤੀ ਨੂੰ ਪ੍ਰਾਪਤ ਹੋ ਰਹੇ ਹਨ ਅਤੇ ਉਨ੍ਹਾਂ ਵਿਚ ਜਿਹੜੇ ਨਾਸ ਹੋ ਰਹੇ ਹਨ ਮਸੀਹ ਦੀ ਸੁਗੰਧੀ ਹਾਂ। ਇਨ੍ਹਾਂ ਨੂੰ ਮੌਤ ਲਈ ਮੌਤ ਦੀ ਬੇ ਪਰ ਉਨ੍ਹਾਂ ਨੂੰ ਜੀਵਨ ਲਈ ਜੀਵਨ ਦੀ ਬੁਸ਼ਬੂ ਹਾਂ ...।’’

‘‘ਹਰਾਮਕਾਰੀ, ਗੰਦ ਮੰਦ, ਕਾਮਨਾ, ਬੁਰੀ ਇੱਛਿਆ’’ (3: 5)

ਪੌਲਸ ਦੀ ਪਹਿਲੀ ਛਹਰਿਸਤ ਵਿਚ ਨੈਤਿਕ ਪਾਪ (ਆਇਤ 5), ਅਤੇ ਦੂਜੀ ਛਹਰਿਸਤ ਵਿਚ ਚੰਗਤਰ ਅਤੇ ਸੁਭਾਅ ਦੇ ਪਾਪ (ਆਇਤਾਂ 8, 9) ਵਿਚ ਇਨ੍ਹਾਂ ਬੁਰਿਆਈਆਂ ਨੂੰ ਲਾਹ ਕੇ ਅਤੇ

ਮਸੀਹੀ ਗੁਣਾਂ ਨੂੰ ਪਹਿਨ ਕੇ (ਆਇਤਾਂ 12-14), ਕੁਲੋਸੇ ਦੇ ਲੋਕਾਂ ਨੇ ਉਸ ਵਿਚ ਜ਼ਿੰਦਗੀ ਦੀਆਂ ਖੂਬੀਆਂ ਨੂੰ ਅਪਣਾ ਲੈਣਾ ਸੀ। ਜਿਸ ਵਿਚ ਉਹ ਬਪਤਿਸਮਾ ਲੈ ਕੇ ਆਏ ਸਨ। ਪਹਿਲੀ ਫਾਰਿਸਤ ਵਾਲੀਆਂ ਬੁਰਿਆਈਆਂ ਉਤੇ ਭੁਦਾ ਦਾ ਕ੍ਰੋਧ ਅਤੇ ਡਰ ਮਿਲਦਾ ਹੈ (ਰੋਮੀਆਂ 1:29-31; 1 ਕੁਰਿੰਥੀਆਂ 6:9, 10; ਗਲਾਤੀਆਂ 5:21; ਅਫਸੀਆਂ 5:5)। ਇਹ ਉਹ ਵਿਹਾਰ ਹੈ ਜਿਸ ਵਿਚ ਕੁਲੋਸੇ ਅਤੇ ਹੋਰ ਥਾਂਵਾਂ ਦੇ ਮਸੀਹੀ ਲੋਕ ਆਪਣੇ ਕਾਫ਼ਿਰ ਅਤੀਤ ਦੇ ਵਕਤ ਸਨ।

ਪਹਿਲਾਂ ਉਸ ਨੇ ਹਰਾਮਕਾਰੀ ਲਿਖਿਆ ਅਤੇ *porneia* ਸ਼ਬਦ ਦੀ ਵਰਤੋਂ ਕੀਤੀ। ਜਿਸ ਵਿੱਚੋਂ ਪੇਰਨੋਗ੍ਰਾਫੀ ਸ਼ਬਦ ਮਿਲਦਾ ਹੈ। ਹੋਰ ਅਨੁਵਾਦਾਂ ਵਿਚ ਇਸ ਸ਼ਬਦ ਦੀ ਵਰਤੋਂ ‘ਛੋਰਨੀਕੇਸ਼ਨ’ (KJV; NKJV; NRSV) ਜਾਂ ‘ਸੈਕਸੁਅਲ ਇੰਮੋਰੈਲਿਟੀ’ (NIV; TNIV) ਕੀਤਾ ਗਿਆ ਹੈ। ‘ਸੈਕਸੁਅਲ ਇੰਮੋਰੈਲਿਟੀ,’ ਜਾਂ ਸੈਕਸੁਅਲ ਗੁਮਰਾਹੀ ਦਾ ਵਿਚਾਰ ‘ਹਰਾਮਕਾਰੀ’ ਨਾਲੋਂ ਕਿਤੇ ਬੇਹਤਰ ਅਨੁਵਾਦ ਹੈ। *Porneia* ਸਿਰਫ਼ ਨਜ਼ਾਇਜ਼ ਸਰੀਰਕ ਸਬੰਧਾਂ ਦੀ ਹੀ ਗੱਲ ਕਰਦਾ ਹੈ, ਪਰ ਇਹ ਵਿਭਚਾਰ ਤਕ ਸੀਮਤ ਨਹੀਂ ਹੈ, ਜੋ ਉਨ੍ਹਾਂ ਵਿਚ ਸਰੀਰਕ ਸੰਭੋਗ ਹੈ ਜਿਨ੍ਹਾਂ ਦਾ ਆਪੇ ਵਿਚ ਵਿਆਹ ਨਹੀਂ ਹੋਇਆ ਹੈ। ਇਸ ਦੇ ਉਲਟ ਜਿਹੜਾ ਸ਼ਬਦ ਪੌਲਸ ਨੇ ਵਰਤਿਆ ਉਸ ਵਿਚ ਹਰ ਤਰ੍ਹਾਂ ਦਾ ਨਜ਼ਾਇਜ਼ ਜਿਣਾਂ ਵਿਹਾਰ ਜਿਵੇਂ ਪੁਰਖ ਸਮਲਿੰਗੀ, ਅੰਰਤ ਸਮਲਿੰਗੀ, ਪਸੁਗਾਮਿਤਾ, ਜ਼ਨਾਹਕਾਰੀ ਜਾਂ ਵਿਭਚਾਰ, ਰੰਡੀਬਾਜ਼ੀ ਅਤੇ ਉਹ ਵਿਆਹ ਤੋਂ ਬਾਹਰ ਸੈਕਸ। ਨਵੇਂ ਨੇਮ ਵਿਚ ਹੋਰ ਥਾਂਈਂ ਇਸ ਸ਼ਬਦ ਦੇ ਕਈ ਰੂਪ ਮਿਲਦੇ ਹਨ, ਹਰ ਥਾਂ ਅਜਿਹੇ ਵਿਹਾਰ ਦੀ ਨਿੰਦਿਆ ਹੀ ਹੁੰਦੀ ਹੈ।<sup>3</sup> ਪ੍ਰਕਾਸ਼ ਦੀ ਪੋਥੀ ਵਿਚ ਯੂਹੰਨਾ ਨੇ ਅਪੋਕਲਿਪਟਿਕ ਬਾਬੁਲ ਨਾਲ ਬੁਰਿਆਈ ਵਿਚ ਭਾਈਵਾਲ ਅਤੇ ਸੰਗਤੀ ਨਾਲ ਸਬੰਧਿਤ ਪ੍ਰਤੀਕ ਦੇ ਅਰਥ ਵਿਚ ਇਸ ਨੂੰ ਵਰਤਿਆ (ਪ੍ਰਕਾਸ਼ ਦੀ ਪੋਥੀ 14:8; 17:2, 4; 18:3; 19:2)।

ਯੂਨਾਨੀ ਨਾਂਉਂ ਸ਼ਬਦ *moicheia* (‘ਜ਼ਨਾਹ’<sup>4</sup>) ਅਤੇ ਕਿਰਿਆ ਸ਼ਬਦ *moicheuo* (‘ਹਰਾਮਕਾਰੀ ਕਰਨਾ’<sup>5</sup>) *porneia* “[ਸੈਕਸੁਅਲ] ਹਰਾਮਕਾਰੀ” ਨਾਲ ਨਾ ਉਲਿਆਇਆ ਜਾਵੇ, ਇਸ ਦੀ ਵਰਤੋਂ ਵਿਆਹੇ ਵਿਅਕਤੀ ਦੇ ਅਲਵਿਆਹੇ ਜਾਂ ਕਿਸੇ ਹੋਰ ਵਿਆਹੇ ਸ਼ਬਸ ਨਾਲ ਜੋ ਕਿ ਛੜਾ ਹੈ, ਸੰਭੋਗ ਲਈ ਕੀਤੀ ਜਾਂਦੀ ਹੈ। *Porneia* ਵਿਸ਼ਾਲ ਸ਼ਬਦ ਹੈ, ਜਿਸ ਵਿਚ *moicheia* ਅਤੇ *moicheuo* ਦੇਵੇਂ ਆ ਸਕਦੇ ਹਨ।

ਪੌਲਸ ਨੇ ਕੁਲੋਸੀਆਂ ਨੂੰ ਉਨ੍ਹਾਂ ਨਾਲ ਸੰਗਤੀ ਨਾ ਰੱਖਣ ਦਾ ਹੁਕਮ ਦਿੱਤਾ ਜਿਹੜੇ ਲੋਕ *porneia* ਵਿਚ ਲੱਗੇ ਹਨ (1 ਕੁਰਿੰਥੀਆਂ 5:11)। ਉਸ ਨੇ ਉਨ੍ਹਾਂ ਨੂੰ ਯਾਦ ਦੁਆਇਆ ਕਿ ‘ਵਿਭਚਾਰੀ’ ਲੋਕ ‘ਪਰਮੇਸ਼ਰ ਦੇ ਰਾਜ ਦੇ ਅਧਕਾਰੀ’ ਨਹੀਂ ਹੋਣਗੇ (1 ਕੁਰਿੰਥੀਆਂ 6:9, 10) ਅਤੇ ਉਨ੍ਹਾਂ ਨੂੰ ‘[ਸੈਕਸ ਦੀ] ਹਰਾਮਕਾਰੀ ਤੋਂ ਭੱਜਣ’ ਲਈ ਆਖਿਆ (1 ਕੁਰਿੰਥੀਆਂ 6:18)। ਗਲਾਤੀਆਂ 5: 19-21 ਵਿਚ ਉਸ ਨੇ ਸਰੀਰ ਦਿਆਂ ਕੰਮਾਂ ਵਿਚ ਸਭ ਤੋਂ ਪਹਿਲਾਂ ‘ਹਰਾਮਕਾਰੀ’ ਨੂੰ ਲਿਖਿਆ।

ਇਹ ਸਿਖਾਉਣ ਦੀ ਥਾਂ ਕਿ ਕਾਮ ਦੀਆਂ ਇੰਡਿਆਵਾਂ ਮਸੀਹੀ ਲੋਕਾਂ ਵਿਚ ਨਾ ਰਹਿਣ, ਪੌਲਸ ਨੇ ਸਮਝਾਇਆ ਕਿ ਇਨ੍ਹਾਂ ਇੰਡਿਆਵਾਂ ਨੂੰ ਕਾਬੂ ਵਿਚ ਰੱਖਿਆ ਜਾਵੇ। ਜੋ ਲੋਕ ਛੋਰਨੀਕੇਸ਼ਨ ਤੋਂ ਬਚਣ ਲਈ ਆਪਣੀ ਇੰਡਿਆਵਾਂ ਨੂੰ ਕਾਬੂ ਵਿਚ ਨਹੀਂ ਰੱਖ ਸਕਦੇ ਉਨ੍ਹਾਂ ਨੂੰ ਚਾਹੀਦਾ ਹੈ ਕਿ ਵਿਆਹ ਕਰ ਲੈਣ ਤਾਂ ਜੋ ਉਹ ਭੁਦਾ ਦੇ ਠੰਹਿਗਾਏ ਮਾਪਦੰਡਾਂ ਵਿਚ ਰਹਿ ਕੇ ਸੈਕਸ ਦੇ ਸਬੰਧਾਂ ਦਾ ਮਜ਼ਾ ਲੈ ਸਕਣ (1 ਕੁਰਿੰਥੀਆਂ 7:1-5)।

ਸੰਭੋਗ ਦੇ ਵਿਗਾੜ ਵਿਚ ਅਗਲੇ ਦੋ ਸ਼ਬਦਾਂ ਨੂੰ ਗੰਦ ਮੰਦ ਅਤੇ ਕਾਮਨਾ ਨੂੰ ਮਿਲਾਇਆ ਜਾ ਸਕਦਾ ਹੈ। ‘ਗੰਦ ਮੰਦ’ (*akatharsia*) ਕਿਸੇ ਅਜਿਹੀ ਚੀਜ਼ ਨੂੰ ਕਿਹਾ ਜਾਂਦਾ ਹੈ ਜਿਹੜੀ ਇਸ ਅਰਥ ਵਿਚ ਸਾਫ਼ ਨਹੀਂ ਹੈ ਕਿ ਇਹ ਗੰਦੀ ਜਾਂ ਮੈਲੀ ਹੈ, ਜਿਵੇਂ ਸਰੀਰ ਦੀ ਗੰਦਰੀ ਜਾਂ ਕਬਰ ਦੀਆਂ ਚੀਜ਼ਾਂ (ਮੱਤੀ 23:27)। ਨੈਤਿਕ ਭਰੋਸ਼ਟਤਾ ਅਤੇ ਅਸੁਧੱਤਾ ਦੇ ਪ੍ਰਤੀਕ ਦੇ ਅਰਥ ਵਿਚ

ਵਰਤਣ ਤੇ ਇਸ ਨੂੰ ਆਮ ਤੌਰ ਤੇ *porneia* ਨਾਲ ਜੋੜਿਆ ਜਾਂਦਾ ਹੈ। ਗਲਾਤੀਆਂ 5:19 ਵਿਚ ਇਸ ਨੂੰ ਸਰੀਰ ਦੇ ਕੰਮ ਦੇ ਰੂਪ ਵਿਚ ਦੌਸਿਆ ਗਿਆ ਹੈ (ਵੇਖੋ 2 ਕੁਰਿੰਬਿਆਂ 12:21; ਅਫਸੀਆਂ 5:3)। ਇਸ ਸ਼ਬਦ ਦੀ ਵਰਤੋਂ ਪਵਿੱਤਰਤਾਈ ('ਪਵਿੱਤਰ ਹੋਣਾ'); 1 ਬੱਸਲੁਨੀਕੀਆਂ 4:7) ਅਤੇ ਧਾਰਮਿਕਤਾ (ਰੈਮੀਆਂ 6:19) ਦੇ ਉਲਟ ਗੈਰ ਕੁਦਰਤੀ ਅਤੇ ਅਲਵਿਹਾਰਕ (ਰੈਮੀਆਂ 1:24) ਕੰਮ ਲਈ ਕੀਤੀ ਜਾਂਦੀ ਹੈ।

'ਕਾਮਨ' (*pathos*) ਵਿਚ ਉਹ ਬੇਕਾਬੂ ਇੱਛਿਆਵਾਂ ਆ ਜਾਂਦੀਆਂ ਹਨ ਜੋ ਆਦਮੀ ਨੂੰ ਗੁਲਾਮ ਬਣਾ ਦਿੰਦੀਆਂ ਹਨ। 3:5 ਵਿਚਲਾ ਇਹ ਸ਼ਬਦ ਰੈਮੀਆਂ 1:26 ਵਿਚ ('ਨੀਚ ਵਾਸਨਾ') ਅਤੇ 1 ਬੱਸਲੁਨੀਕੀਆਂ 4:5 ('ਕਾਮ ਦੀ ਵਾਸਨਾ') ਹੈ। ਬਾਈਬਲ ਵਿਚ ਬਾਹਰ ਦੀ ਜ਼ਿਆਦਾਤਰ ਵਰਤੋਂ ਵਿਚ ਇਸ ਦਾ ਅਰਥ 'ਜਿਹੜਾ ਅਨੁਭਵ ਕੀਤਾ ਗਿਆ, ਝੱਲਿਆ ਗਿਆ ਹੋਵੇ' ਹੈ, ਜਿਵੇਂ ਯਿਸੂ ਵੱਲੋਂ ਸਲੀਬ ਤੇ ਭੋਗਿਆ ਗਿਆ ਦੁੱਖ। ਸਤੋਇਕੀ ਲੋਕ ਇਸ ਅਰਥ ਦਾ ਭਾਵਨਾਵਾਂ ਨਾਲ ਪ੍ਰਭਾਵਿਤ ਵਿਅਕਤੀ ਲਈ ਕਰਦੇ ਸਨ ਜਿਹੜਾ ਸਥਿਰ ਜੀਵਨ ਤੇ ਨਹੀਂ ਪਹੁੰਚ ਸਕਦਾ ਸੀ। ਇੱਥੇ ਇਸ ਨੂੰ ਸੈਕਸ ਦੀ ਬੇਹੱਦ ਕਾਮਨਾ, ਕਾਮ ਦੀ ਅੱਗ ਦੀ ਬੁਰਿਆਈ ਅਤੇ ਬੇਕਾਬੂ ਸੈਕਸ ਦੀਆਂ ਇੱਛਿਆਵਾਂ ਲਈ ਵਰਤਿਆ ਗਿਆ ਹੈ ਜੋ ਕਿ ਬੁਰਿਆਈ ਨੂੰ ਦਰਸਾਉਂਦਾ ਹੈ। 'ਸੈਕਸ ਦੀ ਬੁਰਿਆਈ' ਵਿਚ ਸਰੀਰਕ ਕਾਰਜ ਸ਼ਾਮਿਲ ਹੁੰਦਾ ਹੈ ਜਦ ਕਿ 'ਕਾਮਨਾ' ਉਹ ਇੱਛਿਆਵਾਂ ਹਨ ਜੋ ਮਨ ਵਿਚ ਜਮਾਂ ਹੋ ਕੇ ਆਦਮੀ ਨੂੰ ਸਰੀਰਕ ਬੁਰਿਆਈਆਂ ਵੱਲ ਲੈ ਜਾਂਦੀਆਂ ਹਨ।

ਭੂਰੀ ਇੱਛਿਆ ਦੋ ਯੂਨਾਨੀ ਸ਼ਬਦਾਂ *kakē* ('ਭੂਰੀ') ਅਤੇ *epithumia* ('ਇੱਛਿਆ') ਦਾ ਅਨੁਵਾਦ ਹੈ। ਇਹ ਤੈਅ ਕਰਨ ਲਈ ਕਿ ਕੋਈ ਵਿਸ਼ੇਸ਼ 'ਇੱਛਿਆ' ਚੰਗੀ ਹੈ ਜਾਂ ਭੂਰੀ, ਸੰਦਰਭ ਦਾ ਹੋਣਾ ਜ਼ਰੂਰੀ ਹੈ। ਇੱਥੇ ਇਹ ਸੰਕੇਤ ਦਿੰਦਿਆਂ ਕਿ ਪੌਲਸ ਦੇ ਕਹਿਣ ਤੋਂ ਭਾਵ ਪਾਪ ਦੀਆਂ ਖਾਹਿਸ਼ਾਂ ਸੀ, 'ਇੱਛਿਆ' ਨੂੰ 'ਭੂਰੀ' ਨਾਲ ਸੁਧਾਰਿਆ ਗਿਆ ਹੈ।

*Epithumia* ਦਾ ਬੁਨਿਆਦੀ ਅਰਥ ਕੁਝ ਕਰਨ ਜਾਂ ਪਾਉਣ ਦੀ ਤੱਤਪ ਹੋਣ ਦੇ ਅਰਥ ਵਿਚ 'ਕਿਸੇ ਗੱਲ ਤੇ ਆਪਣਾ ਮਨ ਲਾਉਣਾ' ਹੈ। ਇਸ ਸ਼ਬਦ ਦੀ ਵਰਤੋਂ 'ਲੋਭ' ਦੇ ਬੁਰੇ ਅਰਥ ਵਿਚ ਕੀਤੀ ਜਾਂਦੀ ਹੈ ਜਿਵੇਂ ਕਿ ਦਸ ਹੁਕਮਾਂ ਵਿਚ (ਵੇਖੋ ਰੈਮੀਆਂ 7:7; 13:9), ਅਤੇ ਭੂਰੀਆਂ ਇੱਛਿਆਵਾਂ (1 ਕੁਰਿੰਬਿਆਂ 10:6; ਗਲਾਤੀਆਂ 5:17; ਯਾਕੂਬ 4:2) ਦੀ ਮਨਾਹੀ ਕੀਤੀ ਗਈ ਸੀ। ਪੌਲਸ ਨੇ ਅਫਸੀਆਂ ਦੇ ਚਾਂਦੀ, ਸੋਨੇ ਜਾਂ ਕੱਪੜੇ ਦਾ 'ਲੋਭ' ਨਹੀਂ ਕੀਤਾ ਸੀ (ਰਸੂਲਾਂ ਦੇ ਕੰਮ 20:33)। ਯਿਸੂ ਨੇ ਇਸ ਸ਼ਬਦ ਦੀ ਵਰਤੋਂ ਨਜ਼ਾਇਜ਼ ਸੈਕਸ ਦੀ ਇੱਛਿਆਵਾਂ ਦੇ ਸਬੰਧ ਵਿਚ ਕੀਤੀ (ਮੱਤੀ 5:28)। ਉਸ ਨੇ ਦੱਸਿਆ ਕਿ ਮਨ ਵਿਚ ਵਿਭਚਾਰ ਦੇ ਵਿਚਾਰਾਂ ਨੂੰ ਰੱਖਣਾ ਵਿਭਚਾਰ ਕਰਨ ਦੇ ਕੰਮਾਂ ਜਿਨ੍ਹਾਂ ਹੀ ਪਾਪੀ ਹੈ। ਪਾਪ ਕਰਨ ਦਾ ਇੱਕੋ ਇਕ ਢੰਗ ਸਰੀਰਕ ਰੂਪ ਵਿਚ ਇਕੱਠੇ ਹੋਣਾ ਹੀ ਨਹੀਂ ਬਲਕਿ ਕਿਸੇ ਔਰਤ ਨੂੰ ਵੇਖ ਕੇ ਸਰੀਰਕ ਸੰਭੋਗ ਦੀ ਇੱਛਿਆ ਰੱਖਣਾ ਵੀ ਪਾਪ ਹੈ। ਪੌਲਸ ਨੇ ਕੁਲਸੀਆਂ ਨੂੰ ਅਜਿਹੀਆਂ ਇੱਛਿਆਵਾਂ ਨੂੰ ਮਾਰ ਸੁੱਟਣ ਦਾ ਹੁਕਮ ਦਿੱਤਾ।

ਹੋਰ ਸੰਦਰਭਾਂ ਵਿਚ *epithumia* ਦਾ ਅਰਥ ਚੰਗੀ ਇੱਛਿਆ ਜਾਂ ਤੱਤਪ ਹੋ ਸਕਦਾ ਹੈ<sup>6</sup> ਇਸ ਦੀ ਇਕ ਉਦਾਹਰਣ ਉਸ ਮਨੁਖ ਦੀ ਇੱਛਿਆ ਹੈ ਜਿਹੜਾ ਪ੍ਰਧਾਨ ਦੇ ਰੂਪ ਵਿਚ ਸੇਵਾ ਕਰਨ ਦੀ ਇੱਛਿਆ ਰੱਖਦਾ ਹੈ ਕਿਉਂ ਜੋ ਪੌਲਸ ਨੇ ਲਿਖਿਆ ਕਿ ਉਹ ਭਲੇ ਕੰਮ ਦੀ 'ਇੱਛਿਆ ਕਰਦਾ' ਹੈ (1 ਤਿਮੋਥਿਊਸ 3:1)।

'ਅਤੇ ਲੋਭ ਨੂੰ ਜਿਹੜਾ ਮੁਰਤੀ ਪੁਜਾ ਹੈ' (3:5)

ਪੌਲਸ ਦੇ ਅਗਲੇ ਸ਼ਬਦ *pleonexia* ਦਾ ਅਨੁਵਾਦ KJV ਵਿਚ ਲੋਭ ਕੀਤਾ ਗਿਆ ਹੈ ਪਰ NASB ਵਿਚ ਆਮ ਤੌਰ ਤੇ ਇਸ ਦਾ ਅਨੁਵਾਦ 'ਲਾਲਚ' ਕੀਤਾ ਗਿਆ ਹੈ<sup>7</sup> KJV ਅਤੇ

NASB ਦੋਹਾਂ ਵਿਚ ਇੱਕੋ ਮੂਲ ਸ਼ਬਦ *pleonektes* ਦਾ ਅਨੁਵਾਦ ‘‘ਲੋਭੀ’’ ਕੀਤਾ ਗਿਆ ਹੈ (1 ਕੁਰਿੰਧੀਆਂ 5: 10, 11; 6: 10; ਅਫਸੀਆਂ 5: 5)। ਇਹ ਜਿਨ੍ਹਾਂ ਕਿਸੇ ਦੀ ਲੋੜ ਹੋਵੇ ਜਾਂ ਜੋ ਉਸ ਦਾ ਬਣਦਾ ਹੋਵੇ ਉਸ ਨਾਲੋਂ ਵੱਧ ਦੀ ਇੱਛਿਆ ਕਰਨ ਦੇ ਸਬੰਧ ਵਿਚ ਲਾਲਚੀ ਅਤੇ ਲੋਭੀ ਹੋਣਾ ਹੈ। ਇਹ ਯਕੀਨੀ ਬਣਾਉਣ ਲਈ ਕਿ ਸਿਰਫ ਸੈਕਸ ਦੇ ਪਾਪ ਹੀ ਇਸ ਸ਼ਬਦ ਲਈ ਸਬੰਧਤ ਨਹੀਂ ਹੋਣਗੇ, ‘‘ਪੌਲਸ ਨੇ ਅੱਗੇ ਕਿਹਾ, ਜਿਹੜਾ ਮੂਰਤਾਂ ਦੇ ਬਰਾਬਰ ਹੈ।’’ ਜਿਸੂ ਨੇ ਆਪਣੇ ਰਸੂਲਾਂ ਨੂੰ ਚਿਤਾਵਨੀ ਦਿੱਤੀ, ‘‘ਖਬਰਦਾਰ ਅਤੇ ਸਾਰੇ ਲੋੜ ਤੋਂ ਬਚੇ ਰਹੋ’’ (ਲੂਕਾ 12: 15)।

ਕਿਸੇ ਚੀਜ਼ ਨੂੰ ਪਾਉਣ, ਵਰਤਣ ਜਾਂ ਅਨੁਭਵ ਕਰਨ ਦੀ ਬਹੁਤੀ ਇੱਛਿਆ ਉਸ ਚੀਜ਼ ਨੂੰ ਮੂਰਤ ਬਣਾ ਦਿੰਦੀ ਹੈ। ਜਦ ਕੋਈ ਕਾਮਨਾ ਦੇ ਸਰੋਤ ਨੂੰ ਐਨੀ ਬੇਤਾਬੀ ਨਾਲ ਪਾਉਣ ਲਈ ਪਿਆਨ ਦਿੰਦਾ ਹੈ ਤਾਂ ਉਹ ਉਸ ਦੀ ਸ਼ਰਧਾ ਦੀ ਗੱਲ ਬਣ ਜਾਂਦੀ ਹੈ। ਇਸ ਲੋੜ ਨੂੰ ਸੈਕਸ ਦੀ ਤਸਵੀਰ ਦੇ ਰੂਪ ਵਿਚ ਵਿਖਾਇਆ ਜਾਵੇ ਜਾਂ ਕਿਸੇ ਹੋਰ ਇੱਛਿਆ ਦੇ ਰੂਪ ਵਿਚ ਜਿਹੜਾ ਉਸ ਸੇਵਾ ਅਤੇ ਸਮਰਪਣ ਨੂੰ ਸਨਮਾਨ ਦਿੰਦੀ ਹੈ। ਜਿਹੜੀ ਇਕ ਖੁਦਾ ਦੀ ਹੈ ਤਾਂ ਇਹ ਮੂਰਤੀਪੂਜਾ ਬਣ ਜਾਂਦੀ ਹੈ। ਦੌਲਤ ਨਾਲ ਪ੍ਰੇਮ ਇਕ ਉਦਾਹਰਣ ਹੈ ਕਿਉਂ ਜੋ ਇਹ ਲਾਲਚ ਤੇ ਅਧਾਰਿਤ ਹੈ ਅਤੇ ‘‘ਹਰ ਪਰਕਾਰ ਦੀਆਂ ਬੁਰਿਆਈਆਂ ਦੀ ਜੜ੍ਹ’’ ਹੈ (1 ਤਿਮੋਖਿਉਸ 6: 10)।

ਪੌਲਸ ਨੇ ਲਿਖਿਆ ਕਿ ਇੰਜੀਲ ਸੁਣਾਉਣ ਦਾ ਉਸ ਦਾ ਮਕਸਦ ਲਾਲਚ ਜਾਂ ਦੌਲਤਮੰਦ ਬਣਨ ਦੇ ਇਰਦੇ ਨਾਲ ਹੀ ਸੀ (1 ਬੱਸਲੁਨੀਕੀਆਂ 2: 4, 5)। ਕੁਰਿੰਧੁਸ ਨੇ ਕਈਆਂ ਨੇ ‘‘ਪਰਮੇਸ਼ੁਰ ਦੀ ਬਾਣੀ ਵਿਚ ਮਿਲਾਵਟ’’ (2 ਕੁਰਿੰਧੀਆਂ 2: 17) ਨਾਲ ਆਪਣੇ ਲਾਲਚ ਨੂੰ ਵਿਖਾ ਦਿੱਤਾ ਸੀ।

ਮੂਰਤੀ ਪੂਜਾ ਇਕ ਮਹਾਮਾਰੀ ਸੀ ਜਿਹੜੀ ਇਸਰਾਏਲ ਦੀ ਬੰਦਰਗੀ ਵਿਚ ਚੁੱਪ ਚਪੀਤੇ ਆ ਵੜਦੀ ਸੀ। ਖੁਦਾ ਸਥਤੀ ਨਾਲ ਇਸ ਦੀ ਨਿੰਦਿਆ ਕਰਦਾ ਸੀ ਅਤੇ ਉਸ ਦੇ ਵਿਰੁੱਧ ਲੋਕਾਂ ਨੂੰ ਬਖਰਦਾਰ ਕਰਨ ਲਈ ਨਵੀਆਂ ਨੂੰ ਭੇਜਦਾ ਰਹਿੰਦਾ ਸੀ। ਦਾਊਂਦ ਨੇ ਇਕ ਵੱਡੀ ਗੱਲ ਕੀਤੀ ਜਿਹੜੀ ਸ਼ਾਇਦ ਮੂਰਤੀਪੂਜਾ ਲਈ ਖੁਦਾ ਦੀ ਚਿਤਾਵਨੀ ਨੂੰ ਵਿਖਾਉਂਦੀ ਹੈ: ‘‘ਮੈਂ ਉਨ੍ਹਾਂ ਨਾਲ ਵੈਰ ਰੱਖਦਾ ਹਾਂ ਜਿਹੜੇ ਫੋਕਿਆਂ ਕੁੜ੍ਹਾਂ ਨੂੰ ਮੰਨਦੇ ਹਨ’’ (ਯਸ਼ੂਰ 31: 6)। ਇਸਰਾਏਲ ਦੀਆਂ ਮੂਰਤਾਂ ਬਨਾਉਣ ਦੇ ਸਬੰਧ ਵਿਚ ਯਸਾਯਾਹ ਨੇ ਲਿਖਿਆ, ‘‘ਓਸ ਦਿਨ ਤਾਂ ਹੋਰੇ ਆਪਣੇ ਚਾਂਦੀ ਦੇ ਬੁੱਤਾਂ ਅਤੇ ਆਪਣੇ ਸੌਨੇ ਦੇ ਬੁੱਤਾਂ ਨੂੰ ਜਿਨ੍ਹਾਂ ਨੂੰ ਤੁਹਾਡਿਆਂ ਹੱਥਾਂ ਨੇ ਪਾਪ ਲਈ ਬਣਾਇਆ ਹੈ ਰੱਦ ਕਰੇਗਾ’’ (ਯਸਾਯਾਹ 31: 7)। ਉਸ ਨੇ ਹੋਰ ਕਿਹਾ, ‘‘ਓਹ ਮੁੜ ਜਾਣਗੇ, ਓਹ ਡਾਹਦੇ ਲੋਜਿਆਵਾਨ ਹੋਣਗੇ, ਜਿਹੜੇ ਮੂਰਤਾਂ ਨੂੰ ਆਖਦੇ ਹਨ ਤੁਸੀਂ ਸਾਡੇ ਦੇਵਤੇ ਹੋ’’ (ਯਸਾਯਾਹ 42: 17; ਵੇਖੋ ਯਿਰਮਿਯਾਹ 10: 14)। ਹਿਜ਼ਕੀਏਲ ਦੇ ਰਾਹੀਂ ਖੁਦਾ ਨੇ ਪੂਜਾ ਦੀ ਇੰਨਾਂ ਚੀਜ਼ਾਂ ਨੂੰ ‘‘ਧਿਣਾਉਣੀਆ ਵਸਤਾਂ’’ ਕਿਹਾ (ਹਿਜ਼ਕੀਏਲ 5: 11)।

ਦਸ ਹੁਕਮਾਂ ਵਿਚ ਖੁਦਾ ਨੇ ਸਪੱਸ਼ਟ ਕਿਹਾ ਸੀ ਕਿ ਇਸਰਾਏਲੀ ਮੂਰਤਾਂ ਦੀ ਪੂਜਾ ਨਾ ਕਰਨ (ਕੁਰ 20: 3-5; ਵਿਵਸਥਾਸਾਰ 5: 7-9)। ਮਸੀਹੀ ਲੋਕਾਂ ਨੂੰ ਵੀ ਇਨ੍ਹਾਂ ਦੀ ਪੂਜਾ ਨਾ ਕਰਨ ਦੀ ਚਿਤਾਵਨੀ ਦਿੱਤੀ ਗਈ ਹੈ (ਵੇਖੋ ਰਸੂਲਾਂ ਦੇ ਕੰਮ 15: 20)। ਜ਼ਿੰਦਗੀ ਵਿਚ ਪੈਸਾ ਕਮਾਉਣ ਦਾ ਮੁੱਖ ਮਕਸਦ ਰੱਖਣ ਵਾਲੇ ਲੋਕ ਖੁਦਾ ਦੀ ਸੇਵਾ ਨਾਲੋਂ ਵੱਧ ਦੌਲਤ ਨੂੰ ਆਪਣਾ ਖੁਦਾ, ਆਪਣੀ ਮੂਰਤ ਬਣਾ ਕੇ ਪਾ ਲੈਂਦੇ ਹਨ। ਮੁਢਲੀ ਕਲੀਸੀਆ ਨੂੰ ਹਦਾਇਤ ਦਿੱਤੀ ਗਈ ਸੀ, ‘‘ਕਿ ਤੁਸੀਂ ਮੂਰਤਾਂ ਦਿਆਂ ਚੜ੍ਹਾਵਿਆਂ ... ਤੋਂ ਬਚੇ ਰਹੋ’’ (ਰਸੂਲਾਂ ਦੇ ਕੰਮ 15: 29) ਅਤੇ ਮੂਰਤਾਂ ਦੀ ਪੂਜਾ ਤੋਂ ਬਚੋ (ਵੇਖੋ 1 ਕੁਰਿੰਧੀਆਂ 10: 14; ਗਲਾਤੀਆਂ 5: 20, 21; 1 ਯੁਹੇਨਾ 5: 21)।

ਬੰਦਰਗੀ ਵਿਚ ਮੂਰਤਾਂ ਅਤੇ ਤਸਵੀਰਾਂ ਦੀ ਵਰਤੋਂ ਕਰਨ ਵਾਲੇ ਲੋਕ ਮੂਰਤੀਪੂਜਾ ਦੇ ਵਿਰੁੱਧ ਖੁਦਾ ਦੀ ਚਿਤਾਵਨੀ ਦਾ ਉਲੰਘਣ ਵੀ ਕਰ ਰਹੇ ਹਨ। ਖੁਦਾ ਨੇ ਮੁਸਾ ਨੂੰ ਬੰਦਰਗੀ ਵਿਚ ਸੁਰਗ ਜਾਂ ਧਰਤੀ ਦੀ ਕਿਸੇ ਵੀ ਤਸਵੀਰ ਦੀ ਵਰਤੋਂ ਨਾ ਕਰਨ ਦਾ ਕਾਰਣ ਦਿੱਤਾ ਸੀ: ‘‘ਜਦ ਯਹੋਵਾਹ ਅੱਗ ਦੇ ਵਿੱਚੋਂ ਦੀ ਹੋਰੇਬ ਵਿਚ ਤੁਹਾਡੇ ਨਾਲ ਬੋਲਿਆ ਤਾਂ ਤੁਸਾਂ ਕੋਈ ਸਰੂਪ ਨਾ ਵੇਖਿਆ’’ (ਵਿਵਸਥਾਸਾਰ 4: 15)।

ਖੁਦਾ ਅਲੱਖ ਹੈ (ਭੁਲ੍ਹੀਆਂ 1:15; 1 ਤਿਮੋਖਿਊਸ 6:16), ਇਸ ਕਾਰਣ ਉਸ ਦੀ ਬੰਦਰੀ ਵੀ ਬਿਨਾਂ ਕਿਸੇ ਭੌਤਿਕ ਮੂਰਤ ਵਾਲੇ ਅਦਿੱਖ ਜੀਵ ਦੇ ਰੂਪ ਵਿਚ ਹੋਣੀ ਚਾਹੀਦੀ ਹੈ। ਆਤਮਾ ਹੋਣ ਦੇ ਕਾਰਣ ਉਸ ਦੀ ਬੰਦਰੀ ਰੂਹ ਅਤੇ ਸਚਿਆਈ ਨਾਲ ਹੋਣੀ ਚਾਹੀਦੀ ਹੈ (ਯੂਹੰਨਾ 4:23, 24)। ਕੋਈ ਵੀ ਚੀਜ਼ ਜਿਸ ਨੂੰ ਮਨੁੱਖ ਬਣਾ ਸਕਦਾ ਹੈ ਗੁ-ਬ-ਗੁ ਖੁਦਾ ਨਾਲ ਮੇਲ ਨਹੀਂ ਖਾ ਸਕਦੀ ਅਤੇ ਨਾ ਹੀ ਉਸ ਦੀ ਬੰਦਰੀ ਵਿਚ ਮਨੁੱਖ ਦੀ ਬਣਾਈ ਕਿਸੇ ਚੀਜ਼ ਦੀ ਵਰਤੋਂ ਕੀਤੀ ਜਾਣੀ ਚਾਹੀਦੀ ਹੈ।

**‘ਇਨ੍ਹਾਂ ਗੱਲਾਂ ਦੇ ਕਾਰਣ ਪਰਮੇਸ਼ੁਰ ਦਾ ਕ੍ਰੋਧ ਪੈਂਦਾ ਹੈ’ (3:6)**

ਕ੍ਰੋਧ ਯੂਨਾਨੀ ਸ਼ਬਦ orgē ਤੋਂ ਨਿਕਲਿਆ ਹੈ ਅਤੇ ਇਸ ਦਾ ਅਨੁਵਾਦ ‘ਕੋਪ’ ਵੀ ਹੋ ਸਕਦਾ ਹੈ (ਵੇਖੋ 3:8)। ਖੁਦਾ ਦਾ ਕ੍ਰੋਧ ਪੁਰਾਣੇ ਨੇਮ ਦੀ ਕਿਤਾਬ ਵਿਚ ਪ੍ਰਮੁੱਖ ਵਿਸ਼ਾ ਹੈ<sup>8</sup> ‘ਪਰਮੇਸ਼ੁਰ ਦਾ ਕ੍ਰੋਧ’ ਵਿਚ ਵੀ ਇਹੀ ਗੱਲ ਲਾਗੂ ਹੁੰਦੀ ਹੈ<sup>9</sup> ਨਵਾਂ ਨੇਮ ਖੁਦਾ ਦੇ ਕ੍ਰੋਧ ਅਤੇ ਕੋਪ ਦੇ ਗੁਣਾਂ ਵਾਲਾ ਵੀ ਹੈ।<sup>10</sup> ਕ੍ਰੋਧ ਖੁਦਾ ਦੀ ਵਿਸ਼ੇਸ਼ਤਾ ਹੈ ਜਿਸ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ, ਜਿਵੇਂ ਕਿ ਪੁਰਾਣੇ ਅਤੇ ਨਵੇਂ ਦੋਹਾਂ ਨੇਮਾਂ ਵਿਚ ਸਾਫ਼ ਤੌਰ 'ਤੇ ਵਿਖਾਇਆ ਗਿਆ ਹੈ। (ਵੇਖੋ ‘ਹੋਰ ਅਧਿਐਨ ਲਈ: ‘ਪਰਮੇਸ਼ੁਰ ਦਾ ਕ੍ਰੋਧ’ [3:6]’।<sup>11</sup>)

ਖੁਦਾ ਦੇ ਪ੍ਰੇਮ, ਕਿਰਪਾ ਅਤੇ ਭਲਿਆਈ ਤੇ ਵਿਚਾਰ ਕਰਦੇ ਰਹਿਣ ਨਾਲ ਕੁਝ ਲੋਕਾਂ ਦੇ ਮਨ ਵਿਚ ਉਸ ਦੇ ਕ੍ਰੋਧ ਅਤੇ ਕੋਪ ਦੀ ਗੱਲ ਨਿੱਕਲ ਜਾਂਦੀ ਹੈ। ਨੌਸਟਿਕ ਲੋਕਾਂ ਦੀ ਸਿੱਖਿਆ ਸੀ ਕਿ ਪੁਰਾਣੇ ਨੇਮ ਦਾ ਖੁਦਾ ਕ੍ਰੋਧ ਦਾ ਖੁਦਾ ਸੀ ਅਤੇ ਕ੍ਰੋਧ ਦਾ ਖੁਦਾ ਹੋਣ ਕਰਕੇ ਉਹ ਨਵੇਂ ਨੇਮ ਵਾਲਾ ਪ੍ਰੇਮ ਕਰਨ ਵਾਲਾ ਖੁਦਾ ਨਹੀਂ ਹੈ। ਸਖ਼ਤ ਸਜ਼ਾ ਨੂੰ ਜਿਹੜੀ ਸਜ਼ਾ ਨੂੰ ਤੋਝਨ ਵਾਲਿਆਂ ਨੂੰ ਖੁਦਾ ਨੇ ਦਿੱਤੀ ਸੀ, ਇਸ ਗੱਲ ਦਾ ਸਬੂਤ ਮੰਨਿਆ ਜਾਂਦਾ ਹੈ ਕਿ ਪੁਰਾਣੇ ਨੇਮ ਦਾ ਖੁਦਾ ਨਵੇਂ ਨੇਮ ਦੇ ਖੁਦਾ ਨਾਲੋਂ ਛਰਕ ਹੈ।

ਅਜਿਹਾ ਨਿਚੋੜ ਯਿਸੂ ਦੇ ਕ੍ਰੋਧ (ਮਰਕੁਸ 3:5) ਅਤੇ ਹਨਾਨਿਯਾ ਅਤੇ ਸਫ਼ੀਰਾ (ਰਸੂਲਾਂ ਦੇ ਕੰਮ 5:1-10), ਹੋਰੋਦੇਸ (ਰਸੂਲਾਂ ਦੇ ਕੰਮ 12:21-23), ਅਤੇ ਇਲਮਾਸ (ਰਸੂਲਾਂ ਦੇ ਕੰਮ 13:6-11) ਨੂੰ ਦਿੱਤੀ ਗਈ ਖੁਦਾ ਦੀ ਸਜ਼ਾ ਨੂੰ ਨਜ਼ਰਾਂਦਾਜ਼ ਕਰਦਾ ਹੈ। ਇਹ ਬੁਰਿਆਈ ਕਰਨ ਵਾਲਿਆਂ ਦੇ ਕ੍ਰੋਧ ਭਰੇ ਅੰਤ ਦੇ ਵੇਰਵੇ ਨੂੰ ਧਿਆਨ ਵਿਚ ਨਹੀਂ ਰੱਖਦਾ (ਰੋਮੀਆਂ 2:6-11)। ਯਿਸੂ ਅਤੇ ਪੁਰਾਣੇ ਅਤੇ ਨਵੇਂ ਨੇਮ ਦੋਹਾਂ ਦਾ ਖੁਦਾ ਇੱਕੋ ਸੁਭਾਅ ਦੇ ਹਨ। ਯਿਸੂ ਹੁਕਮ ਨਾ ਮੰਨਣ ਵਾਲਿਆਂ ਨੂੰ ਬਦਲਾ ਦਵੇਗਾ (2 ਬੱਸਲੁਨੀਕੀਆਂ 1:7-9)।

ਖੁਦਾ ਦੇ ਕੋਪ ਦਾ ਕੀਹਰ ਇਸਰਏਲ ਉੱਤੇ ਮਸੀਹੀ ਯੁੱਗ ਦੇ ਲੋਕਾਂ ਲਈ ਚਿਤਾਵਨੀ ਅਤੇ ਭਰੋਸੇ ਦੇ ਰੂਪ ਵਿਚ ਵਿਖਾਇਆ ਗਿਆ ਹੈ ਕਿ ਖੁਦਾ ਇਨ੍ਹਾਂ ਨੂੰ ਸਜ਼ਾ ਦਵੇਗਾ ਜਿਹੜੇ ਉਹਦਾ ਹੁਕਮ ਨਹੀਂ ਮੰਨਦੇ ਹਨ (ਇਬਗਨੀਆਂ 10:28, 29)। ਇਸਰਾਏਲੀਆਂ ਦੇ ਵਿਰੁੱਧ ਉਸ ਦੇ ਕੰਮ ਸਭ ਲੋਕਾਂ ਲਈ ਮਿਸਾਲ ਹਨ ਕਿ ਉਹ ਜਿਹੜੇ ਉਸ ਦੀ ਇੱਛਿਆ ਦਾ ਆਦਰ ਨਹੀਂ ਕਰਦੇ ਜਾਂ ਉਸ ਨੂੰ ਮੰਨਦੇ ਨਹੀਂ ਹਨ। ‘ਸੋ ਏਹ ਗੱਲਾਂ ਓਹਨਾਂ ਉੱਤੇ ਨਸੀਹਤ ਲਈ ਹੋਈਆਂ ਅਤੇ ਸਾਨੂੰ ਮੱਤ ਦੇਣ ਲਈ ਲਿਖੀਆਂ ਹੋਈਆਂ ਜਿਨ੍ਹਾਂ ਉੱਤੇ ਜੁੱਗਾਂ ਦੇ ਅੰਤ ਆਣ ਪਹੁੰਚੇ ਸਨ’ (1 ਕੁਰਿੰਬੀਆਂ 10:11); ‘ਉਹ ਵਚਨ ਜਿਹੜਾ ਦੂਤਾਂ ਦੀ ਜ਼ਬਾਨੀ ਅਧਿਆ ਗਿਆ ਸੀ ਦ੍ਰਿੜ ਠਹਿਰਿਆ ਅਤੇ ਹਰੇਕ ਅਪਰਾਧ ਅਤੇ ਅਣਆਗਿਆਕਾਰੀ ਦਾ ਠੀਕ ਠੀਕ ਬਦਲਾ ਮਿਲਿਆ’ (ਇਬਗਨੀਆਂ 2:2)।

ਖੁਦਾ ਦੇ ਕ੍ਰੋਧ ਅਤੇ ਕੋਪ ਨੂੰ ਨਾਰਾਜ਼ਗੀ ਦੀ ਬੇਤੁਕੀ ਪ੍ਰਤੀਕਿਰਿਆ ਨਾਲ ਨਾ ਮਿਲਾਇਆ ਜਾਵੇ। ਕੁਝ ਟੀਕਾਕਾਰਾਂ ਨੇ ਖੁਦਾ ਦੇ ਸਬੰਧ ਵਿਚ ਇਨ੍ਹਾਂ ਸ਼ਬਦਾਂ ਤੋਂ ਛਾਸਲਾ ਰੱਖਿਆ ਹੈ ਅਤੇ ਇਸ ਕਰਕੇ ‘ਪਰਮੇਸ਼ੁਰ ਦਾ ਵਿਨਾਸ,’ ‘ਖੌਫ਼ਨਾਕ ਸਜ਼ਾ,’ ‘ਪਰਮੇਸ਼ੁਰ ਦਾ ਨਿਆਂ,’ ਅਤੇ ‘ਪਰਮੇਸ਼ੁਰ ਦੀ ਭਿਆਨਕ ਸਜ਼ਾ’ ਸ਼ਬਦਾਂ ਦੀ ਵਰਤੋਂ ਕੀਤੀ ਹੈ। ਇਨ੍ਹਾਂ ਇਜ਼ਹਾਰਾਂ ਵਿਚ ਸਚਿਆਈ ਹੈ ਪਰ ਬੁਰਿਆਈ ਕਰਨ ਵਾਲਿਆਂ ਦੇ ਸਬੰਧ ਵਿਚ ਖੁਦਾ ਦੀ ਸੋਚ ਨੂੰ ਸਹੀ ਢੰਗ ਨਾਲ ਪਤਾ ਨਹੀਂ ਲਗਦਾ।

ਹੈ। ਅਜੀਬ ਤਾਂ ਲਗ ਸਕਦਾ ਹੈ ਪਰ ਕ੍ਰੋਧ ਪ੍ਰੇਮ ਕਰਕੇ ਹੋ ਸਕਦਾ ਹੈ। ਆਪਣੀ ਪਤਨੀ ਨਾਲ ਬੇਹੱਦ ਪਿਆਰ ਕਰਨ ਵਾਲਾ ਆਦਮੀ ਕਿਸੇ ਹੋਰ ਦੇ ਮਗਰ ਲੱਗ ਕੇ ਉਸ ਨੂੰ ਛੱਡ ਦੇਣ ਤੇ ਕ੍ਰੋਧ ਨਾਲ ਭਰ ਸਕਦਾ ਹੈ। ਜੇ ਉਹ ਪਤਨੀ ਨੂੰ ਪਿਆਰ ਨਾ ਕਰਦਾ ਹੁੰਦਾ ਤਾਂ ਉਸ ਦੇ ਉਸ ਨੂੰ ਛੱਡ ਦੇਣ ਨਾਲ ਉਸ ਨੂੰ ਕੋਈ ਛਰਕ ਨਹੀਂ ਪੈਣਾ ਸੀ। ਆਪਣੇ ਪ੍ਰੇਮ ਦੇ ਕਾਰਣ ਖੁਦਾ ਉਨ੍ਹਾਂ ਨਾਲ ਜਿਹੜੇ ਅਜਿਹੇ ਪਾਪੀ ਕੰਮਾਂ ਵਿਚ ਲੱਗ ਕੇ ਜਿਨ੍ਹਾਂ ਦੀ ਛਹਰਿਸਤ ਪੌਲਸ ਨੇ ਦਿੱਤੀ, ਸ਼ੈਤਾਨ ਦੇ ਪਿੱਛੇ ਲੱਗ ਕੇ ਉਸ ਨੂੰ ਛੱਡ ਦਿੰਦੇ ਹਨ ਖੁਦਾ ਆਪਣੇ ਕ੍ਰੋਧ ਨੂੰ ਵਿਖਾਉਂਦਾ ਹੈ (1 ਯੂਹੰਨਾ 3:8)।

**‘ਅਣਆਗਿਆਕਾਰੀ ਦੇ ਪੁੱਤਰਾਂ ਉੱਤੇ ਪੈਂਦਾ ਹੈ’ (3:6)**

ਉਸ ਨੇ ਖੁਦਾ ਦੇ ਕ੍ਰੋਧ ਨੂੰ ਕਿਰਿਆ ਸ਼ਬਦ *erchomai* (ਪੈਂਦਾ) ਦੀ ਨਿਸ਼ਚਿਤਤਾ ਨੂੰ ਵਿਖਾਉਂਦਾ ਹੈ। ਆਇਤ 6 ਵਿਚ *erchomai* ਅਤੇ ਅਫਸੀਆਂ 5:6 ਵਿਚ *erchomai* ਵਰਤਮਾਨ ਕਾਲ ਵਿਚ ਹੈ। (ਭਾਵੇਂ ਇਹ ਭਵਿੱਖ ਦੀ ਘੱਟਨਾ ਦੀ ਗੱਲ ਕਰਦਾ ਹੈ), ਕੁਝ ਵਿਦਵਾਨਾਂ ਦਾ ਨਿਚੋੜ ਹੈ ਕਿ ਪੌਲਸ ਦੇ ਕਹਿਣ ਦਾ ਅਰਥ ਖੁਦਾ ਦਾ ਕ੍ਰੋਧ ਵਰਤਮਾਨ ਵਿਚ ਉਨ੍ਹਾਂ ਲੋਕਾਂ ਉੱਤੇ ਹੈ ਜਿਹੜੇ ਉਸ ਦਾ ਹੁਕਮ ਨਹੀਂ ਮੰਨਦੇ ਹਨ। ਵਿਲੀਆਮ ਹੈਂਡਿਕਸਨ ਦੀ ਵਿਆਖਿਆ ਹੈ, ‘‘ਜਿਸ ਨੂੰ ਕਈ ਵਾਰ ‘ਨਈਆਂ ਦਾ ਵਰਤਮਾਨ ਕਾਲ’’ (ਤੁਲਣਾ ਯੂਹੰਨਾ 4:21; 14:3) ਵਿਚ ਪੌਲਸ ਇਸ ਤੱਥ ਤੇ ਜ਼ੋਰ ਦਿੰਦਾ ਹੈ ਕਿ ਖੁਦਾ ਦੇ ਕੋਪ ਦਾ ਪੈਣਾ ਉਸ ਦੇ ਕੋਲ ਜਾਣਾ ਜੋ ਅਜਿਹੇ ਪਾਪਾਂ ਵਿਚ ਰਹਿੰਦੇ ਹਨ, ਐਨਾ ਪੱਕਾ ਹੈ ਕਿ ਉਹ ਇੰਜ ਹੈ ਜਿਵੇਂ ਕਿ ਕੋਪ ਪਹਿਲਾਂ ਹੀ ਆ ਚੁੱਕਿਆ ਹੋਵੇ।’’<sup>11</sup>

ਖੁਦਾ ਦਾ ਕ੍ਰੋਧ ਭਵਿੱਖ ਵਿਚ ਕੁਝ ਸਜ਼ਾ ਤੋਂ ਪੂਰਾ ਹੋਣ ਵਾਲੀ ਮੌਜੂਦਾ ਸਚਿਆਈ ਹੈ (1 ਬੱਸਲੁਨੀਕੀਆਂ 1:10)। ‘‘ਜਿਹੜਾ ਪੁੱਤਰ ਉੱਤੇ ਨਿਹਚਾ ਕਰਦਾ ਹੈ ਸਦੀਪਕ ਜੀਉਣ ਉਸ ਦਾ ਹੈ ਪਰ ਜੋ ਪੁੱਤਰ ਨੂੰ ਨਹੀਂ ਮੰਨਦਾ ਸੋ ਜੀਉਣ ਨਾ ਵੇਖੇਗਾ ਸਗੋਂ ਪਰਮੇਸ਼ੁਰ ਦਾ ਕ੍ਰੋਧ ਉਸ ਉੱਤੇ ਰਹਿੰਦਾ ਹੈ’’ (ਯੂਹੰਨਾ 3:36)।

ਵਿਦਵਾਨ ਇਸ ਤੇ ਸਵਾਲ ਕਰਦੇ ਹਨ ਕਿ ਅਣਆਗਿਆਕਾਰੀ ਦੇ ਪੁੱਤਰਾਂ ਵਾਕ ਅੰਸ ਮੂਲ ਲਿਖਤ ਵਿਚ ਹੈ ਸੀ ਜਾਂ ਨਹੀਂ। ਯੂਨਾਈਟਡ ਬਾਈਬਲ ਸੋਸਾਈਟੀਜ਼ ਵੱਲੋਂ ਤਿਆਰ ਬਣਾਏ ਯੂਨਾਨੀ ਨਵੇਂ ਨੇਮ ਵਿਚ ਇਸ ਨੂੰ ਸ਼ਾਮਿਲ ਕਰਨ ਦੇ ਸਬੰਧ ਵਿਚ ਬਨੂਸ ਮੈਜ਼ਗਰ ਨੇ ਕਿਹਾ ਹੈ, ‘‘... ਕਮੇਟੀ ਦੇ ਜ਼ਿਆਦਾਤਰ ਲੋਕਾਂ ਨੇ ਲਿਖਤ ਵਿਚ ਸ਼ਬਦਾਂ ਨੂੰ ਬਰਕਰਾਰ ਰੱਖਣ ਦਾ ਪਰ ਕੁਲੱਸੀਆਂ ਵਿਚ ਉਨ੍ਹਾਂ ਦੇ ਸਹੀ ਹੋਣ ਦੇ ਸਬੰਧ ਵਿਚ ਬੇੜਾ ਸਵਾਲੀਆ ਹੋਣ ਦਾ ਸੰਕੇਤ ਦੇਣ ਲਈ ਉਨ੍ਹਾਂ ਨੂੰ ਸਿੱਧੇ ਬੈਕਟਾਂ ਵਿਚ ਰੱਖਣ ਦਾ ਫੈਸਲਾ ਕੀਤਾ।’’<sup>12</sup>

ਇਨ੍ਹਾਂ ਵਾਕ ਅੰਸਾਂ ਦਾ ਵੱਖਰਾ ਰੂਪ ਵੱਖੋ-ਵੱਖ ਅਨੁਵਾਦਾਂ ਵਿਚ ਮਿਲਦਾ ਹੈ (NASB; KJV; NKJV; TEV) ਹੋਰ ਅਨੁਵਾਦਾਂ ਵਿਚ ਇਸ ਨੂੰ ਸਿਟਾ ਦਿੱਤਾ ਗਿਆ ਹੈ ਪਰ ਮਾਰਜਿਨ ਨੋਟਸ ਵਿਚ ਇਸ ਦਾ ਜ਼ਿਕਰ ਕੀਤਾ ਗਿਆ ਹੈ (1977 NASB; ASV; NEB; NIV; TNIV; RSV; NRSV)। ਪ੍ਰਾਂਤੀ ਹੱਥਲਿਖਤਾਂ (ਉਦਾਹਰਣ ਲਈ ਸਾਈਨੋਟਿਕਸ ਅਲਗਜ਼ੈਂਡ੍ਰਿਨਸ ਅਤੇ ਜ਼ਿਆਦਾਤਰ ਛੋਟੇ ਅੱਖਰ) ਇਸ ਵਿਚਾਰ ਨੂੰ ਵਰਨ ਦਿੰਦਾ ਹੈ ਕਿ ਇਹ ਵਾਕ ਅੰਸ ਮੂਲ ਵਿਚ ਸੀ। ਕੁਝ ਟੀਕਾਕਾਰਾਂ ਦਾ ਦਾਅਵਾ ਹੈ ਕਿ ‘‘ਇਸ ਵਾਕ ਅੰਸ ਦੇ ਬਣੇ ਰਹਿੰਦੇ ਹਨ ਦੇ ਪੱਖ ਵਿਚ ਹੱਥਲਿਖਤ ਦਾ ਕਾਫ਼ੀ ਸਥੂਤ ਹੈ।’’<sup>13</sup>

ਕੁਲੱਸੀਆਂ ਵਿਚ ਇਹ ਪੁਰਾਣੀ ਲਿਖਤ ਵਿਚ ਹੈ ਜਾਂ ਨਹੀਂ ਅਫਸੀਆਂ 5:6 ਵਿਚ ਇਹ ਜ਼ਰੂਰ ਮਿਲਦਾ ਹੈ: ‘‘ਕੋਈ ਤੁਹਾਨੂੰ ਫੇਕੀਆਂ ਗੱਲਾਂ ਨਾਲ ਧੋਖਾ ਨਾ ਦੇਵੇ ਕਿਉਂ ਜੋ ਇਨ੍ਹਾਂ ਗੱਲਾਂ ਦੇ ਕਾਰਣ ਪਰਮੇਸ਼ੁਰ ਦਾ ਕੋਪ ਅਣਆਗਿਆਕਾਰੀ ਦੇ ਪੁੱਤਰਾਂ ਉੱਤੇ ਪੈਂਦਾ ਹੈ।’’ ਇਸ ਕਾਰਣ ਅਸੀਂ ਜਾਣਦੇ ਹਾਂ ਕਿ ਇਹ ਸ਼ਬਦ ਹੁਕਮ ਨਾ ਮੰਨ ਤੇ ਖੁਦਾ ਦੇ ਨਿਆਂ ਨੂੰ ਅਸਲ ਵਿਚ ਵਿਖਾਉਂਦੇ ਹਨ।

‘‘ਅਗਿਆ ਨਾ ਮੰਨ ਵਾਲੇ’’ ਦਾ ਅਰਥ ਹੈ ਕਿ ਇਸ ਸਮੂਹ ਦੇ ਲੋਕ ਹੁਕਮ ਨਾ ਮੰਨ ਵਾਲੇ

ਜੀਵਨ ਦੀ ਪੈਦਾਵਾਰ ਹਨ, ਜੋ ਹੁਣ ਉਨ੍ਹਾਂ ਦਾ ਸੁਭਾਅ ਬਣ ਚੁੱਕਿਆ ਹੈ। ਪੌਲਸ ਦੇ ਕਹਿਣ ਦਾ ਅਰਥ ਇਹ ਨਹੀਂ ਸੀ ਕਿ ਉਹ ਨਾਫਰਮਾਬਰਦਾਰ ਮਾਪਿਆਂ ਦੀ ਔਲਾਦ ਹਨ ਜਾਂ ਉਨ੍ਹਾਂ ਦਾ ਸੁਭਾਅ ਪਾਪੀ ਹੈ। ‘‘ਦੇ ਪੁੱਤਰ’’ ਜਾਂ ‘‘ਦਾ ਪੁੱਤਰ’’ ਦੀ ਵਰਤੋਂ ਜਿਸ ਦੀ ਵੀ ਗੱਲ ਕੀਤੀ ਗਈ ਹੋਵੇ ਉਸ ਦੇ ਸੁਭਾਅ ਨੂੰ ਵਿਖਾਉਣ ਲਈ ਹੁੰਦਾ ਹੈ, ਜਿਵੇਂ ਕਿ ‘‘ਨਰਕ ਦੇ ਪੁੱਤਰ’’ (ਮੱਤੀ 23: 15), ‘‘ਗਰਜਣ ਦੇ ਪੁੱਤਰ’’ (ਮਰਭਸ 3: 17), ‘‘ਐਸ ਯੁੱਗ ਦੇ ਪੁੱਤਰ’’ (ਲੂਕਾ 16: 8), ‘‘ਚਾਨਨ ਦੇ ਪੁੱਤਰ’’ (ਲੂਕਾ 16: 8), ‘‘ਨਾਸ ਦੇ ਪੁੱਤਰ’’ (ਯੂਹੰਨਾ 17: 12), ‘‘ਉਪਦੇਸ਼ ਦਾ ਪੁੱਤਰ’’ (ਰਸੂਲਾਂ ਦੇ ਕੰਮ 4: 36), ਅਤੇ ‘‘ਸ਼ੈਤਾਨ ਦੇ ਬੱਚੇ’’ (ਰਸੂਲਾਂ ਦੇ ਕੰਮ 13: 10)।

‘‘ਤੁਸੀਂ ਵੀ ਅੱਗੇ ਚੱਲਦੇ ਸਾਓ ਜਿਸ ਵੇਲੇ ਉਨ੍ਹਾਂ ਵਿਚ ਜੀਉਂਦੇ ਸਾਓ’’ (3: 7)

ਆਪਣੇ ਸਮੇਂ ਵਿਚ ਕੁਲੁਸੀਆਂ ਦੇ ਲੋਕ ਦੁਨਿਆਵੀ ਗੀਤਾਂ ਉੱਤੇ ਚਲਦੇ ਸਨ ਪਰ ਹੁਣ ਉਨ੍ਹਾਂ ਨੂੰ ਅਜਿਹੀਆਂ ਗੀਤਾਂ ਤੋਂ ਕੁਝ ਲੈਣਾ ਦੇਣਾ ਨਹੀਂ ਸੀ। ਕਿਸੇ ਵਰਤ ਉਹ ‘‘ਅੱਡ ਹੋਏ ਹੋਏ ਅਤੇ ਆਪਣੇ ਕੁਰਗਮਾਂ ਦੇ ਕਾਰਣ ਮਨੋਂ ਵੈਰੀ’’ ਸਨ (1: 21)। ਇਸ ਤੱਥ ਦਾ ਕਿ ਉਨ੍ਹਾਂ ਨੇ ਮਸੀਹ ਵਿਚ ਨਵੀਂ ਸਿੰਦਰੀ ਸ਼ੁਰੂ ਕਰ ਦਿੱਤੀ ਸੀ ਮਤਲਬ ਇਹ ਨਹੀਂ ਸੀ ਕਿ ਉਨ੍ਹਾਂ ਲਈ ਉਸੇ ਢੰਗ ਵਿਚ ਪਰਤ ਜਾਣਾ ਅਸਾਨ ਨਹੀਂ ਸੀ ਜਿਸ ਵਿਚ ਉਹ ਪਹਿਲਾਂ ਚੱਲਦੇ ਸਨ। ਪਰ ਇੱਥੇ ਵਰਤਿਆ ਗਿਆ ਕਿਰਿਆ ਰੂਪ (*periepateseate*) ਸੰਕੇਤ ਦਿੰਦਾ ਹੈ ਕਿ ਕਾਰਜ ਨੂੰ ਉਨ੍ਹਾਂ ਦੇ ਸਮੇਂ ਵਿਚ ਪੂਰਾ ਹੋਣ ਜਾਂ ਖਤਮ ਹੋਣ ਦੇ ਰੂਪ ਵਿਚ ਵੇਖਿਆ ਜਾਣਾ ਚਾਹੀਦਾ ਹੈ। ਪੌਲਸ ਦੇ ਖਤ ਨੂੰ ਪਾਉਣ ਵਾਲੇ ਆਪਣੇ ਪਾਪਾਂ ਵੱਲੋਂ ਮਰ ਗਏ ਸਨ ਇਸ ਕਾਰਣ ਉਨ੍ਹਾਂ ਦੀ ਪੁਰਾਣੀ ਜੀਵਨ ਸੈਲੀ ਖਤਮ ਹੋ ਗਈ ਸੀ।

‘‘ਚੱਲਦੇ ਸਾਓ’’ ਸ਼ਬਦ ਕੰਮ ਜਾਂ ਹਰਕਤ ਦਾ ਸੰਕੇਤ ਦਿੰਦਾ ਹੈ ਜਿਸ ਵਿਚ ਅਤੀਤ ਵਿਚ ਹੋ ਸਕਦੇ ਹਨ ਜਾਂ ਵਰਤਮਾਨ ਵਿਚ ਚੱਲ ਰਹੇ ਹੋ ਸਕਦੇ ਹਨ; ਪਰ ਅੱਗੇ (post) ਤੋਂ ਪਤਾ ਚਲਦਾ ਹੈ ਕਿ ਉਹ ਅਤੀਤ ਵਿਚ ਇਨ੍ਹਾਂ ਪਾਪਾਂ ਵਿਚ ਲਗਾਤਾਰ ਚੱਲਦੇ ਸਨ। ਚੱਲਣ ਦਾ ਵਿਚਾਰ ਕਿਸੇ ਵੀ ਵਿਸ਼ੇਸ਼ ਢੰਗ ਨੂੰ ਦੱਸਣ ਲਈ ਦੱਸਦਾ ਹੈ, ਭਾਵੇਂ ਉਹ ਚੰਗਾ ਹੋਵੇ ਜਾਂ ਬੁਰਾ। ਇਸ ਦੀ ਵਰਤੋਂ ਚੰਗੇ ਅਰਥ ਵਿਚ ਵੀ ਹੋ ਸਕਦੀ ਹੈ<sup>14</sup> ਅਤੇ ਬੁਰੇ ਅਰਥ ਵਿਚ ਵੀ<sup>15</sup> (ਵੇਖੋ ਰੋਮੀਆਂ 8: 4)।

ਜਿਵੇਂ ਪਾਪਾਂ ਦੀ ਗੱਲ ਪੌਲਸ ਨੇ ਕੀਤੀ ਹੈ ਉਹ ਲੋਕਾਂ ਦੇ ਜੀਵਨਾਂ ਨੂੰ ਕਾਬੂ ਕਰਨ ਵਾਲੇ ਹੋ ਸਕਦੇ ਹਨ। ਕੁਲੁਸੇ ਦੇ ਲੋਕ ਸੈਕਸ ਦੀ ਬੁਰਿਆਈ, ਅਸੁਧਤਾ, ਦੁਸ਼ਕਾਮਨਾ, ਬੁਰੀ ਇੱਛਿਆ ਅਤੇ ਲੋਭ ਵਿਚ ਚਲਦੇ ਸਨ। ਜਿਸੂ ਨੇ ਕਿਹਾ ਕਿ ਪਾਪ ਵਿਚ ਬਣਿਆ ਰਹਿਣ ਵਾਲਾ ਮਨੁੱਖ ‘‘ਪਾਪ ਦਾ ਦਾਸ ਹੈ’’ (ਯੂਹੰਨਾ 8: 34)। ਪੌਲਸ ਅਤੇ ਪਤਰਸ ਨੇ ਵੀ ਇਹੀ ਸਚਿਆਈ ਦੱਸੀ (ਰੋਮੀਆਂ 6: 16; 2 ਪਤਰਸ 2: 19)। ਪੌਲਸ ਕੁਲੁਸੀਆਂ ਨੂੰ ਇਹ ਸਮਝਾਉਣਾ ਚਾਨੁੰਦਾ ਸੀ ਕਿ ਜੇ ਉਹ ਚੌਕਸ ਨਹੀਂ ਹੁੰਦੇ ਤਾਂ ਉਹ ਜੀਣ ਦੇ ਆਪਣੇ ਪੁਰਾਣੇ ਢੰਗ ਵਾਲੀਆਂ ਬੁਰੀਆਂ ਗੀਤਾਂ ਵਿਚ ਫੇਰ ਤੋਂ ਜਾ ਸਕਦੇ ਹਨ। ਉਹ ਇਨ੍ਹਾਂ ਪਾਪਾਂ ਵਿਚ ਰਹਿੰਦੇ ਸਨ ਅਤੇ ਜੀਵਨ ਦੇ ਢੰਗ ਦੇ ਰੂਪ ਵਿਚ ਉਨ੍ਹਾਂ ਵਿਚ ਚੱਲਦੇ ਸਨ ਪਰ ਹੁਣ ਉਨ੍ਹਾਂ ਨੂੰ ਉਸ ਵਿਚ ਨਹੀਂ ਚੱਲਣਾ ਸੀ।

### ਭਗਤੀਹੀਨ ਵਿਹਾਰ ਨੂੰ ਲਾਹ ਦੇਣਾ (3:8, 9)

<sup>8</sup>ਪਰ ਹੁਣ ਤੁਸੀਂ ਇਨ੍ਹਾਂ ਸਾਰੀਆਂ ਗੱਲਾਂ ਨੂੰ ਅਰਥਾਤ ਕੋਪ, ਕੋਧ, ਬਦੀ, ਦੁਰਵਚਨ, ਅਤੇ ਆਪਣੇ ਮੁੱਹ ਗੰਦੀਆਂ ਗਾਲਾਂ ਕੱਢਣੀਆਂ ਛੱਡ ਦਿਓ। <sup>9</sup>ਇਕ ਢੂਢੇ ਨਾਲ ਬੁਠ ਨਾ ਮਾਰੋ ਕਿਉਂ ਜੋ ਤੁਸਾਂ ਪੁਰਾਣੀ ਇਨਸਾਨੀਅਤ ਨੂੰ ਉਹ ਦੀਆਂ ਕਰਨੀਆਂ ਸਣੇ ਲਾਹ ਸੁੱਟਿਆ।

‘‘ਪਰ ਹੁਣ ਤੁਸੀਂ ਇਨ੍ਹਾਂ ਸਾਰੀਆਂ ਗੱਲਾਂ ਨੂੰ’’ (3: 8)

3: 5 ਵਿਚ ਪੌਲਸ ਨੇ ਕੁਲੱਸੀਆਂ ਨੂੰ ਅਤੀਤ ਦੀ ਆਪਣੀਆਂ ਬੁਰਿਆਈਆਂ ਨੂੰ ‘ਮਾਰ ਸੱਟਣ’ ਜਾਂ ‘ਖਤਮ ਕਰ ਦੇਣ’ ਲਈ ਕਿਹਾ। ਇਹ ਵਿਹਾਰ ਉਨ੍ਹਾਂ ਦੇ ਪਿੱਛੇ ਸੀ ਪਰ ਜੇ ਉਹ ਇਸ ਨੂੰ ਨਹੀਂ ਛੱਡਦੇ ਤਾਂ ਬੁਰਿਆਈ ਦਾ ਬੀ ਫੇਰ ਤੋਂ ਛੁੱਟ ਸਕਦਾ ਸੀ। ਹੋਰ ਆਇਤਾਂ ਮਸੀਹੀ ਲੋਕਾਂ ਦੇ ਜੀਵਨ ਦੇ ਪਿਛਲੇ ਢੰਗਾਂ ਨੂੰ ਛੱਡ ਦੇਣ ਲਈ ਕਹਿੰਦੀਆਂ ਹਨ (ਰੈਮੀਆਂ 13: 12; ਅਫਸੀਆਂ 4: 22, 25; ਇਬਰਾਨੀਆਂ 12: 1; ਯਾਕੂਬ 1: 21)। ਕੁਲੱਸੇ ਦੇ ਲੋਕ ਭਾਵੇਂ ਆਪਣੇ ਪਿਛਲੇ ਪਾਪਾਂ ਤੋਂ ਮਰ ਗਏ ਸਨ ਪਰ ਉਨ੍ਹਾਂ ਲਈ ਪਿਛਲੀ ਜ਼ਿੰਦਗੀ ਨੂੰ ਛੱਡ ਕੇ ਉਸ ਦੀ ਥਾਂ ਜੀਣ ਦਾ ਇਕ ਨਵਾਂ ਤਰੀਕਾ ਅਪਨਾਉਣਾ ਜ਼ਰੂਰੀ ਸੀ। ਇਕ ਅਰਥ ਵਿਚ ਉਨ੍ਹਾਂ ਨੇ ਆਪਣੀ ਕੋਠੜੀਆਂ ਨੂੰ ਸਾਫ਼ ਕਰਕੇ ਨਵੇਂ ਕੱਪੜੇ ਪਾਉਣੇ ਸਨ।

ਮਸੀਹ ਵਿਚ ਨਵੀਂ ਸਰਿਸ਼ਟ ਹੋਣ ਕਰਕੇ (2 ਕੁਰਿੰਬੀਆਂ 5: 17; ਗਲਾਤੀਆਂ 3: 27) ਦਾ ਅਰਥ ਇਹ ਨਹੀਂ ਹੈ ਕਿ ਮਸੀਹੀ ਲੋਕ ਪਾਪ ਰਹਿਤ ਹੋ ਗਏ ਹਨ। ਇਹ ਸਾਨੂੰ ਸਿਰਫ਼ ਇਕ ਦਾਇਰੇ ਵਿਚ ਪਾਉਂਦਾ ਹੈ ਜਿਸ ਵਿਚ ਅਸੀਂ ਪਾਪ ਰਹਿਤ ਹੋਣ ਦੇ ਆਪਣੇ ਟੀਚੇ ਬਣਾਉਂਦੇ ਹਨ। ਸਾਨੂੰ ਆਪਣੇ ਜੀਵਨਾਂ ਵਿਚ ਸਾਦਗੀ ਵਿਖਾਉਂਦੇ ਹੋਏ ਹਰ ਬੁਰੇ ਕੰਮ ਅਤੇ ਬੁਰਿਆਈ ਨੂੰ ਛੱਡ ਦੇਣਾ ਜ਼ਰੂਰੀ ਹੈ (ਆਇਤਾਂ 5, 8, 9)। ਇਹ ਸਿਰਫ਼ ਸਾਡਾ ਹੀ ਨੁਕਸਾਨ ਨਹੀਂ ਕਰ ਰਹੇ ਬਲਕਿ ਦੂਜਿਆਂ ਲਈ ਵੀ ਨੁਕਸਾਨਦਾਇਕ ਹੋ ਸਕਦੇ ਹਨ ਅਤੇ ਰਿਸ਼ਤੇ ਖਰਾਬ ਕਰ ਸਕਦੇ ਹਨ।

‘ਕ੍ਰੋਧ’ ਨਾਲ ਦੂਜਿਆਂ ਦਾ ਨੁਕਸਾਨ ਹੋ ਸਕਦਾ ਹੈ ਅਤੇ ਇੱਥੋਂ ਤਕ ਕਿ ਖੂਨ ਕਰਨ ਦੀ ਇੱਛਿਆ ਵੀ ਹੋ ਸਕਦੀ ਹੈ। ਇਹ ਲਗਭਗ ‘ਕੋਪ’ ਦਾ ਸਮਾਨ ਅਰਥੀ ਸ਼ਬਦ ਹੈ ਪਰ ਇਸ ਗੱਲ ਵਿਚ ਉਸ ਨਾਲੋਂ ਛੁਰਕ ਹੈ ਕਿ ਇਹ ਕੋਪ ਦੇ ਵਾਂਗ ਨਾ ਤਾਂ ਅਚਾਨਕ ਹੁੰਦਾ ਹੈ ਅਤੇ ਨਾ ਵਿਸ਼ੇਫ਼ਟਕ। ਕ੍ਰੋਧ ਹੋਣ ਤੇ ਲੋਕ ਅਜਿਹੀਆਂ ਗੱਲਾਂ ਕਰਦੇ ਹਨ ਜਿਹੜੀਆਂ ਉਨ੍ਹਾਂ ਨੂੰ ਦੋਸ਼ੀ ਠਹਿਰਾ ਸਕਦੀਆਂ ਹਨ (ਮੱਤੀ 5: 22)।

ਮਨੁੱਖੀ ‘ਰੋਸ਼,’ ‘ਵੈਰਭਾਵ’ ਨਾਲ ਲੋਕਾਂ ਦਾ ਵਿਹਾਰ ਨਫਰਤ ਅਤੇ ਈਰਖਾ ਵਾਲਾ ਹੋ ਜਾਂਦਾ ਹੈ। ਜਿਸ ਨਾਲ ਉਹ ਦੂਜਿਆਂ ਨੂੰ ਨੁਕਸਾਨ ਪਹੁੰਚਾ ਸਕਦੇ ਹਨ ਜਾਂ ਦੂਜਿਆਂ ਦਾ ਨੁਕਸਾਨ ਹੁੰਦੇ ਵੇਖ ਉਨ੍ਹਾਂ ਤੇ ਖੁਸ਼ ਹੋ ਸਕਦੇ ਹਨ। ‘ਨਿੰਦਿਆ’ ਆਮ ਤੌਰ ਤੇ ਈਰਖਾ, ਰੋਸ਼ ਅਤੇ ਸਖਤ ਮਨਾਂ ਤੋਂ ਨਿੱਕਲਦੀ ਹੈ। ਨਿੰਦਿਆ ਕਰਨ ਵਾਲੇ ਦੂਜਿਆਂ ਨੂੰ ਬਦਨਾਮ ਕਰਦੇ ਜਾਂ ਲੋਕਾਂ ਨੂੰ ਕਿਸੇ ਮਨੁੱਖ ਜਾਂ ਵਸਤੂ ਲਈ ਬੁਰਾ ਸੋਚਣ ਦੀ ਕੋਸ਼ਿਸ਼ ਕਰਦੇ ਹਨ। ‘ਮੂੰਹੋਂ ਗੰਦੀਆਂ ਗੱਲਾਂ ਕੱਢਣੀਆਂ’ ਅਸਲੀਲ ਭਾਸ਼ਾ, ਦੂਜਿਆਂ ਲਈ ਹਾਨੀਕਾਰਕ ਹੈ। ਇਹ ਲੋਕਾਂ ਦੇ ਮਨਾਂ ਨੂੰ ਬੁਰੇ ਵਿਚਾਰਾਂ ਨਾਲ ਭਰ ਸਕਦੀ ਹੈ ਜਾਂ ਉਨ੍ਹਾਂ ਦੇ ਉਦਾਸ ਹੋਣ ਦਾ ਕਾਰਣ ਬਣ ਸਕਦੀ ਹੈ।

ਝੂਠ ਬੋਲਣਾ ਸਮਾਜ ਲਈ ਹਾਨੀਕਾਰਕ ਹੈ ਕਿਉਂ ਜੋ ਇਹ ਉਹ ਅਧਾਰ ਅਤੇ ਢਾਂਚਾ ਬਨਾਉਂਦਾ ਹੈ ਜਿਸ ਉੱਤੇ ਸਮਾਜ ਖਲੋਤਾ ਹੈ। ਇਹ ਝੂਠੇ ਮਨੁੱਖ ਨੂੰ ਵਿਸ਼ਵਾਸ ਨਾ ਕਰਨ ਵਾਲਾ ਬਣਾ ਦਿੰਦਾ ਹੈ ਅਤੇ ਉਸ ਭਰੋਸੇ ਨੂੰ ਖਤਮ ਕਰ ਦਿੰਦਾ ਹੈ ਜਿਹੜਾ ਦੂਜੇ ਲੋਕਾਂ ਲਈ ਉਸ ਵਿਚ ਰੱਖਿਆ ਹੋਵੇ।

ਇਨ੍ਹਾਂ ਆਦਤਾਂ ਦੇ ਸਬੂਤਾਂ ਦੇ ਕਾਰਣ ਕੁਲੱਸੀਆਂ ਲਈ ਉਨ੍ਹਾਂ ਨੂੰ ਕੱਢਣਾ ਜ਼ਰੂਰੀ ਸੀ; ਉਨ੍ਹਾਂ ਨੂੰ ਜੀਵਨ ਦੇ ਆਪਣੇ ਸਾਰੇ ਵਿਹਾਰਾਂ ਅਤੇ ਢੰਗਾਂ ਨੂੰ ਬਦਲਣਾ ਜ਼ਰੂਰੀ ਸੀ। ਉਹ ਬਦਲਾਅ ਜਿਹੜਾ ਬਧੀਤਸਮੇ ਦੇ ਸਮੇਂ ਹੋਇਆ ਸੀ (2: 11-13)। ਪੂਰੀ ਤਰ੍ਹਾਂ ਨਾਲ ਅਤੀਤ ਨੂੰ ਨਹੀਂ ਮਿਟਾਇਆ ਸੀ। ਤਰੱਕੀ ਹੁਣ ਹੋਣ ਹੀ ਵਾਲੀ ਸੀ।

ਜਿਵੇਂ ਕਿ ਵਿਖਾਇਆ ਗਿਆ ਹੈ (ਵੈਖੇ 2: 11, 12), ਬਧੀਤਸਮਾ ਲੈਣ ਵੇਲੇ ਕੁਲੱਸੀਆਂ ਨੇ ਨਿਰਣਾਇਕ ਢੰਗ ਨਾਲ ‘ਪੁਰਾਣੇ ਮਨੁੱਖ’ ਅਰਥਾਤ ‘ਸਰੀਰਕ ਦੇਹ’ ਨੂੰ ਜੋ ਹੋਂਦ ਦਾ ਉਨ੍ਹਾਂ ਦਾ ਪੁਰਾਣਾ ਢੰਗ ਸੀ, ਆਪਣੇ ਪੁਰਾਣੇ ਬੁਰੇ ਚਾਲ ਚਲਣ ਨੂੰ ‘ਆਪਣੀਆਂ ਰੀਤਾਂ ਸਣੇ,’

ਭਾਵ 3:5, 8, 9 ਵਿਚ ਦੱਸੀਆਂ ਗੀਤਾਂ ਨੂੰ ਛੱਡ ਦਿੱਤਾ ਭਾਵ ਲਾਹ ਸੁੱਟਿਆ ਸੀ (ਰੋਮੀਆਂ 6:6; ਅਫਸੀਆਂ 4:22), ਅਤੇ ਨਵੇਂ ਮਨੁੱਖ, ਮਸੀਹ ਨੂੰ (ਗਲਾਤੀਆਂ 3:27), ਭਾਵ ਨਵੇਂ ਸੁਭਾਅ ਨੂੰ ਪਹਿਨ ਲਿਆ ਸੀ, ਜੋ ਵਿਸ਼ਵਾਸੀਆਂ ਨੂੰ ਮਸੀਹ ਦੇ ਅੰਗ ਹੋਣ ਤੇ ਮਿਲਦਾ ਹੈ। ਇਸ ਕਾਰਣ ਹੁਣ ਉਨ੍ਹਾਂ ਨੂੰ ਭਗਤੀ ਵਾਲੇ ਜੀਵਨ ਦੇ ਨਾਲ-ਨਾਲ ਬਧਾਤਿਸਮੇ ਦੇ ਆਪਣੇ ਵਿਸ਼ਵਾਸ ਨੂੰ ਹੋਰ ਸਜਾਉਣ ਦੀਏ।<sup>16</sup>

ਹੁਣ ਤੁਸੀਂ ਇਨ੍ਹਾਂ ਸਾਰੀਆਂ ਗੱਲਾਂ ਛੱਡ ਦਿਓ (3:8) ਅਤੇ ਬਾਅਦ ਵਿਚ ‘ਪਹਿਨ ਲਓ’ (3:12) ਇਹ ਇਜ਼ਹਾਰ ਪੌਲਸ ਦੀਆਂ ਸ਼ਰਤਾਂ ਨੂੰ ਮੰਨਣ ਦੀ ਮਜ਼ਬੂਤ ਗੱਲਾਂ ਹਨ। ਇਹ ਕੁਲੁਸੇ ਦੇ ਭਾਈਆਂ ਲਈ ਵਿਕਲਪ ਨਹੀਂ ਸਨ, ਬਲਕਿ ਸ਼ਰਤਾਂ ਸਨ। ਪੌਲਸ ਆਪਣੇ ਪਾਠਕਾਂ ਨਾਲ ਉਨ੍ਹਾਂ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰਨ ਦੀ ਉਮੀਦ ਰੱਖਦਾ ਸੀ। ‘ਇਹ ਸਾਰੀਆਂ ਗੱਲਾਂ ਛੱਡ ਦਿਓ’ ਦਾ ਅਰਥ ਲਾਜ਼ਮੀ ਤੌਰ ਤੇ ‘ਮਾਰ ਸੁਣੋ’ (3:5) ਜਾਂ ਸ਼ਬਦੀ ਅਰਥ ‘‘ਖਤਮ ਕਰ ਦਿਓ’’ ਵਾਂਗ ਹੀ ਹੈ।

‘ਕੋਪ, ਕ੍ਰੋਧ, ਬਈ, ਦੁਰਵਚਨ, ਅਤੇ ਆਪਣੇ ਸ੍ਰੂਹੋਂ ਗੰਦੀਆਂ ਗਾਲਾਂ ਕੱਢਣੀਆਂ’ (3:8)

ਕੋਪ orgē ਦਾ ਅਨੁਵਾਦ ਹੈ 3:6 ਵਿਚ ‘ਕ੍ਰੋਧ’ ਵੀ ਹੋਇਆ ਹੈ।<sup>17</sup> ਇਸ ਵਿਚ ਬੇਹੱਦ ਨਾਰਾਜ਼ਗੀ ਦਾ ਅਰਥ ਮਿਲਦਾ ਹੈ ਜਿਸ ਨੂੰ ਕਈ ਵਾਰ ਗਲਤੀ ਕਰਨ ਨੂੰ ਵਿਖਾਇਆ ਜਾਂਦਾ ਹੈ, ਸਿਹੜਾ ਸਜਾ ਜਾਂ ਬਦਲਾ ਹੋ ਸਕਦਾ ਹੈ। Orgē ਮਨੁੱਖ ਦੀ ਭਾਵਨਾਵਾਂ ਲਈ ਵਰਤਿਆ ਜਾ ਸਕਦਾ ਹੈ। ਪਰ ਇੱਥੋਂ ਇਸ ਸ਼ਬਦ ਦਾ ਮੁੱਖ ਅਰਥ ਆਗਿਆ ਨਾ ਮੰਨਣ ਅਤੇ ਪਾਪ ਦੇ ਵਿਰੁੱਧ ਖੁਦਾ ਦੇ ਛੈਸਲੇ ਲਈ ਹੈ (ਯੂਹੇਂਨਾ 3:36; ਰੋਮੀਆਂ 1:18; 13:4; ਇਬਗਾਨੀਆਂ 3:11; 4:3)। ਉਸ ਦਾ ਕ੍ਰੋਧ ਨਿਆਂ ਅਤੇ ਸਜਾ ਦਾ ਕਾਰਣ ਬਣਦਾ ਹੈ।<sup>18</sup> ਸ਼ਰੂ ਨਾਲ ‘ਕ੍ਰੋਧ’ (orgē; ਰੋਮੀਆਂ 4:15) ਆਉਂਦਾ ਹੈ। ਸਰਕਾਰ ਨੂੰ ਬੁਰਿਆਈ ਕਰਨ ਵਾਲਿਆਂ ਤੇ ‘ਕ੍ਰੋਧ’ ਲਿਆ ਕੇ ਸਜ਼ਾ ਦੇਣ ਦਾ ਅਧਿਕਾਰ ਹੈ। ਇਸ ਲਈ ਮਸੀਹੀ ਲੋਕਾਂ ਲਈ ਸਰਕਾਰ ਦੇ ਅਧੀਨ ਹੋਣਾ ਅਤੇ ਅਜਿਹੇ ‘ਕ੍ਰੋਧ’ (orgē; ਰੋਮੀਆਂ 13:4, 5) ਨਾ ਸਹਿਣਾ ਜ਼ਰੂਰੀ ਸੀ। ਕੁਝ ਹਾਲਾਤ ਵਿਚ ਮਸੀਹੀ ਲੋਕਾਂ ਨੂੰ ਕ੍ਰੋਧ ਕਰਨ ਦਾ ਹੱਕ ਹੈ (ਅਫਸੀਆਂ 4:26); ਪਰ ਆਮ ਤੌਰ ਤੇ ਸਾਨੂੰ ਕ੍ਰੋਧੀ ਹੋਣ ਤੋਂ ਬਚਣ ਲਈ ਕਿਹਾ ਗਿਆ ਹੈ (ਅਫਸੀਆਂ 4:31; ਯਾਕੂਬ 1:19, 20)। ਆਮ ਤੌਰ ਤੇ ਪਵਿੱਤਰ ਸ਼ਾਸਤਰ ਵਿਚ ਦੱਸਿਆ ਗਿਆ ਕ੍ਰੋਧ ਆਪਣੇ ਕਾਬੂ ਵਿਚ ਵਿਹਾਰ ਰੰਦਾ ਹੈ।

ਅਗਲਾ ਸ਼ਬਦ ਕ੍ਰੋਧ (thumos) ਵਿਚ ਢੂੰਘੀ ਦੀਰਖਾ ਦੀ ਭਾਵਨਾਵਾਂ ਦਾ ਵਿਚਾਰ ਮਿਲਦਾ ਹੈ। ਕੁਝ ਮਾਮਲਿਆਂ ਵਿਚ ਇਹ orgē ਦੇ ਸਮਾਨ ਲਗਦਾ ਹੈ। ਇਸ ਕਾਰਣ ਇਸ ਨੂੰ ਵੱਖ ਅਰਥ ਦੇਣਾ ਅੱਖਾ ਹੋ ਜਾਂਦਾ ਹੈ। ਇਨ੍ਹਾਂ ਯੂਨਾਨੀ ਸ਼ਬਦਾਂ ਦੇ ਅਰਥ ਕੁਝ ਆਇਤਾਂ ਵਿਚ ਇਕੱਠੇ ਮਿਲਦੇ ਹਨ (ਰੋਮੀਆਂ 2:8; ਅਫਸੀਆਂ 4:31; ਪ੍ਰਕਾਸ਼ ਦੀ ਪੇਖੀ 16:19; 19:15)। ਪ੍ਰਕਾਸ਼ ਦੀ ਪੇਖੀ ਅਤੇ ਰੋਮੀਆਂ 2:8 ਨੂੰ ਛੱਡ ਕੇ ਇੱਥੋਂ ਖੁਦਾ ਦੇ ਕ੍ਰੋਧ ਲਈ ਵਰਤਿਆ ਗਿਆ ਹੈ, thumos ਮਨੁੱਖ ਦੇ ਕ੍ਰੋਧ ਜਾਂ ਕੋਪ ਲਈ ਵਰਤਿਆ ਗਿਆ ਹੈ (ਲੁਕਾ 4:28; ਰਸੂਲਾਂ ਦੇ ਕੰਮ 19:28; 2 ਕੁਰਿੰਧੀਆਂ 12:20; ਗਲਾਤੀਆਂ 5:20; ਅਫਸੀਆਂ 4:31; ਕੁਲੁਸੀਆਂ 3:8; ਇਬਗਾਨੀਆਂ 11:27)। ਪ੍ਰਕਾਸ਼ ਦੀ ਪੇਖੀ ਵਿਚ ਇਸ ਦੀ ਵਰਤੋਂ ਸ਼ੈਤਾਨ ਦੇ ਕ੍ਰੋਧ (ਪ੍ਰਕਾਸ਼ ਦੀ ਪੇਖੀ 12:12), ਬਾਬੁਲ ਦੇ ਅੱਪੋਕਲਿਪਟਿਕ ‘ਦੁੱਖ’ (ਪ੍ਰਕਾਸ਼ ਦੀ ਪੇਖੀ 14:8; 18:3), ਅਤੇ ਖੁਦਾ ਦੇ ਕ੍ਰੋਧ (ਪ੍ਰਕਾਸ਼ ਦੀ ਪੇਖੀ 14:10, 19; 15:1, 7) ਲਈ ਹੋਈ ਹੈ।

Orgē ਦੇ ਨਾਲ ਜੋੜੇ ਜਾਣ ਤੇ thumos ਦਾ ਅਰਥ ਢੂੰਘਾ ਹੋ ਜਾਂਦਾ ਹੈ ਜਿਸ ਦਾ ਅਨੁਵਾਦ ‘ਵੱਡੇ ਕ੍ਰੋਧ’ ਵਰਗੇ ਸ਼ਬਦਾਂ ਵਿਚ ਮਿਲਦਾ ਹੈ (ਪ੍ਰਕਾਸ਼ ਦੀ ਪੇਖੀ 16:19; 19:15)। ਇਸ ਹਾਲਾਤ

ਵਿਚ ਬੁਰਿਆਈਆਂ ਦੀਆਂ ਛਹੀਰਸਤਾਂ ਵਿਚ ਯੂਨਾਨੀ ਸ਼ਬਦਾ ਦੀ ਵਰਤੋਂ ਹੋਣ ਤੇ (2 ਕੁਰਿੰਬੀਆਂ 12:20; ਗਲਾਤੀਆਂ 5:20; ਅਫਸੀਆਂ 4:31; ਕੁਲੱਸੀਆਂ 3:8), ਇਹ ਢੁੰਘੀ ਨਾਰਾਜ਼ਗੀ, ‘ਕ੍ਰੋਧ’ ਜਾਂ ‘ਰੋਸ਼’ ਦਾ ਸੁਝਾਅ ਦਿੰਦਾ ਹੈ। ਇਹ orgē ਨਾਲ ਇਸ ਗੱਲ ਵਿਚ ਵੱਖ ਹੋ ਸਕਦਾ ਹੈ ਕਿ ਇਹ ਬਦਲਾ ਲੈਣ ਦੀ ਇੰਡਿਆ ਵਿਚ ਬਹੁਤਾ ਤੇਜ਼ ਅਤੇ ਭਿਆਨਕ ਹੋ ਸਕਦਾ ਹੈ ਅਤੇ ਇਸ ਵਿਚ ਮਿਲੇ ਹੋਏ ਕ੍ਰੋਧ ਦਾ ਵਿਚਾਰ ਮਿਲ ਸਕਦਾ ਹੈ (ਲੁਕਾ 4:28; ਰਸੂਲਾਂ ਦੇ ਕੰਮ 19:28; ਇਬਰਾਹੀਮਾਂ 11:27)।

**ਬਦੀ (kakia)** ਮਨੁੱਖ ਦੀ ਮਾੜੀਆਂ ਇੰਡਿਆਵਾਂ ਜਿਵੇਂ ਦੋਗਲਾਪਣ, ਚਰਿੰਤਰੀਨ ਅਤੇ ਦੁਸ਼ਟਤਾ ਦੇ ਇਜ਼ਹਾਰ ਦਾ ਵਰਣਨ ਕਰਦਾ ਹੈ। ਇਹ ਬੁਰੀ ਇੰਡਿਆ ਵਾਲੇ ਲੋਕਾਂ ਦੇ ਮਨਾਂ ਦੀ ਬੁਰਿਆਈ ਅਤੇ ਹਾਨੀਕਾਰਕ ਵਿਹਾਰ ਹੈ। ਵੈਰਭਾਵ ਰੱਖਣ ਵਾਲੇ ਲੋਕ ਮਾੜੀ ਸੋਚ ਵਾਲੇ, ਬੁਰੀ ਭਾਵਨਾ ਵਾਲੇ, ਦੁਸ਼ਟ ਅਤੇ ਗੰਦੇ ਹੁੰਦੇ ਹਨ (ਰੈਮੀਆਂ 1:29; ਅਫਸੀਆਂ 4:31; ਤੀਤੁਸ 3:3; 1 ਪਤਰਸ 2:1)। ‘ਇਕ ਪ੍ਰਾਚੀਨ ਯੂਨਾਨੀ ਸ਼ਬਦਕੋਸ਼ ਪੱਕਾ ਇਰਾਦਾ ਕਰਨ ਵਾਲੇ ਸਿਯੁਡਸ ਨੇ kakia ਦੀ ਪਰਿਭਾਸ਼ਾ ਇਸ ਤਰ੍ਹਾਂ ਦਿੱਤੀ: ‘ਆਪਣੇ ਗੁਆਂਢੀ ਨੂੰ ਘਾਟਾ ਪਹੁੰਚਾਉਣ ਦੀ ਕਾਹਲੀ’<sup>19</sup>। ਇਹ ਸ਼ਬਦ ‘ਦੂਜਿਆਂ ਨੂੰ ਪਰੋਸ਼ਾਨ ਕਰਨ ਲਈ ਉਨ੍ਹਾਂ ਨੂੰ ਘਾਟਾ ਪਹੁੰਚਾਉਣ, ਜਖਮ ਦੇਣ ਜਾਂ ਨਾਸ ਕਰਨ ਦੀ ਇੰਡਿਆ’ ਨੂੰ ਵਿਖਾਉਂਦਾ ਹੈ।

**ਦੁਰਵਚਨ (blasphēmia)**, ਜਿਸ ਤੋਂ ਅੰਗ੍ਰੇਜ਼ੀ ਸ਼ਬਦ ‘‘blasphemy’’ ਬਲਾਸਫੇਮੀ) ਨਿਕਲਿਆ ਹੈ, ਦਾ ਅਰਥ ਦੂਜਿਆਂ ਨੂੰ ਆਹਤ ਕਰਨ ਜਾਂ ਬਦਨਾਮ ਕਰਨ ਦੇ ਇਗਾਦੇ ਨਾਲ ਕਹੀ ਗਈ ਗੱਲ ਹੈ। ਜਿਹੜੇ ਲੋਕ ਲੋਕਾਂ ਦੇ ਮਨਾਂ ਵਿਚ ਇਹ ਪਾਉਣ ਲਈ ਕਿ ਉਹ ਦੂਜਿਆਂ ਦੀ ਨਿੰਦਿਆ ਕਰਦੇ ਹਨ। ਨਿੰਦਿਆ ਕਰਨ ਵਿਚ ਬਦਨਾਮ ਕਰਨ ਜਾਂ ਨੀਵਾਂ ਵਿਖਾਉਣ ਦੀ ਕੋਸ਼ਿਸ਼ ਵਿਚ ਅਪਮਾਨ ਕਰਨ ਜਾਂ ਨੀਵਾਂ ਵਿਖਾਉਣ ਦੇ ਢੰਗ ਨਾਲ ਗੱਲ ਕਰਨਾ ਹੈ ਸਕਦਾ ਹੈ (ਵੈਖੇ ਮੱਤੀ 12:32)। ਨਿੰਦਿਆ ਕਰਨ ਵਿਚ ਇਗਾਦਾ ਸ਼ਾਮਿਲ ਹੈ: ਜਿਹੜਾ ਜਾਣ ਬੁੱਝ ਕੇ ਕਿਸੇ ਦੂਜਿਆਂ ਦੇ ਬਾਰੇ ਵਿਚ ਬੁਰਾ ਸੋਚੇ, ਉਸ ਦੀ ਨਿੰਦਿਆ ਕਰੇ। ਇਸ ਸ਼ਬਦ ਦੀ ਵਰਤੋਂ ਖੁਦਾ (ਪ੍ਰਕਾਸ਼ ਦੀ ਪੋਖੀ 13:6; 16:11, 21), ਉਸ ਦੇ ਨਾਮ (ਰੈਮੀਆਂ 2:24; 1 ਤਿਮੋਖਿਊਸ 6:1; ਪ੍ਰਕਾਸ਼ ਦੀ ਪੋਖੀ 16:9), ਉਸ ਦੇ ਵਚਨ (1 ਤਿਮੋਖਿਊਸ 6:1; ਤੀਤੁਸ 2:5), ਪਵਿੱਤਰ ਆਤਮਾ (ਮੱਤੀ 12:31; ਮਰਕੁਸ 3:28, 29; ਲੁਕਾ 12:10), ਜਾਂ ਸੱਭੇ ਮਨੁੱਖ (ਤੀਤੁਸ 3:2) ਨੂੰ ਨੀਵਾਂ ਕਰਨ ਜਾਂ ਉਸ ਦੀ ਨਿੰਦਿਆ ਕਰਨ ਲਈ ਲਾਗੂ ਹੋ ਸਕਦਾ ਹੈ। Blasphēmia ਦੇ ਰੂਪ ਵਿਚ ਅਪਰਾਧਾਂ ਦੀਆਂ ਕਈ ਛਹੀਰਸਤਾਂ ਵਿਚ ਮਿਲਦੇ ਹਨ<sup>20</sup>।

ਕੁਝ ਲੋਕ ਜਾਣ ਬੁੱਝ ਕੇ ਖੁਦਾ ਅਤੇ ਹੋਰ ਲੋਕਾਂ ਦੀ ਨਿੰਦਿਆ ਕਰਦੇ ਹਨ। ਸਤਾਅ ਲਈ ਕੁਲੱਸੀਆਂ ਨੂੰ ਤਿਆਰ ਕਰਨ ਦੇ ਇਗਾਦੇ ਨਾਲ ਪੈਲੁਸ ਨੇ ਇਸ ਪਾਪ ਦੀ ਗੱਲ ਕੀਤੀ ਹੈ ਸਕਦੀ ਹੈ ਕਿਉਂ ਜੋ ਉਹ ਨਹੀਂ ਚਾਹੁੰਦਾ ਸੀ ਕਿ ਸਤਾਉਣ ਵਾਲੇ ਉਨ੍ਹਾਂ ਨੂੰ ਖੁਦਾ ਦੀ ਨਿੰਦਿਆ ਕਰਨ ਲਈ ਮਜ਼ਬੂਰ ਕਰਨ। ਮਸੀਹੀ ਬਣਨ ਤੋਂ ਪਹਿਲਾਂ ਰਸੂਲ ਪੈਲੁਸ ਜਿਹੜਾ ਪਹਿਲਾਂ ਸ਼ਾਉਲ ਸੀ ਮਸੀਹੀ ਲੋਕਾਂ ਨੂੰ ਨਿੰਦਿਆ ਕਰਨ ਲਈ ਦਬਾਅ ਪਾਉਂਦਾ ਸੀ (ਰਸੂਲਾਂ ਦੇ ਕੰਮ 26:11) ਅਤੇ ਆਪ ਨਿੰਦਿਆ ਕਰਨ ਵਾਲਾ ਸੀ (1 ਤਿਮੋਖਿਊਸ 1:13)।

ਮੁੱਹੋਂ ਗੰਦੀਆਂ ਗਾਲਾਂ ਕੱਢਣੀਆਂ (aischrologia) ਯੂਨਾਨੀ ਭਾਸ਼ਾ ਦੇ ਨਵੇਂ ਨੇਮ ਵਿਚ ਇੱਥੇ ਸਿਰਫ ਇਕ ਵਾਰ ਮਿਲਦਾ ਹੈ। ਇਸ ਦੀ ਵਰਤੋਂ ਬੁਰੀਆਂ ਅਤੇ ਗੰਦੀਆਂ ਗੱਲਾਂ, ਅਸਲੀਲ ਚੁਟਕਲੇ ਵਰਗੀਆਂ ਘਟੀਆ ਗੱਲਾਂ ਲਈ ਕੀਤੀ ਗਈ ਹੈ; ਜਿਹੜੀ ਬਦੀ ਅਤੇ ਕਾਮੁਕ ਭਾਸ਼ਾ; ਅਪਮਾਨਜਨਕ ਭਾਸ਼ਾ ਅਤੇ ਦੁਰਬਚਨ ਦਾ ਸੁਝਾਅ ਦਿੰਦਾ ਹੈ। ਇਸ ਦੇ ਇਲਾਵਾ ਇਸ ਦਾ ਅਰਥ ਗੰਦੀ ਭਾਸ਼ਾ, ਗਾਲਾਂ ਅਤੇ ਰੁੱਖੀ ਭਾਸ਼ਾ ਹੋ ਸਕਦਾ ਹੈ ਜਿਵੇਂ ਕਿ ਪੌਲਸ ਨੇ ਅਫਸੀਆਂ 5:4 ਵਿਚ ਕਿਹਾ। ਅਜਿਹੀਆਂ

ਗੱਲਾਂ ਭੁਲਸੇ ਦੇ ਲੋਕਾਂ ਦੇ ਮੁੰਹੋਂ ਨਹੀਂ ਨਿੱਕਲਣੇ ਚਾਹੀਦੇ ਸਨ। ਇਸ ਦੇ ਇਲਾਵਾ ਜਿਵੇਂ ਕਿ ਪੌਲਸ ਨੇ ਬਾਅਦ ਵਿਚ ਲਿਖਿਆ ਕਿ ਉਨ੍ਹਾਂ ਦੀ ਭਾਸ਼ਾ ‘‘ਸਦਾ ਕਿਰਪਾਮਈ ਅਤੇ ਸਲੂਣੀ’’ ਹੋਣੀ ਚਾਹੀਦੀ ਸੀ (ਭੁਲਸੀਆਂ 4:6)। ਯਾਕੂਬ ਨੇ ਲਿਖਿਆ ਕਿ ਇੱਕੋ ਮੁੰਹੋਂ ਚੰਗੀਆਂ ਅਤੇ ਬੁਰੀਆਂ ਦੇਵੇਂ ਭਾਸ਼ਾਵਾਂ ਦਾ ਨਿੱਕਲਣਾ ਅਸੁਭਾਵਿਕ ਹੈ (ਯਾਕੂਬ 3:9-12)।

ਮੁੰਹੋਂ, ਪੌਲਸ ਨੇ ਸ਼ਾਇਦ ਇਹ ਸੰਕੇਤ ਦੇਣ ਲਈ ਕਿ ਅਜਿਹੇ ਵਿਚਾਰ, ਜੇ ਉਹ ਦਿਲ ਵਿਚ ਚਲੇ ਜਾਣ ਤਾਂ ਉਹ ਮੁੰਹੋਂ ਬਾਹਰ ਨਹੀਂ ਆਉਣੇ ਚਾਹੀਦੇ। ਅਜਿਹੀ ਭਾਸ਼ਾ ਤੋਂ ਬਚਣ ਦਾ ਢੰਗ ਆਪਣੇ ਵਿਚਾਰਾਂ ਨੂੰ ਕਾਬੂ ਵਿਚ ਰੱਖਣਾ ਹੈ।

‘‘ਇਕ ਢੂਟੇ ਨਾਲ ਝੂਠ ਨਾ ਮਾਰੋ ਕਿਉਂ ਜੋ ਲਾਹ ਪੁਰਾਣੀ  
ਇਨਸਾਨੀਅਤ ਨੂੰ ਉਹ ਦੀਆਂ ਕਰਨੀਆਂ ਸਣੇ ਲਾਹ ਸੁੱਟਿਆਂ’’ (3:9)

ਆਇਤ 9 ਪੌਲਸ ਦੇ ਲੰਮੇ ਵਾਕਾਂ ਵਿੱਚੋਂ ਇਕ ਦੀ ਸ਼ੁਰੂਆਤ ਹੈ ਅਤੇ ਇਹ ਆਇਤ 11 ਤਕ ਚਲਦੀ ਹੈ। ਇਹ ਕਹਿ ਕੇ ਕਿ ਉਸ ਦੇ ਪਾਠਕ ਇਕ ਢੂਜੇ ਨਾਲ ਝੂਠ (*pseudomai*) ਨਾ ਬੋਲਣ, ਉਹ ਮਸੀਹੀ ਸਮਾਜ ਨਾਲ ਗੱਲ ਕਰ ਰਿਹਾ ਸੀ। ਇੰਜ਼ ਕਰਕੇ ਉਹ ਇਹ ਸੰਕੇਤ ਨਹੀਂ ਦੇ ਰਿਹਾ ਸੀ ਕਿ ਗੈਰ ਮਸੀਹੀ ਲੋਕਾਂ ਵਿਚ ਝੂਠ ਬੋਲਣਾ ਮੰਨਣਗੇ ਹੈ। ‘‘ਇਸ ਲਈ ਤੁਸੀਂ ਝੂਠ ਨੂੰ ਤਿਆਗ ਕੇ ਹਰੇਕ ਆਪਣੇ ਗੁਆਂਢੀ ਨਾਲ ਸੱਚ ਬੋਲੋ ਕਿਉਂ ਜੋ ਅਸੀਂ ਇਕ ਢੂਟੇ ਦੇ ਅੱਗੇ ਹਾਂ’’ (ਅਫਸੀਆਂ 4:25)। ਝੂਠ ਬੋਲਣ ਵਾਲਿਆਂ ਲਈ ਖੁਦਾ ਦਾ ਠਹਿਰਾਇਆ ਹੋਇਆ ਢੰਗ ਇਸ ਗੱਲ ਨੂੰ ਦੱਸਦਾ ਹੈ ਕਿ ਝੂਠ ਬੋਲਣਾ ਉਸ ਦੀ ਨਜ਼ਰ ਵਿਚ ਕਿੰਨੀ ਗੰਭੀਰ ਗੱਲ ਹੈ। ‘‘ਪਰ ... ਸਾਰਿਆਂ ਸੂਠਿਆਂ ਦਾ ਹਿੱਸਾ ਉਸ ਬੀਲ ਵਿਚ ਹੋਵੇਗਾ ਜਿਹੜੀ ਅੱਗ ਅਤੇ ਗੰਧਕ ਨਾਲ ਬਲਦੀ ਹੈ! ਇਹ ਢੂਈ ਮੌਤ ਹੈ’’ (ਪ੍ਰਕਾਸ਼ ਦੀ ਪੋਥੀ 21:8)।

ਦਸ ਹੁਕਮਾਂ ਵਿਚ ਝੂਠ ਬੋਲਣ ਦੀ ਮਨਾਹੀ ਕੀਤੀ ਗਈ ਹੈ (ਖੂਬ 20:16; ਵਿਵਸਥਾਸਾਰ 5:20)। ਇਸ ਕਾਰਣ ਕੁਝ ਲੋਕ ਇਸ ਨੂੰ ਕ੍ਰੋਧ, ਵੈਰਭਾਵ, ਨਿੰਦਿਆ ਅਤੇ ਗਾਲਾਂ ਕੱਢਣੋਂ ਵੀ ਵੱਧ ਗੰਭੀਰ ਮੰਨਦੇ ਹਨ। ਮਸੀਹੀ ਲੋਕਾਂ ਨੂੰ ਇਸ ਗੱਲ ਦੀ ਸਮਝ ਹੋਣੀ ਚਾਹੀਦੀ ਹੈ ਕਿ ਆਇਤ 8 ਵਿਚ ਦਿੱਤੀਆਂ ਗਈਆਂ ਪੰਜ ਬੁਰਿਆਈਆਂ ਵਿਭਚਾਰ, ਅਤੇ ਖੂਨ ਦੇ ਵਾਂਗ ਹੀ ਪਾਪ ਹਨ।

ਆਇਤਾਂ 9 ਅਤੇ 10 ਵਿਚ ਅਨੁਵਾਦ ਹੋਏ ਸ਼ਬਦ ਲਾਹ ਸੁੱਟਿਆ ਅਤੇ ‘‘ਪਹਿਨ ਲਿਆ’’ ਅਨਿਸ਼ਚਿਤ ਭੂਤਕਾਲ ਕ੍ਰਿਦੰਤ ਹੈ।

ਆਇਤਾਂ 9-10 ਵਿਚ ਦੋ ਅਨਿਸ਼ਚਿਤ ਭੂਤਕਾਲ ਕ੍ਰਿਦੰਤ (‘‘ਲਾਹ ਸੁੱਟਿਆਂ’’) ਅਤੇ ‘‘ਪਹਿਨ ਲਿਆ’’ (*ABJ*) ਨੂੰ ਇਸ ਦਾਅਵੇ ਦੇ ਰੂਪ ਵਿਚ ਸਮਝਾਉਣਾ ਬਹੁਤ ਚੰਗਾ ਹੈ ਕਿ ਜਿਹੜਾ ਅਸਲ ਵਿਚ ਪਹਿਲਾਂ ਹੋ ਚੁੱਕਿਆ ਹੈ: ਨਿਹਚਾ ਅਤੇ ਬਧਤਿਸਮੇ ਦੇ ਰਾਚੀਂ ਸਭ ਮਸੀਹੀ ਲੋਕਾਂ ਵਿਚ ‘‘ਪੁਰਾਣੀ ਇਨਸਾਨੀਅਤ’’ ਨੂੰ ਲਾਹ ਕੇ (ਅਤੇ ਇਸ ਨਾਲ ਜੁੜੀ ਬੁਰਿਆਈਆਂ ਨੂੰ ਜਿਸ ਦਾ ਵਰਣਨ, 3:5, 8-9) ਅਤੇ ‘‘ਨਵੀਂ ਇਨਸਾਨੀਅਤ ਨੂੰ’’ (ਆਇਤਾਂ 12-17) ਵਿਚ ਵਿਸਤਾਰ ਨਾਲ ਦੱਸੇ ਗਏ ਜੀਵਨ ਦੇ ਸਹੀ ਢੰਗ ਨਾਲ) ਪਹਿਨ ਲਿਆ ਹੈ<sup>21</sup>

ਲਾਹ ਸੁੱਟਿਆ (*apekduomai*) ਅਤੇ ‘‘ਪਹਿਨ ਲਿਆ’’ (*enduō*) ਉਹ ਸ਼ਬਦ ਹਨ ਜਿਨ੍ਹਾਂ ਦਾ ਅਰਥ ਆਮ ਤੌਰ ਤੇ ਕੱਪੜੇ ਲਾਹੁਣ ਅਤੇ ਪਾਉਣ ਲਈ ਕੀਤਾ ਜਾਂਦਾ ਹੈ। ਪੁਰਾਣੀ ਇਨਸਾਨੀਅਤ ਨੂੰ ਲਾਹ ਦਿੱਤਾ ਹੈ ਅਤੇ ਨਵੀਂ ਇਨਸਾਨੀਅਤ ਨੂੰ ਪਹਿਨ ਲਿਆ ਹੈ। ਭੁਲਸੀਆਂ ਦੇ ਪਿਛਲੇ ਭਰੱਸਟ ਜੀਵਨਾਂ ਦੀ ਫ਼ਹਰਿਸਤ ਦਿੱਤੇ ਹੋਏ ਜਿਨ੍ਹਾਂ ਦਾ ਪੌਲਸ ਨੇ ਵਰਣਨ ਕੀਤਾ ਉਨ੍ਹਾਂ ਨੂੰ ਲਾਹ ਦਿੱਤਾ ਜਾਣਾ ਸੀ, ਇਹ ਲੋਕ ‘‘ਮਨ ਦੇ ਵੈਰੀਂ’’ ਹੋਣ ਦੇ ਕਾਰਣ ਇੰਜ਼ ਜੀਵਨ ਗੁਜ਼ਾਰਦੇ ਸਨ (1:21), ਪਰ ਜਿਵੇਂ

ਦੇ ਉਹ ਲੋਕ ਸਨ ਹੁਣ ਉਨ੍ਹਾਂ ਨੇ ਆਪਣੀ ਉਹ ਇਨਸਾਨੀਅਤ ਲਾਹ ਦਿੱਤੀ ਸੀ। ਉਨ੍ਹਾਂ ਦੀ ਪੁਰਾਣੀਆਂ ਗਲਤੀਆਂ ਅਤੇ ਵਿਹਾਰ ਹੁਣ ਨਹੀਂ ਰਹੇ ਸਨ, ਕਿਉਂ ਜੋ ‘‘ਪੁਰਾਣੀ ਇਨਸਾਨੀਅਤ’’ ਨੂੰ ਲਾਹ ਕੇ ਉਸ ਦੇ ਥਾਂ ਤੇ ‘‘ਨਵੀਂ ਇਨਸਾਨੀਅਤ’’ ਪਹਿਲ ਲਈ ਗਈ ਸੀ। ਰੋਮੀਆਂ ਦੀ ਕਿਤਾਬ ਵਿਚ ਪੌਲਸ ਨੇ ਇਸੇ ਵਿਚਾਰ ਨੂੰ ਦੰਸਿਆ: ‘‘... ਸਾਡੀ ਪੁਰਾਣੀ ਮਨੁੱਖਤਾਈ ਉਹ ਦੇ ਨਾਲ ਸਲੀਬ ਉੱਤੇ ਚੜ੍ਹਾਈ ਗਈ ਭਈ ਪਾਪ ਦਾ ਸਰੀਰ ਨਸ਼ਟ ਹੋ ਜਾਵੇ’’ (ਰੋਮੀਆਂ 6:6)।

ਪੌਲਸ ਨੇ ‘‘ਇਨਸਾਨੀਅਤ’’ ਦਾ ਅਰਥ ਮਨੁੱਖ ਦੇ ਭੌਤਿਕ ਭਾਗ ਲਈ ਨਹੀਂ ਬਲਕਿ ਇਨਸਾਨੀਅਤ ਲਈ ਕੀਤਾ। ਜਦ ਕੋਈ ਮਨੁੱਖ ਮਸੀਰੀ ਬਣ ਜਾਂਦਾ ਹੈ ਤਾਂ ਪੁਰਾਣਾ ਮਨੁੱਖ ਜਿਸ ਦਾ ਜੀਵਨ ਬੁਰਿਆਈ ਨਾਲ ਦੁਸ਼ਟ ਹੋਇਆ ਸੀ ਅਤੇ ਜਿਹੜਾ ਪਾਪ ਵਿਚ ਮਰਿਆ ਹੋਇਆ ਸੀ ਉਸ ਨੂੰ ਲਾਹ ਦਿੱਤਾ ਜਾਣਾ ਜ਼ਰੂਰੀ ਹੈ। ਧਰਮੀ ਅਤੇ ਪਵਿੱਤਰ ਮਨੁੱਖਤਾਈ ਵਾਲੇ ਨਵੇਂ ਮਨੁੱਖ ਨੂੰ ਪੁਰਾਣੇ ਮਨੁੱਖ ਦੇ ਥਾਂ ਤੇ ਲਿਆਇਆ ਜਾਣਾ ਜ਼ਰੂਰੀ ਹੈ।

ਇਕ ਹੋਰ ਜਗ੍ਹਾ ਪੌਲਸ ਨੇ ਪੁਰਾਣੇ ਜੀਵਨ ਨੂੰ ਲਾਹੁਣ ਅਤੇ ਨਵੇਂ ਨੂੰ ਪਹਿਨਣ ਦੀ ਲੋੜ ਤੇ ਜ਼ੋਰ ਦਿੱਤਾ ਹੈ<sup>12</sup> ਉਸ ਨੇ ਭਾਵਨਾਵਾਂ ਅਤੇ ਕਾਮਨਾਵਾਂ ਸਮੇਤ (ਗਲਾਤੀਆਂ 6:14) ਸੰਸਾਰ ਲਈ (ਗਲਾਤੀਆਂ 5:24) ਅਤੇ ਸਰੀਰ ਲਈ ਸਲੀਬ ਉੱਤੇ ਚੜ੍ਹਾਏ ਜਾਣ ਦੀ ਗੱਲ ਕੀਤੀ। ਉਸ ਨੇ ਅੰਦਰਲੇ ਮਨੁੱਖ ਨੂੰ ਨਵੇਂ ਹੋਣ ਦੀ ਗੱਲ ਲਿੱਖੀ (2 ਕੁਰਿੰਥੀਆਂ 4:16; ਅਫਸੀਆਂ 3:16)। ਇਸ ਲਾਈਨ ਵਿਚ ਪਤਰਸ ਨੇ ਲਿਖਿਆ ਕਿ ਮਸੀਰੀ ਔਰਤਾਂ ਮਨ ਦੀ ਗੁਪਤ ਇਨਸਾਨੀਅਤ ਨਾਲ ਆਪਣੇ ਆਪ ਨੂੰ ਸਵਾਰਣ (1 ਪਤਰਸ 3:4)। ਨਵੇਂ ਅੰਦਰਲੀ ਇਨਸਾਨੀਅਤ ਨੂੰ ਪੁਰਾਣਾ ਕੱਪੜਾ ਲਾਹ ਕੇ ਨਵਾਂ ਬਾਹਰੀ ਕੱਪੜਾ ਪਹਿਨਣਾ ਜ਼ਰੂਰੀ ਹੈ।

## ਮਸੀਹ ਦੇ ਸਰੂਪ ਦੇ ਅਨੁਸਾਰ ਨਵਾਂ ਬਣਨਾ (3:10, 11)

<sup>10</sup>ਅਤੇ ਨਵੀਂ ਨੂੰ ਪਹਿਨ ਲਿਆ ਜੋ ਪੂਰਨ ਗਿਆਨ ਲਈ ਆਪਣੇ ਕਰਤਾਰ ਦੇ ਸਰੂਪ ਦੇ ਉੱਤੇ ਨਵੀਂ ਬਣਦੀ ਜਾਂਦੀ ਹੈ। <sup>11</sup>ਉੱਥੇ ਯੁਨਾਨੀ ਅਤੇ ਯਹੂਦੀ, ਸੁੰਨਤੀ ਅਤੇ ਅਸੁੰਨਤੀ, ਵਾਹਿਸ਼ੀ ਅਤੇ ਸਕੁਬਿਹੀ, ਗੁਲਾਮ ਅਤੇ ਅਜ਼ਾਦ, ਕੋਈ ਵੀ ਨਹੀਂ ਹੋ ਸੱਕਦਾ ਪਰ ਮਸੀਹ ਸੱਭੇ ਕੁਝ ਅਤੇ ਸਭਨਾਂ ਵਿਚ ਹੈ।

### ‘‘ਅਤੇ ਨਵੀਂ ਨੂੰ ਪਹਿਨ ਲਿਆ’’ (3: 10)

ਆਇਤਾਂ 10 ਅਤੇ 11 ਪੌਲਸ ਵੱਲੋਂ ਆਪਣੇ ਹੋਰ ਪ੍ਰਤਾਂ ਵਿਚ ਕਹੀਆਂ ਗਈਆਂ ਗੱਲਾਂ ਨਾਲ ਮੇਲ ਖਾਂਦੀਆਂ ਹਨ। ਉਸ ਨੇ ਲਿਖਿਆ ਕਿ ਗਲਾਤੀਆਂ ਨੇ ਮਸੀਹ ਨੂੰ ‘‘ਪਹਿਨ ਲਿਆ’’ ਸੀ। ਮਸੀਹ ਵਿਚ ਬਹਾਉਸਮਾ ਲੈਣ ਤੇ ਮਨੁੱਖ ਨਵੀਂ ਇਨਸਾਨੀਅਤ ਅਤੇ ਮਸੀਹ ਨੂੰ ਰੂਹਾਨੀ ਅਰਥ ਵਿਚ ਪਹਿਨ ਲੈਂਦਾ ਹੈ। ਕੁਲੱਸੇ ਦੇ ਲੋਕ ਮਸੀਹ ਵਿਚ ਨਵੇਂ ਬਣ ਗਏ ਸਨ। ਉਨ੍ਹਾਂ ਨੇ ਆਪਣੇ ਪੁਰਾਣੇ ਕੱਪੜਿਆਂ ਨੂੰ ‘‘ਪਹਿਨ ਲਿਆ’’ ਸੀ (2: 12, 13; ਗਲਾਤੀਆਂ 3:27)।

ਇਸ ਬਦਲਾਅ ਦਾ ਸਬੂਤ ਇਕ ਵੱਖਰੀ ਜੀਵਨ ਸ਼ੈਲੀ ਹੋਣਾ ਸੀ। ਅਤੀਤ ਦੇ ਮਨੁੱਖ ਨੂੰ ਜਿਹੜਾ ਬੇਕਾਬੂ ਭਾਵਨਾਵਾਂ ਵਾਲਾ ਸੀ, ਹੁਣ ਨਹੀਂ ਰਹਿਣਾ ਚਾਹੀਦਾ ਸੀ, ਕਿਉਂ ਜੋ ਨਵੇਂ ਮਨੁੱਖ ਨੇ ਕਾਬੂ ਵਿਚ ਰਹਿਣਾ ਸੀ। ਆਪਣੇ ਜੀਵਨਾਂ ਦੀਆਂ ਬੁਰਿਆਈਆਂ ਨੂੰ ਇਜਾਜ਼ਤ ਦੇਣ ਦੀ ਬਜਾਏ ਕੁਲੱਸੀਆਂ ਨੂੰ ਭਲਿਆਈ ਲਈ ਅੱਗੇ ਵਧਣਾ ਜ਼ਰੂਰੀ ਸੀ। ਦੌਲਤਮੰਦ ਜਵਾਨ ਹਾਕਿਮ ਦੀ ਪਰੇਸ਼ਾਨੀ ਇਹ ਨਹੀਂ ਸੀ ਕਿ ਉਹ ਕਾਤਲ, ਵਿਭਚਾਰੀ ਜਾਂ ਝੂਠਾ ਗਵਾਹ ਸੀ ਬਲਕਿ ਉਸ ਦੀ ਪਰੇਸ਼ਾਨੀ ਇਹ ਸੀ ਕਿ ਉਹ ਗੁਰੀਬਾਂ ਦੀ ਦੇਖਭਾਲ ਕਰਨ ਵਰਗੇ ਭਲੇ ਕੰਮਾਂ ਵਿਚ ਦਿਲਚਸਪੀ ਨਹੀਂ ਲੈਂਦਾ ਸੀ (ਮੱਤੀ 19:22)।

ਜ਼ਿਆਦਾਤਰ ਲੋਕ ਜਿਹੜੇ ਮਸੀਹ ਦੇ ਪੈਰੋਕਾਰ ਹੋਣ ਦਾ ਦਾਅਵਾ ਕਰਦੇ ਹਨ ਸੰਸਾਰ ਦੀਆਂ

ਬੁਰਿਆਈਆਂ ਨੂੰ ਲਾਹ ਦਿੱਤਾ ਹੈ ਪਰ ਐਨਾ ਕਾਫੀ ਨਹੀਂ ਹੈ। ਜੇ ਲੋਕ ਮਸੀਹ ਦੇ ਪਿੱਛੇ ਚੱਲਦੇ ਹਨ ਉਨ੍ਹਾਂ ਨੂੰ ਮਸੀਹ ਸੇਵਾ ਵਿਚ ਪਾਏ ਜਾਣ ਵਾਲੇ ਗੁਣਾਂ ਵਿਚ ਵੱਧ ਕੇ ਉਨ੍ਹਾਂ ਵਿਚ ਹੋਰ ਸਕਾਰਾਤਮਕ ਪਹਿਲੂਆਂ ਵਿਚ ਲੱਗਣਾ ਜ਼ਰੂਰੀ ਹੈ।

ਕੁਲ੍ਹੇ ਦੇ ਲੋਕਾਂ ਨੇ ਨਾ ਸਿਰਫ਼ ਨਵੀਂ ਇਨਸਾਨੀਅਤ ਨੂੰ ਪਹਿਨਿਆ ਸੀ ਬਲਕਿ ਉਹ ਸਲੀਬ ਉੱਤੇ ਮਸੀਹ ਦੀ ਮੌਤ ਨਾਲ ਬਣੇ ਨਵੇਂ ਸਮਾਜ ਦਾ ਭਾਗ ਵੀ ਬਣ ਗਏ ਸਨ (ਅਫਸੀਆਂ 2: 13)। ਉਸ ਦੀ ਮੌਤ ਨੇ ਉਨ੍ਹਾਂ ਨੂੰ ਮਸੀਹ ਦੀ ਇਕ ਦੇਹ ਜਿਹੜੀ ਕਿ ਕਲੀਸੀਆ ਹੈ ਦੇ ਕੇ ਸ਼ਰਵਾ ਨੂੰ ਮਿਟਾ ਕੇ ਯਹੂਈਆਂ ਅਤੇ ਗੈਰਕੌਮਾਂ ਦੇ ਵਿਚ ਦੀ ਛੁੱਟ ਨੂੰ ਖਤਮ ਕਰ ਦਿੱਤਾ ਹੈ। ਛੁੱਟ ਦੇ ਪਹਿਲਾਂ ਦੇ ਕਾਰਣ ਭਾਵੇਂ ਜੇ ਵੀ ਹੋਣ ਯਿਸੂ ਨੇ ਸ਼ਗਡੇ ਨੂੰ ਸੁਲਝਾ ਦਿੱਤਾ ਤਾਂ ਜੋ ਉਹ ਮਸੀਹ ਵਿਚ ਬਪਤਿਸਮਾ ਲੈ ਕੇ ਲੋਕ ਇਕ ਦੇਹ ਵਿਚ ਭਾਵ ਉਸ ਵਿਚ ਇਕ ਹੋ ਸਕਣ (ਗੈਮੀਆਂ 12: 5; 1 ਕੁਰਿੰਬੀਆਂ 12: 13)।

**‘ਪੂਰਨ ਗਿਆਨ ਲਈ ... ਨਵੀਂ ਬਣਦੀ ਜਾਂਦੀ ਹੈ’ (3: 10)**

ਪੁਰਾਣੀ ਇਨਸਾਨੀਅਤ ਭਾਵੇਂ ਉਤਾਰ ਦਿੱਤੀ ਗਈ ਹੈ ਅਤੇ ਨਵੀਂ ਨੂੰ ਪਹਿਨ ਲਿਆ ਗਿਆ ਹੈ ਪਰ ਇਸ ਦੇ ਬਾਵਜੂਦ ਨਵੇਂ ਮਨੁੱਖ ਨੂੰ ਆਮ ਤੌਰ ਤੇ ਤਾਜ਼ਾ ਕਰਦੇ ਰਹਿਣਾ ਜ਼ਰੂਰੀ ਹੈ। ਨਵੀਂ ਬਣਦੀ ਜਾਂਦੀ ਹੈ (anakainoumenon) ਯੂਨਾਨੀ ਭਾਸ਼ਾ ਵਿਚ ਵਰਤਮਾਨ ਕ੍ਰਿਦੰਤ ਹੈ ਜੇ ਲਗਾਤਾਰ ਕਿਰਿਆ ਦਾ ਸੰਕੇਤ ਦਿੰਦਾ ਹੈ। ਨਵਾਂ ਮਨੁੱਖ ਲਗਾਤਾਰ ਨਵਾਂ ਹੁੰਦਾ ਜਾਂਦਾ ਹੈ। ਨਵਾਂ ਮਨੁੱਖ ਜਿਸ ਦਾ ਜਨਮ ਬਪਤਿਸਮੇ ਦੇ ਸਮੇਂ ਹੋਇਆ, ਨਵੇਂ ਜੰਮੇ ਬੱਚੇ ਦੇ ਵਾਂਗ ਹੈ। ਪੂਰੀ ਤਰ੍ਹਾਂ ਵੱਡੇ ਹੋਏ ਮਸੀਹੀ ਹੋਣ ਦੀ ਸਮਰੱਥਾ ਉਸ ਵਿਚ ਹੈ ਪਰ ਜਵਾਨੀ ਤਕ ਪਹੁੰਚਣ ਤੋਂ ਪਹਿਲਾਂ ਵਧਣ ਲਈ ਸਮਾਂ ਜ਼ਰੂਰੀ ਹੈ। ਨਵਾਂ ਮਨੁੱਖ ਜਿਸ ਦਾ ਜਨਮ ਬਪਤਿਸਮੇ ਦੇ ਸਮੇਂ ਹੋਇਆ ਇਕ ਨਵ ਜੰਮੇ ਬੱਚੇ ਦੇ ਸਮਾਨ ਹੈ।

ਨਦੀ ਦੀਆਂ ਤੇਜ਼ ਲਹਿਰਾਂ ਵਿਚ ਉੱਤੇ ਵੱਲ ਨੂੰ ਜਾਣ ਦੀ ਕੋਸ਼ਿਸ਼ ਕਰਨ ਵਿਚ ਬੇੜੀ ਨਾ ਚਲਾ ਪਾਉਣ ਵਾਲਾ ਆਦਮੀ ਲਹਿਰਾਂ ਵਿਚ ਵਹਿ ਜਾਵੇਗਾ। ਢਿੱਲੀ ਕੋਸ਼ਿਸ਼ ਨਾਲ ਬੇੜੀ ਦਾ ਚੱਪੂ ਚਲਾਉਣ ਨਾਲ ਅੱਗੇ ਨਹੀਂ ਵੱਧੇਗਾ, ਕਿਉਂ ਜੋ ਇਸ ਨੂੰ ਅੱਗੇ ਵਧਣ ਲਈ ਐਨਾ ਹੀ ਕਾਫੀ ਨਹੀਂ ਹੈ। ਲਹਿਰਾਂ ਨੂੰ ਪਾਰ ਕਰਨ ਲਈ ਚੱਪੂ ਚਲਾਉਂਦੇ ਰਹਿਣਾ ਜ਼ਰੂਰੀ ਹੈ। ਇਸੇ ਤਰ੍ਹਾਂ ਨਾਲ ਮਸੀਹ ਦੇ ਪਿੱਛੇ ਚੱਲਣ ਵਾਲਿਆਂ ਦੀ ਬੁਖੀ ਵਾਲੇ ਗੁਣਾਂ ਵਿਚ ਮਸੀਹੀ ਲੋਕਾਂ ਦਾ ਵੱਧਦੇ ਰਹਿਣਾ ਜ਼ਰੂਰੀ ਹੈ (2 ਕੁਰਿੰਬੀਆਂ 3: 18; 10: 15; ਅਫਸੀਆਂ 4: 13, 16; 1 ਬੱਸਲੁਨੀਕੀਆਂ 3: 12; 4: 9, 10; 2 ਬੱਸਲੁਨੀਕੀਆਂ 1: 3; 1 ਤਿਮੋਖਿਊਸ 4: 15)। ਪੌਲਸ ਨੇ ਮਹਿਸੂਸ ਕੀਤਾ ਕਿ ਮਸੀਹ ਉਸ ਦੀ ਜਾਨ ਨੂੰ ਹਰ ਦਿਨ ਨਵਾਂ ਬਣਾਉਂਦਾ ਹੈ (2 ਕੁਰਿੰਬੀਆਂ 4: 16)। ਉਸ ਨੇ ਸਿਖਾਇਆ ਕਿ ਮਸੀਹੀ ਲੋਕ ਪਵਿੰਤਰ ਆਤਮਾ ਦੀ ਮਦਦ ਨਾਲ ਸਮਰੱਥ ਅਤੇ ਨਵਾਂਪਣ ਪਾਉਂਦੇ ਹਨ (ਅਫਸੀਆਂ 3: 16; ਤੀਤੁਸ 3: 5)।

ਨਵੇਂਪਣ ਵਿਚ ਮਸੀਹੀ ਲੋਕਾਂ ਨੂੰ ਗਿਆਨ ਪ੍ਰਾਪਤ ਹੈ। ‘ਪ੍ਰਾਪਤ’ ਇਸ ਵਾਕਅੰਸ ਵਿਚ this ਦਾ ਅਨੁਵਾਦ ਹੈ ਜਿਸ ਵਿਚ ‘ਵਿਚ’ ਦਾ ਮੂਲ ਅਰਥ ਪਾਇਆ ਜਾਂਦਾ ਹੈ। ਇਹ ਮੰਜ਼ਿਲ ਤਕ ਪਹੁੰਚਣ ਜਾਂ ‘ਦਿਸ਼ਾ’ ਦੇ ਵੱਲ ਜਾਣ ਦਾ ਸੁਝਾਅ ਦਿੰਦਾ ਹੈ। ਪੌਲਸ ਇਹ ਸਮਝਾ ਰਿਹਾ ਸੀ ਕਿ ਨਵਾਂ ਮਨੁੱਖ ਉਸ ਦੇ ਸਵਹੁਤ ਵਿਚ ‘ਗਿਆਨ’ ਵਿਚ ਜਾਂਦਾ ਹੈ ਜਿਸ ਨੇ ਉਸ ਨੂੰ ਬਣਾਇਆ ਹੈ। ਪੌਲਸ ਨੂੰ ਇਹ ਵਿਚਾਰ ਆਇ ਵਿਚ ਸਰਿਸ਼ਟ ਤੋਂ ਮਿਲਿਆ ਹੋ ਸਕਦਾ ਹੈ (ਉਤਪਤ 1: 26, 27)। ਨਵਾਂ ਮਨੁੱਖ ਮਸੀਹੀ ਦੇ ‘ਸਰੂਪ’ ਨੂੰ ਪਾਉਣ ਲਈ ਰਚਿਆ ਗਿਆ ਹੈ ਅਤੇ ਉਸ ਨੂੰ ਹਰ ਦਿਨ ਨਵਾਂ ਹੋਣ ਦੀ ਲੋੜ ਹੈ। ਬਿਨਾਂ ਨਵਾਂ ਹੋਣ ਦੇ ਇਹ ਨਵਾਂ ਜੀਵਨ ਖਤਮ ਹੋ ਜਾਵੇਗਾ ਅਤੇ ਉਹ ਮਨੁੱਖ ਆਪਣੇ ਪੁਰਾਣੇ ਰਾਹਾਂ ਤੇ ਵਾਪਸ ਚਲਾ ਜਾਵੇਗਾ।

‘ਗਿਆਨ’ (epignōsis) ਦਾ ਵਰਣਨ ਬੂਠੇ ਗੁਰੂਆਂ ਦੇ ਵਿਸ਼ਵਾਸ ਦੁਆਉਣ ਵਾਲੇ ਛਦਮ ਗਿਆਨ ਦੇ ਉਲਟ ਬਣਾਇਆ ਗਿਆ ਹੈ। ਗਿਆਨ ਅਤੇ ਮਸੀਹ ਦੇ ਸਰੂਪ ਨੂੰ ਪਾਉਣਾ ਦੇਵੇਂ ਹੀ

ਵਾਰ ਵਾਰ ਹੋਣ ਵਾਲੇ ਅਤੇ ਵਧਣ ਵਾਲੇ ਹਨ। ਜਿਨ੍ਹਾਂ ਕੋਈ ਯਿਸੂ ਨੂੰ ਬਹੁਤਾ ਜਾਣਦਾ ਹੈ ਉਨ੍ਹਾਂ ਹੀ ਬਹੁਤਾ ਯਿਸੂ ਦੇ ਵਰਗਾ ਬਣ ਸਕਦਾ ਹੈ; ਅਤੇ ਜਿਨ੍ਹਾਂ ਉਹ ਯਿਸੂ ਦੇ ਵਰਗਾ ਬਣਦਾ ਹੈ ਉਨ੍ਹਾਂ ਹੀ ਬਹੁਤਾ ਉਸ ਨੂੰ ਉਹ ਦਾ ਧਿਆਨ ਹੋਵੇਗਾ। ਮਸੀਹੀ ਮਨੁੱਖ ਯਿਸੂ ਦੇ ਵਰਗਾ ਤਦੇ ਬਣ ਸਕਦਾ ਹੈ ਜੇ ਉਸ ਨੂੰ ਉਸ ਦੇ ਸੁਭਾਅ ਦਾ ਗਿਆਨ ਹੈ।

### ‘ਅਪਣੇ ਕਰਤਾਰ ਦੇ ਸਰੂਪ ਉੱਤੇ’ (3: 10)

ਭਲੁਸੀਆਂ ਨੂੰ ਆਪਣੇ ਕਰਤਾਰ ਦੇ ਗਿਆਨ ਨੂੰ ਪਾ ਕੇ ਨਵਾਂ ਹੋਣ ਦੀ ਤਲਾਸ਼ ਕਰਨਾ ਜ਼ਰੂਰੀ ਸੀ। ਨਵਾਂ ਬਣਨ ਨਾਲ ਗਿਆਨ ਮਿਲਣਾ ਸੀ ਅਤੇ ਗਿਆਨ ਨਾਲ ਨਵਾਂ ਬਣਨ ਦਾ ਇਕਤਿਆਰ ਮਿਲਣਾ ਸੀ। ਇਸ ਗਿਆਨ ਦਾ ਮਕਸਦ ਉਨ੍ਹਾਂ ਨੂੰ ਯਿਸੂ ਵਰਗਾ ਬਣਨ ਵਿਚ ਮਦਦ ਕਰਨਾ ਸੀ ਜਿਨ੍ਹਾਂ ਨੂੰ ਉਨ੍ਹਾਂ ਨੇ ਉਸ ਵਿਚ ਨਵੇਂ ਲੋਕ ਬਣਾਇਆ ਸੀ (2 ਭੁਰਿੰਬੀਆਂ 5: 17)। ਯਿਸੂ ਦੀ ਮੌਤ ਦੀ ਸਜ਼ਾ ਵਿਚ ਬਦਲਣ ਅਤੇ ਮਸੀਹ ਯਿਸੂ ਵਿਚ ਖੁਦਾ ਦੀ ਉਤਲੀ ਅਵਾਜ਼ ਤਕ ਪਹੁੰਚਣ ਲਈ ਪੌਲਸ ਦਾ ਇਹ ਢੰਗ ਸੀ (ਫਿਲਿੰਪੀਆਂ 3: 10-14)। ਚਲਦਾ ਰਹਿਣ ਵਾਲਾ ਨਵਾਂ ਬਣਨਾ ਸੱਚੇ ਗਿਆਨ ਵਿਚ ਵੱਧਦੇ ਰਹਿਣ ਨਾਲ ਹੋ ਸਕਦਾ ਹੈ। ਕਿਸੇ ਦੀ ਸਹੀ ਤਸਵੀਰ ਵਿਖਾਉਣ ਲਈ ਕਲਾਕਾਰ ਲਈ ਉਸ ਦੇ ਗੁਣਾਂ ਨੂੰ ਜਾਣਨਾ ਜ਼ਰੂਰੀ ਹੈ। ਅਤੇ ਵੱਡੇ ਅਰਥ ਵਿਚ ਯਿਸੂ ਦੇ ਸਰੂਪ ਵਿਚ ਵੱਧ ਕੇ ਨਵਾਂ ਹੋਣ ਤੋਂ ਪਹਿਲਾਂ ਸਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਉਹ ਕਿਹੜੇ ਜਿਹਾ ਹੈ।

ਯਿਸੂ ਵਿਚ ਵੜਨ ਅਤੇ ਉਸ ਨੂੰ ਪਹਿਨਣ ਤੋਂ ਬਾਅਦ (ਗਲਾਤੀਆਂ 3: 27) ਭਲੁਸੀਆਂ ਨੂੰ ਹੁਣ ਉਸ ਦੇ ਵਰਗਾ ਬਣਨਾ ਸੀ ਜਿਸ ਨੂੰ ਉਨ੍ਹਾਂ ਨੇ ਪੀ ਲਿਆ ਸੀ। ਪਰ ਬਦਲਾਅ ਦਾ ਟੀਚਾ ਯਿਸੂ ਦੇ ਸੁਭਾਅ ਵਿਚ ਵੱਧਣ ਲਈ ਉਸ ਨੂੰ ਵੇਖਦੇ ਰਹਿਣਾ ਹੈ। 2 ਭੁਰਿੰਬੀਆਂ 3: 18 ਵਿਚ ਪੌਲਸ ਨੇ ਇਸ ਟੀਚੇ ਨੂੰ ਇਸ ਤਰ੍ਹਾਂ ਦੱਸਿਆ: ‘ਪਰ ਅਸੀਂ ਸਭ ਅਣਕੇਸੇ ਮੁੱਖ ਨਾਲ ਪੜ੍ਹ ਦੇ ਤੇਜ਼ ਦਾ ਮੰਨੋ ਸੀਸੇ ਵਿਚ ਪ੍ਰਤਿਬਿੰਬ ਵੇਖਦੇ ਹੋਏ ਤੇਜ਼ ਤੀਕ ਜਿਵੇਂ ਪੜ੍ਹ ਅਰਥਾਤ ਉਸ ਆਤਮਾ ਤੋਂ ਉਸੇ ਰੂਪ ਵਿਚ ਬਦਲਦੇ ਜਾਂਦੇ ਹਾਂ।’ ਇਸ ਮੰਜ਼ਿਲ ਨੂੰ ਪਾਉਣ ਲਈ ਸਾਨੂੰ ਅਤੀਤ ਨੂੰ ਲਾਹ ਕੇ ‘ਉਸ ਉੱਪਰਲੇ ਸੱਦੇ ਦਾ ਇਨਾਮ ਲਵਾਂ ਜੋ ਪਰਮੇਸ਼ੁਰ ਦੀ ਵੱਲੋਂ ਮਸੀਹ ਯਿਸੂ ਵਿਚ ਹੈ’ (ਫਿਲਿੰਪੀਆਂ 3: 13, 14)। ਉਸ ਨੂੰ ਜਿਸ ਨੇ ਸਾਨੂੰ ਰਚਿਆ ਹੈ ਉਸ ਦੇ ਗੁਣਾਂ ਵਿਚ ਵੱਧਣਾ ਸ਼ੁਰੂ ਕਰ ਸਕਦੇ ਹਾਂ।

... ਨਵਾਂ ਹੋ ਕੇ ਸਿਰਜਣਹਾਰ ਦੇ ਸਰੂਪ ਦੇ ਅਨੁਸਾਰ ਹੁੰਦਾ ਹੈ। ਇਸ ਤਰ੍ਹਾਂ ਇਹ ਸਾਬਿਤ ਕਰਦਾ ਹੈ ਕਿ ਇਹ ਨਵੀਂ ਸਹਿਜ਼ਾਟ ਦਾ ਸਵਾਲ ਹੈ ਨਾ ਕਿ ਕੁਝ ਬੁਰਿਆਈਆਂ ਨੂੰ ਤਿਆਗ ਕੇ ਕੁਝ ਗੁਣਾਂ ਨੂੰ ਮੰਨ ਲੈਣਾ। ਦੂਜੇ ਪਾਸੇ ਉਹ ਕਹਿੰਦਾ ਹੈ ਕਿ ਉਸ ਤੋਂ ਗਿਆਨ ਮਿਲਣਾ ਚਾਹੀਦਾ ਹੈ<sup>23</sup>

ਭਲੁਸੀਆਂ ਨੂੰ ਕਿਹੜੇ ਗਿਆਨ ਦੀ ਲੋੜ ਸੀ? ਮੂਸਾ ਦੀ ਸ਼ਰਵਾ ਜਿਸ ਵਿਚ ਸੀਨੈ ਪਹਾੜ ਉੱਤੇ ਇੱਤਾ ਨੇਮ ਸੀ (ਵਿਵਸਥਾਸਾਰ 4: 2-8, 13), ਉਨ੍ਹਾਂ ਦੀਆਂ ਜ਼ਿੰਦਗੀਆਂ ਲਈ ਮਾਨਕ ਨਹੀਂ ਹੋਣੀ ਸੀ। ਯਿਸੂ ਵਿਚ ਸਾਰੀ ਬੁੱਧ ਅਤੇ ਗਿਆਨ ਹੈ; ਉਸ ਨੇ ਉਨ੍ਹਾਂ ਨੂੰ ਉਸ ਵਿਚ ਸੰਪੂਰਣ ਬਣਾਇਆ ਸੀ ਅਤੇ ਉਨ੍ਹਾਂ ਲਈ ਉਹ ‘ਸੱਭੋ ਕੁਝ ਅਤੇ ਸਭਨਾਂ ਵਿਚ’ ਸੀ (3: 11)। ਉਨ੍ਹਾਂ ਨੂੰ ਕਿਸੇ ਹੋਰ ਦੀ ਲੋੜ ਨਹੀਂ ਸੀ ਕਿਉਂ ਜੋ ਮਸੀਹੀ ਜੀਵਨ ਦਾ ਸੱਚਾ ਸਰੋਤ ਅਤੇ ਨਮੂਨਾ ਯਿਸੂ ਹੀ ਹੈ। ਯਹੂਦੀ ਰੀਤਾਂ, ਹੈਰਾਨੀ ਭਰੇ ਧਰਮਾਂ, ਯੂਨਾਨੀ ਫਿਲਾਸਫੀ ਅਤੇ ਕਾਛਰਾਂ ਦੇ ਕੋਲ ਉਨ੍ਹਾਂ ਲਈ ਦੇਣ ਨੂੰ ਕੁਝ ਨਹੀਂ ਸੀ।

ਆਤਮਾ ਦੇ ਰਾਹੀਂ ਰਸੂਲਾਂ ਅਤੇ ਨਬੀਆਂ ਨੂੰ ਇੱਤੇ ਗਏ ਖੁਦਾ ਦੇ ਮੁਕਾਸ਼ਾਵੇ ਨੂੰ ਪੜ੍ਹ ਕੇ ਲੋਕ ਮਸੀਹ ਦੇ ਭੇਟ ਨੂੰ ‘ਸਮਝ’ ਸਕਦੇ ਹਨ (ਅਫਸੀਆਂ 3: 4)। ਖੁਦਾ ਕਲੀਸੀਆ ਵਿਚ ਆਗੂਆਂ ਅਤੇ ਸਿਖਾਉਣ ਵਾਲਿਆਂ ਨੂੰ ਖੁਦਾ ਦੇ ਪੁੱਤਰ ਦੇ ਗਿਆਨ ਦੇ ਰਾਹੀਂ ‘ਮਸੀਹ ਦੀ ਪੂਰੀ ਭੀਲ ਦੇ ਅੰਦਾਜ਼ੇ

ਤੀਕ” (ਅਫਸੀਆਂ 4: 13) ਵੱਧ ਜਾਣ ਲਈ ਮਸੀਹੀ ਲੋਕਾਂ ਦੀ ਮਦਦ ਲਈ ਰੱਖਦਾ ਹੈ। ਜੇ ਅਸੀਂ ਯਿਸੂ ਦੇ ਸੁਭਾਅ ਨੂੰ ਅਪਣਾ ਲਈਏ ਜੋ ਕਿ ਖੁਦਾ ਦਾ ਸਰੂਪ ਹੈ ਤਾਂ ਅਸੀਂ ਪਵਿੱਤਰ ਬਣ ਜਾਵਾਂਗੇ; ਕਿਉਂ ਜੋ ਖੁਦਾ ਪਵਿੱਤਰ ਹੈ (1 ਪਤਰਸ 1: 16)।

ਵਿਸ਼ਵਾਸੀ ਮਸੀਹੀ ਹੋਣ ਦੇ ਬਾਵਜੂਦ ਅਸਾਂ ਨੂੰ ਅਜਿਹੀ ਉਚਾਈ ਤੇ ਨਹੀਂ ਪਹੁੰਚਣਾ ਚਾਰੀਦਾ ਜਿੱਥੇ ਅਸੀਂ ਆਪਣੇ ਮਸੀਹੀ ਚਲਣ ਤੋਂ ਆਤਮ ਸੰਤੁਸ਼ਟ ਹੋ ਜਾਈਏ। ਜੀਉਣ ਲਈ ਸਾਡਾ ਉਦਾਹਰਣ ਯਿਸੂ ਮਸੀਹ ਜਿਹੜਾ ਮਾਪਣ ਵਾਲੀ ਛੜੀ ਹੈ ਜਿਸ ਨਾਲ ਅਸੀਂ ਆਪਣੀ ਕਾਮਯਾਬੀ ਨੂੰ ਨਾਪ ਸਕਦੇ ਹਾਂ, ਸਾਥੋਂ ਬਹੁਤ ਉੱਚਾ ਅਤੇ ਢੂਰ ਹੈ। ਸਾਨੂੰ ਉੱਤੇ ਚੜ੍ਹਨ ਅਤੇ ਸਿੱਧ ਹੋਣ ਦੀ ਚੁਣੌਤੀ ਮਿਲਦੀ ਰਹਿੰਦੀ ਹੈ। ਪਰ ਅਸੀਂ ਕਦੇ ਵੀ ਉਸ ਸਿੱਧਤਾ ਨੂੰ ਜਿਹੜੀ ਮਸੀਹ ਵਿਚ ਪਾਈ ਜਾਂਦੀ ਹੈ ਵੰਡ ਨਹੀਂ ਸਕਦੇ। ਯਿਸੂ ਉਹੀ ਚਾਹੁੰਦਾ ਹੈ ਜੋ ਸਹੀ ਹੈ, ਨਾ ਕਿ ਉਹ ਜੋ ਸ਼ਾਨ ਹੈ।

‘ਨਵੀਂ (ਵਿਚ) ... ਉੱਚੇ ਯੂਨਾਨੀ ਅਤੇ ਯਹੂਦੀ, ... ਕੋਈ ਵੀ ਨਹੀਂ ਹੋ ਸੱਕਦਾ’ (3: 11)

ਜਿਸ ਨਵੀਂ ਦੀ ਗੱਲ ਪੌਲਸ ਨੇ ਕੀਤੀ ਉਹ ਪੁਰਾਣੇ ਮਨੁੱਖ ਨੂੰ ਨਵਾਂ ਕਰਨਾ ਨਹੀਂ ਹੈ ਕਿਉਂ ਜੋ ਪੁਰਾਣਾ ਤਾਂ ਮਰ ਚੁੱਕਿਆ ਹੈ। ਇਸ ਦੇ ਇਲਾਵਾ ਇਹ ਨਵਾਂ ਮਨੁੱਖ ਹੈ ਜਿਸ ਨੂੰ ਨਵਾਂ ਹੁੰਦੇ ਰਹਿਣ ਦੀ ਲੋੜ ਹੈ। ਕਾਰ ਭਾਵੇਂ ਨਵੀਂ ਹੋਵੇ ਪਰ ਛਾਈਵਰ ਤੇਲ ਦੀ ਟੈਂਕੀ ਖਾਲੀ ਕਰ ਦਵੇਗਾ ਅਤੇ ਉਸ ਨੂੰ ਵਾਰ ਵਾਰ ਭਰਵਾਉਣ ਦੀ ਲੋੜ ਹੋਵੇਗੀ। ਇਸ ਤਰ੍ਹਾਂ ਉਹ ਟਾਈਮ ਟਾਈਮ ਤੇ ਬੈਟਰੀ ਨੂੰ ਜਾਂ ਹੋਰ ਪੁਰਜਿਆਂ ਨੂੰ ਬਦੇਲਗਾ।

ਊੱਚੇ ਯੂਨਾਨੀ ਵਿਸ਼ੇਸ਼ਣ ਸ਼ਬਦ *hopou* ਦਾ ਅਨੁਵਾਦ ਹੈ ਜਿਸ ਦਾ ਅਰਥ ਹੈ ‘‘ਜਿੱਥੇ।’’ ਇਸ ਨਵੇਂ-ਪੱਧਰ ਨੂੰ ਅਨੁਭਵ ਕਰਨ ਵਾਲੇ ਲੋਕ ਇਕ ਨਵੇਂ ਰੂਹਾਨੀ ਖੇਤਰ ਵਿਚ ਉਸ ਵਿਚ ‘‘ਜਿੱਥੇ।’’ ਜਾਤਿ, ਕੌਮ, ਇਲਾਕਾਈ, ਵਰਗ ਜਾਂ ਸਮਾਜਿਕ ਛਕਕ ਨਹੀਂ ਪਾਏ ਜਾਂਦੇ ਹਨ। ਇਸ ਦਾ ਮਤਲਬ ਇਹ ਨਹੀਂ ਹੈ ਕਿ ਮਨੁੱਖੀ ਨਜ਼ਰ ਵਿਚ ਇਹ ਛਰਕ ਨਹੀਂ ਰਹੇ ਹਨ ਪਰ ਖੁਦਾ ਦੀ ਨਜ਼ਰ ਨਾਲ ਇਹ ਛਰਕ ਖਤਮ ਹੋ ਗਏ ਹਨ। ਮਸੀਹੀ ਲੋਕਾਂ ਨੂੰ ਖੁਦਾ ਦੀ ਸੋਚ ਨੂੰ ਅਪਨਾਉਣ ਦੀ ਲੋੜ ਹੈ (ਅਫਸੀਆਂ 4: 1-3)। ਅਸੀਂ ਮਸੀਹ ਵਿਚ ਬਧਾਤਿਸਮਾ ਲੈ ਕੇ ਇਸ ਨਵੇਂ ਖੇਤਰ ਵਿਚ ਆਉਂਦੇ ਹਨ ਜੋ ਜਿਸ ਵਿਚ ਸਭ ਲੋਕ ਇਕ ਹੋ ਜਾਂਦੇ ਹਨ (ਗਲਾਤੀਆਂ 3: 26-28)। ਪੌਲਸ ਨੇ 1 ਕੁਰਿੰਬੀਆਂ 12: 13 ਵਿਚ ਇਸ ਸਚਿਆਈ ਨੂੰ ਦੱਸਿਆ ਹੈ।

3: 5, 8, 9 ਵਿਚ ਪੌਲਸ ਵੱਲੋਂ ਦੱਸੀਆਂ ਗਈਆਂ ਬੁਰਿਆਈਆਂ ਛੁੱਟ ਪਾਉਂਦੀਆਂ ਹਨ ਅਤੇ ਵੱਖੋ-ਵੱਖ ਧਾਰਮਿਕ ਸਮੂਹਾਂ ਵਿਚ ਰੁਕਾਵਟਾਂ ਪੈਦਾ ਕਰਦੀਆਂ ਹਨ, ਪਰ 3: 12-14 ਵਾਲੀ ਇਸ ਛਹਰਿਸਤ ਦੇ ਗੁਣ ਅਜਿਹੀਆਂ ਛੁਟਾਂ ਨੂੰ ਮਿਟਾਉਣ ਵਿਚ ਮਦਦਗਾਰ ਹੋ ਸਕਦੀਆਂ ਹਨ। ਇਨ੍ਹਾਂ ਸਮੂਹਾਂ ਵਿਚ ਉਨ੍ਹਾਂ ਦੇ ਮਸੀਹੀ ਬਣਨ ਤੋਂ ਪਹਿਲਾਂ ਭਾਂਵੇਂ ਨਫਰਤ ਅਤੇ ਝਗੜੇ ਹੋਣ ਪਰ ਇਹ ਛਰਕ ਖਤਮ ਹੋ ਜਾਣੇ ਸਨ ਅਤੇ ਕੁਲੋਸੇ ਦੇ ਮਸੀਹੀ ਸਮਾਜ ਵਿਚ ਨਹੀਂ ਰਹਿਣੇ ਸਨ।

ਸਾਇਦ ਪੌਲਸ ਨੇ ਆਇਤ 11 ਵਿਚ ਗੈਰਕੌਮਾਂ ਦਾ ਵੇਰਵਾ ਇਹ ਜ਼ੋਰ ਦੇਣ ਲਈ ਕੀਤਾ ਕਿ ਯਹੂਦੀ ਲੋਕ ਖੁਦਾ ਨਾਲ ਆਪਣੇ ਖੜੇ ਹੋਣ ਵਿਚ ਦੂਜਿਆਂ ਨਾਲੋਂ ਪਹਿਲਾਂ ਨਹੀਂ ਹਨ। ਦੋਹਾਂ ਛਹਰਿਸਤਾਂ ਵਿਚ ਪੌਲਸ ਨੇ ਪਹਿਲਾਂ ਯਹੂਦੀਆਂ ਅਤੇ ਫਿਰ ਯੂਨਾਨੀਆਂ ਦੀ ਗੱਲ ਕੀਤੀ (1 ਕੁਰਿੰਬੀਆਂ 12: 13; ਗਲਾਤੀਆਂ 3: 28), ਜੋ ਕਿ ਛਹਰਿਸਤ ਬਣਾਉਣ ਦਾ ਉਸ ਦਾ ਆਪਣਾ ਢੰਗ ਸੀ (ਰੋਮੀਆਂ 1: 16; 2: 9, 10; 3: 9, 29, 30; 9: 24; 10: 12; 1 ਕੁਰਿੰਬੀਆਂ 1: 24)। ਇਨ੍ਹਾਂ ਆਇਤਾਂ ਵਿਚ ਜ਼ਿਆਦਾਤਰ ਉਸ ਨੇ ਯਹੂਦੀ/ਆਂ ਅਤੇ ਯੂਨਾਨੀ/ਆਂ (*Hellen*) ਭਾਵ ਯਹੂਦੀ ਅਤੇ ਗੈਰ ਯਹੂਦੀ ਜਾਂ ਗੈਰਕੌਮਾਂ ਵਿਚ ਵੰਡਦੇ ਹੋਏ ਲੋਕਾਂ ਨੇ ਸਿਰਫ ਦੋ ਸਮੂਹ ਬਣਾਏ। ਇਸ ਛਹਰਿਸਤ ਵਿਚ ਵੀ ਉਹ ਇਹੀ ਵਿਚਾਰ ਪਰਗਟ ਕਰਨਾ ਚਾਹੁੰਦਾ ਹੈ ਸਕਦਾ ਹੈ। ਪਰ ਉਸ ਨੇ ਉਸ ਨੂੰ ਸਮਝਾਉਣ ਲਈ

ਜਿਸ ਵਿਚ ਮਸੀਹ ਦੇ ਪ੍ਰਤੇ ਸਮੂਹਾਂ ਨੂੰ ਇਕ ਸਾਰ ਮੰਨਿਆ ਜਾਂਦਾ ਹੈ ਹੋਰ ਸਮੂਹਾਂ ਦਾ ਜ਼ਿਕਰ ਕੀਤਾ।

ਪੌਲਸ ਦੇ ਕਹਿਣ ਦਾ ਮਤਲਬ ਇਹ ਨਹੀਂ ਸੀ ਕਿ ਮਸੀਹ ਦੇ ਬਾਹਰ ਵੱਖੋ-ਵੱਖ ਹਰ ਸਮੂਹ ਨੂੰ ਸਵੀਕਾਰ ਕਰ ਲਿਆ ਜਾਵੇ ਅਤੇ ਉਨ੍ਹਾਂ ਨੂੰ ਉਵੇਂ ਹੀ ਰੱਖਿਆ ਜਾਵੇ ਜਿਵੇਂ ਉਹ ਜੋ ਮਸੀਹ ਵਿਚ ਹਨ। ਜਿਨ੍ਹਾਂ ਰੁਕਾਵਟਾਂ ਦਾ ਜ਼ਿਕਰ ਕੀਤਾ ਗਿਆ ਹੈ ਉਹ ਸਿਰਫ਼ ਮਸੀਹ ਵਿਚ ਹੀ ਢੂਰ ਹੁੰਦੀਆਂ ਹਨ (ਗਲਾਤੀਆਂ 3:28)। ਜਿਸੂ ਨੇ ਸ਼ਰਾਦੀ ਕੰਧ ਨੂੰ ਢਾਹ ਦਿੱਤਾ ਤਾਂ ਜੋ ਉਨ੍ਹਾਂ ਨੂੰ ਜਿਹੜੇ ਉਸ ਦੀ ਦੇਹ ਵਿਚ ਹਨ ਸਲੀਬ ਦੇ ਰਾਹੀਂ ਖੁਦਾ ਨਾਲ ਮਿਲ ਸਕਣ (ਅਫਸੀਆਂ 2:14-16)। ਖੁਦਾ ਨੇ ਪਤਰਸ ਨੂੰ ਸਮਝਾਇਆ ਕਿ ਉਹ ਪੱਖਪਾਤੀ ਨਹੀਂ ਹੈ ਅਤੇ ਮਸੀਹੀ ਲੋਕਾਂ ਨੂੰ ਯਹੂਦੀ ਮਸੀਹੀਆਂ ਅਤੇ ਗੈਰਕੌਮ ਮਸੀਹੀਆਂ ਦੇ ਵਿਚ ਕੰਪ ਨਹੀਂ ਬਣਾਉਣੀ ਚਾਹੀਦੀ (ਰਸੂਲਾਂ ਦੇ ਕੰਮ 10:34, 35; 15:7-11)। ਕਈ ਮੌਕਿਆਂ ਤੇ ਉਨ੍ਹਾਂ ਲੋਕਾਂ ਦੀਆਂ ਸਾਰੀਆਂ ਸਰੋਣੀਆਂ ਵਿਚ ਜਿਹੜੇ ਮਸੀਹ ਵਿਚ ਹਨ ਪੌਲਸ ਏਕਤਾ ਲਿਆਉਣ ਦੀ ਕੋਸ਼ਿਸ਼ ਕਰ ਰਿਹਾ ਸੀ<sup>24</sup>

ਨਵੇਂ ਜੀਵਨ ਵਿਚ ਵੜਨ ਦਾ ਢੰਗ ਲੋਕਾਂ ਦੇ ਹਰ ਸਮੂਹ ਲਈ ਇੱਕੋ ਹੈ। ਯਹੂਦੀ ਲੋਕ ਪਾਪੀ ਸਨ ਅਤੇ ਉਹ ਗੈਰ ਕੋਮਾਂ ਨਾਲੋਂ ਬਿਲਕੁਲ ਵਧੀਆ ਨਹੀਂ ਸਨ (ਰੋਮੀਆਂ 3:9, 10)। ਇਸ ਕਾਰਣ ਖੁਦਾ ਦੀ ਮੁਕਤੀ ਲਈ (ਰਸੂਲਾਂ ਦੇ ਕੰਮ 15:9, 11; ਰੋਮੀਆਂ 3:22) ਜਾਂ ਖੁਦਾ ਨਾਲ ਸਬੰਧ ਹੋਣ ਵਿਚ (ਰੋਮੀਆਂ 10:12)। ਸ਼ਰਤਾਂ ਵਿਚ ਦੋਹਾਂ ਵਿਚ ਕੋਈ ਛਰਕ ਨਹੀਂ ਕੀਤਾ ‘‘ਸੋ ਪਰਮੇਸ਼ੁਰ ਨੇ ਸਭਨਾਂ ਨੂੰ ਇਕ ਸੰਗ ਕਰਕੇ ਅਣਾਗਿਆਕਾਰੀ ਦੇ ਬੰਧਨ ਵਿਚ ਬੱਧਾ ਭਈ ਉਹ ਸਭਨਾਂ ਉੱਤੇ ਦਯਾ ਕਰੇ’’ (ਰੋਮੀਆਂ 11:32)।

‘‘ਸੁੰਨਤੀ ਅਤੇ ਅਸੁੰਨਤੀ, ਵਹਿਸ਼ੀ ਅਤੇ ਸਕੁਥੀ’’ (3:11)

ਸੁੰਨਤੀ ਸ਼ਬਦ ਯਹੂਦੀ ਮੁਰੀਦਾਂ ਸਣੇ ਯਹੂਦੀਆਂ ਲਈ, ਅਸੁੰਨਤੀ ਸਭ ਗੈਰ ਯਹੂਦੀਆਂ ਸਣੇ ਗੈਰਕੌਮਾਂ ਲਈ ਵਰਤਿਆ ਗਿਆ ਹੈ। ਪੌਲਸ ਨੇ ਜ਼ਿਆਦਾਤਰ ਮਾਮਲਿਆਂ ਵਿਚ ‘‘ਅਸੁੰਨਤੀ’’ ਤੋਂ ਪਹਿਲਾਂ ‘‘ਸੁੰਨਤੀ’’ ਦਾ ਵਰਣਨ ਕੀਤਾ, ਕਿਉਂ ਜੋ ਇਹ ਪਹਿਲਾਂ ਦੇਣਾ ਸ਼ਰਾਦਾ ਦੇ ਅਧੀਨ ਸੁੰਨਤ ਕੀਤਿਆਂ ਪ੍ਰਤੀ ਬਹੁਤਾ ਆਦਰ ਵਿਖਾਉਂਦਾ ਹੈ (ਵੇਖੋ ਰੋਮੀਆਂ 4:9-12; 1 ਕੁਰਿੰਬੀਆਂ 7:18, 19; ਗਲਾਤੀਆਂ 5:6; 6:15)। ਪਰ ਇਹ ਜ਼ੋਰ ਦੇਣ ਲਈ ਕਿ ਮਸੀਹ ਵਿਚ ਇਹ ਛਰਕ ਨਹੀਂ ਰਿਹਾ ਹੈ ਉਸ ਨੇ ਦੋਵੇਂ ਥਾਂ ਤੁਰਤੀਬ ਨੂੰ ਉਲਟਾ ਦਿੱਤਾ (ਗਲਾਤੀਆਂ 2:7; ਅਫਸੀਆਂ 2:11)। ਪਰ 1 ਕੁਰਿੰਬੀਆਂ 7:18 ਵਿਚ ਉਸ ਨੇ ਸੁੰਨਤ ਦਾ ਜ਼ਿਕਰ ਪਹਿਲਾਂ ਕੀਤਾ ਅਤੇ ਫਿਰ ਆਇਤ 18 ਵਿਚ ਇਸ ਤਰਤੀਬ ਨੂੰ ਉਲਟ ਦਿੱਤਾ।

ਯਹੂਦੀ ਲੋਕ ਵਿਦੇਸ਼ੀਆਂ ਨੂੰ ਸੱਭਿਆਚਾਰਕ ਤੌਰ ਤੇ ਪਿਛੜੇ ਹੋਏ ਵਹਿਸ਼ੀ ਅਤੇ ਸਕੁਥੀ ਮੰਨਦੇ ਸਨ, ਜਦਕਿ ‘‘ਅਸੁੰਨਤੀ’’ ਅਸੱਭਿਆਦ ਦੇ ਨਾਲ-ਨਾਲ ਸੱਭਿਆਗ ਗੈਰ ਯਹੂਦੀਆਂ ਨੂੰ ਵੀ ਕਿਹਾ ਗਿਆ ਹੈ। ਯੂਨਾਨੀ ਲੋਕ ਸਭ ਗੈਰ ਯੂਨਾਨੀਆਂ ਨੂੰ ਇੱਥੋਂ ਤਕ ਕਿ ਪਹਿਲਾਂ ਰੋਮੀਆਂ ਨੂੰ ਵੀ, ਵਹਿਸ਼ੀ ਮੰਨਦੇ ਸਨ। ਬਾਅਦ ਵਿਚ ਰੋਮੀਆਂ ਵੱਲੋਂ ਯੂਨਾਨੀ ਸੱਭਿਆਚਾਰ ਨੂੰ ਅਪਨਾਉਣਾ ਸ਼ੁਰੂ ਕਰਨ ਤੇ ਉਨ੍ਹਾਂ ਨੂੰ ਵੀ ‘‘ਯੂਨਾਨੀ’’ ਮੰਨਿਆ ਜਾਣ ਲੱਗ ਪਿਆ। ਰੋਮੀ ਅਤੇ ਯੂਨਾਨੀ ਲੋਕ ਯੂਨਾਨੀ-ਰੋਮੀ ਸੱਭਿਆਚਾਰ ਦੇ ਬਾਹਰ ਹਰ ਕਿਸੇ ਨੂੰ ਵਹਿਸ਼ੀ ਮੰਨਦੇ ਸਨ।

‘‘ਵਹਿਸ਼ੀ’’ (barbaros) ਸ਼ਬਦ ਨਵੇਂ ਨੇਮ ਵਿਚ ਕਈ ਥਾਂ ਮਿਲਦਾ ਹੈ ਜਿੱਥੋਂ ਕਈ ਵਾਰ ਇਸ ਦਾ ਅਨੁਵਾਦ ‘‘ਓਪਰੇ’’ ਰੋਇਆ ਹੈ (ਰਸੂਲਾਂ ਦੇ ਕੰਮ 28:2, 4; ਰੋਮੀਆਂ 1:14; 1 ਕੁਰਿੰਬੀਆਂ 14:11)। ਇਹ ਸ਼ਬਦ ਉਨ੍ਹਾਂ ਲਈ ਵਰਤਿਆ ਗਿਆ ਹੈ ਜਿਹੜੇ ਅਨਪੜ੍ਹ ਅਤੇ ਸਹੀ ਉੱਚਾਰਣ ਜਾਂ ਕਿਸੇ ਸੱਭਿਆਚਾਰ ਵਾਲੇ ਵੱਲੋਂ ਜਾਣੀ ਪਛਾਣੀ ਭਾਸ਼ਾ ਨਾ ਬੋਲ ਸਕਦੇ ਹੋਣ। ਜਿਸੂ ਨੇ ‘‘ਵਹਿਸ਼ੀ’’ ਦੇ ਛਰਕ ਨੂੰ ਸਿਟਾ ਕੇ ਇਸ ਦੀ ਥਾਂ ‘‘ਭਾਈ’’ ਸ਼ਬਦ ਦੇ ਦਿੱਤਾ।

‘‘ਵਹਿਸ਼ੀ’’ ਅਤੇ ‘‘ਸਕੂਬੀ’’ ਦੇ ਵੱਖੋ-ਵੱਖ ਸਮੂਹ ਨਹੀਂ ਹਨ ਜਿਵੇਂ ਕਿ ਆਇਤ 11 ਵਿਚ ਹੋਰ ਜੋੜੇ ਹਨ। ਸਕੂਬੀ ਲੋਕ ਵਹਿਸ਼ੀ ਸਨ ਪਰ ਛੋਟੇ ਦਰਜੇ ਦੇ, ਉਨ੍ਹਾਂ ਨੂੰ ਯਹੂਦੀਆਂ, ਰੋਮੀਆਂ ਅਤੇ ਯੂਨਾਨੀਆਂ ਵੱਲੋਂ ਛੋਟੀ ਕਿਸਮ ਦੇ ਅਸੱਭਿਆ ਜੰਗਲੀ ਲੋਕ ਮੰਨਿਆ ਜਾਂਦਾ ਸੀ। ਇਹ ਅਸੱਭਿਆ ਕਬੀਲੇ ਸਨ ਜਿਹੜੇ ਕਾਲੇ ਸਮੁੱਦਰ ਦੇ ਆਸ ਪਾਸ ਰਹਿੰਦੇ ਸਨ। ਜੋਸੇਫਸ ਨੇ ਕਿਹਾ ਹੈ ਕਿ ਇਹ ਅਸੱਭਿਆ ਲੋਕ ਜਿਹੜੇ ਜੰਗਲੀ ਜਾਨਵਰਾਂ ਵਾਂਗ ਰਹਿੰਦੇ ਸਨ<sup>25</sup>

ਸਕੂਬੀਆਂ ਬਾਰੇ ਹੋਰੋਏਤਸ ਨੇ ਲਿਖਿਆ ਹੈ, ‘‘ਉਹ ਲੜਾਈ ਵਿਚ ਮਾਰੇ ਗਏ ਪਹਿਲੇ ਦੁਸ਼ਮਣ ਦਾ ਖੂਨ ਪੀਂਦੇ ਅਤੇ ਮਾਰੇ ਗਏ ਲੋਕਾਂ ਦੀਆਂ ਖੋਪੜੀਆਂ ਦੀ ਖੱਲ ਦੇ ਰੁਮਾਲ ਬਣਾਉਂਦੇ ਅਤੇ ਉਨ੍ਹਾਂ ਦੀਆਂ ਖੋਪੜੀਆਂ ਨੂੰ ਪੀਣ ਵਾਲੇ ਕਟੋਰੇ ਬਣਾਉਂਦੇ।’’ ਉਨ੍ਹਾਂ ਦੀ ਸਭ ਤੋਂ ਗੰਦੀ ਆਦਿਤ ਇਹ ਸੀ ਕਿ ਉਹ ਕਦੇ ਪਾਣੀ ਨਾਲ ਨਹਾਉਂਦੇ ਨਹੀਂ ਸਨ<sup>26</sup> ਹੋਰਨਾਂ ਲੇਖਕਾਂ ਨੇ ਉਨ੍ਹਾਂ ਦੇ ਵਿਗੜੇ ਹੋਏ ਸੁਭਾਅ ਦੀ ਤਸਦੀਕ ਕੀਤੀ ਹੈ। ਉਹ ਭਾਵੇਂ ਨਫਰਤ ਦੇ ਯੋਗ ਸਨ ਪਰ ਮਸੀਹੀ ਬਣ ਜਾਣ ਵਾਲਿਆਂ ਨੂੰ ਯਿਸੂ ਦੇ ਬਾਕੀ ਸਭ ਚੇਲਿਆਂ ਵਾਂਗ ਬਰਾਬਰ ਮੰਨਿਆ ਜਾਂਦਾ ਸੀ। ਸਮਾਜ ਦੇ ਕਿਸੇ ਵੀ ਵਰਗ ਦੇ ਲੋਕ ਮਸੀਹ ਵਿਚ ਇਕ ਹੋ ਸਕਦੇ ਹਨ, ਇਥੋਂ ਰੁਕਾਵਟਾਂ ਦੇ ਰੂਪ ਵਿਚ ਇਹ ਵਰਗ ਨਹੀਂ ਪਾਏ ਜਾਂਦੇ। ਮਸੀਹੀਅਤ ਨੇ ਇਸ ਛਰਕ ਨੂੰ ਮਿਟਾਉਣ ਅਤੇ ਸਭ ਨੂੰ ਇੱਕੋ ਭਾਈਚਾਰੇ ਵਿਚ ਲਿਆਉਣ ਵਿਚ ਮਦਦ ਕੀਤੀ ਹੈ।

### ‘‘ਗੁਲਾਮ ਅਤੇ ਅਜ਼ਾਦ’’ (3: 11)

ਗੁਲਾਮ ਅਤੇ ਅਜ਼ਾਦ ਵੀ ਮਸੀਹ ਵਿਚ ਸਮਾਨਤਾ ਜਾ ਸਕਦੇ ਹਨ। ਜਿਸ ਨੇ ਉਨ੍ਹਾਂ ਦੇ ਵਿਚ ਵਾਲੀ ਖਾਈ ਨੂੰ ਮਿਟਾ ਦਿੱਤਾ ਹੈ ਤਾਂ ਜੋ ਉਹ ਭਾਈਚਾਰੇ ਦੀ ਪ੍ਰੀਤ ਵਿਚ ਇਕ ਹੋ ਸਕਣ। ਦੋਹਾਂ ਨੂੰ ਸਲੀਬ ਦੇ ਕਾਰਣ ਮਸੀਹ ਵਿਚ ਅਜ਼ਾਦ ਕੀਤਾ ਗਿਆ ਹੈ। ‘‘ਅਜ਼ਾਦ’’ ਜਿਵੇਂ ਕਿ ਪੌਲਸ ਵੱਲੋਂ ਇਸ ਦੀ ਵਰਤੋਂ ਕੀਤੀ ਗਈ ਹੈ ਜੋ ਕਦੇ ਗੁਲਾਮ ਨਾ ਰਿਹਾ ਹੋਵੇ। ਭਾਵੇਂ ਗੁਲਾਮੀ ਦੀ ਪ੍ਰਥਾ ਉਸ ਸਮੇਂ ਪਾਈ ਜਾਂਦੀ ਸੀ ਪਰ ਮਸੀਹ ਵਿਚ ਮਿਲਣ ਵਾਲੇ ਅਤੇ ਉਸ ਦੇ ਵੱਲੋਂ ਸਿਖਾਏ ਜਾਣ ਵਾਲੀ ਬਰਾਬਰੀ ਅਤੇ ਪ੍ਰੇਮ ਦੇ ਨਿਯਮ ਗੁਲਾਮਾਂ ਨੂੰ ਬਾਬੀ ਮਸੀਹੀ ਲੋਕਾਂ ਨਾਲ ਇਕ ਕਰਦੇ ਸਨ ਜਿਸ ਨਾਲ ਅੜੀਰ ਵਿਚ ਗੁਲਾਮੀ ਦੀ ਪ੍ਰਥਾ ਮਿਟਾਉਣ ਵਿਚ ਜਿਤ ਮਿਲੀ।

ਰੋਮੀ ਲੋਕਾਂ ਦੇ ਬਹੁਤ ਸਾਰੇ ਗੁਲਾਮ ਹੁੰਦੇ ਸਨ ਜਿਨ੍ਹਾਂ ਵਿੱਚੋਂ ਜ਼ਿਆਦਾਤਰ ਯੁੱਧ ਵਿਚ ਬੰਦੀ ਬਣਾ ਕੇ ਲਿਆਏ ਜਾਂਦੇ ਸਨ। ‘‘ਕਾਨੂੰਨੀ ਭਾਸ਼ਾ ਵਿਚ ਕਹੀਏ ਤਾਂ ਅਰਸਤੁ ਦੇ ਅਨੁਸਾਰ ਪ੍ਰਾਚੀਨ ਜਗਤ ਵਿਚ ਗੁਲਾਮ ਮਨੁੱਖ ਨਹੀਂ ਬਲਕਿ ਜਾਇਦਾਦ, ‘ਜਿੰਦਾ ਹਥਿਆਰ’ ਹੁੰਦਾ ਸੀ। . . .’’<sup>27</sup> ਕਈ ਵਾਰ ਗੁਲਾਮ ਆਪ ਮਾਲਕਾਂ ਨਾਲੋਂ ਜ਼ਿਆਦਾ ਸਿਆਣੇ ਹੁੰਦੇ ਸਨ ਜਿਹੜਾ ਕਿ ਜ਼ਿਆਦਾਤਰ ਉਨ੍ਹਾਂ ਨਾਲ ਜਾਨਵਰਾਂ ਵਰਗ ਵਿਹਾਰ ਕਰਦੇ ਸਨ। ਕਈ ਤਾਂ ਆਪਣੀ ਅਜ਼ਾਦੀ ਨੂੰ ਖਰੀਦ ਸਕਦੇ ਸਨ ਜਾਂ ਵਿਸ਼ੇਸ਼ ਸੇਵਾ ਲਈ ਉਸ ਨੂੰ ਪਾ ਸਕਦੇ ਸਨ। ਕਲਾਉਇਡਿਸ ਕੈਸਰ ਦੀ ਮਾਤਾ ਐਟੋਨੀਆ ਦੇ ਗੁਲਾਮ ਫੇਲਿਕਸ ਨਾਲ ਇਹੀ ਹੋਇਆ ਸੀ।

ਖੁਦਾ ਨੇ ਮਨੁੱਖਜਾਤੀ ਦੀ ਭਾਸ਼ਾ ਨੂੰ ਉਲੱਝਾ ਦਿੱਤਾ ਤਾਂ ਜੋ ਲੋਕੀਂ ਸਾਰੇ ਸੰਸਾਰ ਵਿਚ ਖਿੰਡ ਜਾਣ (ਉਤਪਤ 11: 1-8)। ਲਗਦਾ ਹੈ ਕਿ ਉਸ ਨੇ ਇੰਜ਼ ਇਸ ਲਈ ਕੀਤਾ ਕਿ ਮਨੁੱਖਜਾਤੀ ਖਿੰਡ ਤਾਂ ਜਾਵੇ ਪਰ ਇਕ ਪਰਿਵਾਰ ਦੇ ਸਮੂਹ ਵਿਚ ਬਣੀ ਵੀ ਰਹੇ। ਲੋਕਾਂ ਨੂੰ ਖਿੰਡਾਉਣ ਦਾ ਉਸ ਦਾ ਮਕਸਦ ਇਹ ਸੀ ਕਿ ਉਹ ਆਪਣੀਆਂ ਦੁਸ਼ਟ ਚਾਲਾਂ ਵਿਚ ਸਫਲ ਨਾ ਹੋ ਸਕਣ। ਯਿਸੂ ਦਾ ਕੰਮ ਵੱਖਰਾ ਸੀ। ਕਿਉਂ ਜੋ ਉਹ ਖੁਦਾ ਦੀ ਸੇਵਾ ਕਰਨ ਲਈ ਧਾਰਮਿਕਤਾ ਵਿਚ ਲੋਕਾਂ ਨੂੰ ਇਕ ਕਰਨ ਲਈ ਆਇਆ। ਉਹ ਆਪਣੇ ਰਸੂਲਾਂ ਨੂੰ ਸ਼ੁੱਧ ਕਰਨ ਲਈ ਆਇਆ ਤਾਂ ਜੋ ਉਹ ਉਨ੍ਹਾਂ ਨੂੰ ਆਪਣੇ ਨਾਲ ਇਕ ਕਰਕੇ ਸੰਸਾਰ ਭਰ ਦੇ ਉਸ ਦੇ ਸਭ ਮੰਨਣ ਵਾਲਿਆਂ ਦਾ ਇਕ ਭਾਈਚਾਰਾ ਬਣ ਸਕੇ। ਉਸ ਨੇ ਆਪਣੀ ਇਕ ਦੇਹ ਵਿਚ ਰੱਖਣ

ਲਈ ਫੁਟ ਲਈ ਜਗਾ ਜਾਂ ਜੁਦਾਈ ਦੀ ਕੰਧ ਨਹੀਂ ਬਣਾਈ।

**‘ਪਰ ਮਸੀਹ ਸੱਭੋ ਕੁਝ ਅਤੇ ਸਭਨਾਂ ਵਿਚ ਹੈ’ (3: 11)**

ਮਸੀਹ ਸੱਭੋ ਕੁਝ ਅਤੇ ਸਭਨਾਂ ਵਿਚ ਹੈ। ਸੱਭੋ ਕੀ ਹੈ? ਇਸ ਦਾ ਸ਼ਬਦੀ ਅਨੁਵਾਦ ਹੈ ‘‘ਮਸੀਹ’’ ਸਭ ਕੁਝ ਹੈ ਅਤੇ ਸਭ ਗੱਲਾਂ ਵਿਚ ਹੈ। ਯਿਸੁ ਇਸ ਅਰਥ ਵਿਚ ‘‘ਸਭ ਕੁਝ ਹੈ’’ ਕਿ ਸੰਸਾਰ ਉਸੇ ਤੇ ਨਿਰਭਰ ਹੈ ਕਿਉਂ ਜੋ ਉਸ ਨੇ ਆਪਣੀ ਸਮਰੱਥਾ ਦੇ ਵਚਨ ਦੇ ਅਨੁਸਾਰ ਇਸ ਨੂੰ ਰਚਿਆ ਅਤੇ ਇਸ ਨੂੰ ਬਣਾਈ ਰੱਖਿਆ ਹੈ (ਇਬਾਰਨੀਆਂ 1:2, 3)। ਉਹ ਇਸ ਗੱਲ ਵਿਚ ‘‘ਸੱਭੋ ਕੁਝ’’ ਕਿ ਉਹ ਮਸੀਹੀ ਲੋਕਾਂ ਲਈ ਜ਼ਰੂਰੀ ਹਰ ਰੂਹਾਨੀ ਬਰਕਤ ਦਿੰਦਾ ਹੈ। ਉਹ ‘‘ਸਭ ਗੱਲਾਂ’’ ਵਿਚ ਹੈ ਕਿਉਂ ਜੋ ਉਸ ਦੀ ਮੌਜੂਦਗੀ ਅਤੇ ਸਮਰੱਥਾ ਨਾਲ ਉਸ ਦੇ ਰਾਹੀਂ ਸਭ ਕੁਝ ਬਣਾਈ ਰੱਖਿਆ ਜਾਂਦਾ ਹੈ (ਕੁਲੱਸੀਆਂ 1:16, 17)। ਉਹ ‘‘ਸਭ ਗੱਲਾਂ’’ ਵਿਚ ਇਸ ਗੱਲ ਵਿਚ ਹੈ ਕਿ ਉਨ੍ਹਾਂ ਲਈ ਜਿਨ੍ਹਾਂ ਵਿਚ ਉਹ ਵਾਸ ਕਰਦਾ ਹੈ ਹਰ ਸਰੀਰਕ ਅਤੇ ਰੂਹਾਨੀ ਲੋੜ ਮੁਹੱਈਆ ਕਰਵਾਈ ਜਾਂਦੀ ਹੈ।

ਜੋ ਕੁਝ ਹੈ ਉਹ ਉਸ ਸਭ ਵਿਚ ਹੀ ਸਭ ਕੁਝ ਨਹੀਂ ਹੈ ਬਲਕਿ ਉਹ ਉਨ੍ਹਾਂ ਲਈ ਵੀ ਸਭ ਕੁਝ ਹੈ ਜਿਨ੍ਹਾਂ ਨੂੰ ਉਸ ਵਿਚ ਨਵੇਂ ਬਣਾਇਆ ਗਿਆ ਹੈ। ਕਿਹੜੇ ਅਤੇ ਕਿਵੇਂ ਮਸੀਹੀ ਹਨ ਇਹ ਪੂਰੀ ਤਰ੍ਹਾਂ ਨਾਲ ਉਸ ਤੇ ਨਿਰਭਰ ਕਰਦਾ ਹੈ। ਇਸ ਕਾਰਣ ਮਸੀਹੀ ਮੰਡਲੀ ਵਿਚ ਕਈ ਤਰ੍ਹਾਂ ਦੇ ਨਸਲੀ ਤੱਤਵਾਂ ਦੇ ਵਿਚ ਲਕੀਰ ਨਹੀਂ ਖਿੱਚੀ ਗਈ। ਮਸੀਹ ਨੇ ਆਪਣੇ ਲੋਕਾਂ ਨੂੰ ਇਕ ਕਰਨ ਲਈ ਹਰ ਜ਼ਰੂਰੀ ਚੀਜ਼ ਮੁਹੱਈਆ ਕਰਵਾਈ ਹੈ।

ਪੌਲਸ ਨੇ ਇਕ ਅਲੰਕਾਰਿਕ ਸਵਾਲ ਪੁੱਛਿਆ, ‘‘ਭਲਾ, ਮਸੀਹ ਵੰਡਿਆ ਹੋਇਆ ਹੈ?’’ (1 ਭੁਰਿੰਬੀਆਂ 1:13)। ਯੂਨਾਨੀ ਭਾਸ਼ਾ ਵਿਚ ਇਸ ਸਵਾਲ ਨੂੰ ਨਕਾਰਾਤਮਕ ਜਵਾਬ ਦੀ ਉਮੀਦ ਨਾਲ ਪੁੱਛਿਆ ਗਿਆ ਹੈ। ਇਸ ਨੂੰ ਇਸ ਤਰ੍ਹਾਂ ਨਾਲ ਕਿਹਾ ਜਾ ਸਕਦਾ ਹੈ: ‘‘ਮਸੀਹ ਵੰਡਿਆ ਨਹੀਂ ਹੈ, ਕੀ ਉਹ ਵੰਡਿਆ ਗਿਆ ਹੈ?’’ ਸਹੀ ਜਵਾਬ ਇਹ ਹੈ ‘‘ਨਹੀਂ, ਉਹ ਵੰਡਿਆ ਨਹੀਂ ਹੈ।’’ ਜੇ ਉਹ ਆਪਣੇ ਚੇਲੀਆਂ ਲਈ ਸਭ ਕੁਝ ਹੈ ਅਤੇ ਉਨ੍ਹਾਂ ਸਾਰਿਆਂ ਵਿਚ ਹੈ ਤਾਂ ਸਾਨੂੰ ਵੰਡਣਾ ਨਹੀਂ ਚਾਹੀਦਾ ਕਿਉਂ ਜੋ ਉਹ ਵੰਡਿਆ ਨਹੀਂ ਹੈ। ਕਿਸੇ ਵੀ ਸਮਾਜਿਕ ਮੁਸ਼ਕਿਲ ਦੇ ਬਾਵਜੂਦ ਜਿਹੜੀ ਪਾਈ ਜਾਂਦੀ ਹੈ ਮਸੀਹੀ ਸਮਾਜ ਨੂੰ ਇਕ ਹੋਣਾ ਚਾਹੀਦਾ ਹੈ।

ਇਥੋਂ ‘‘ਸੱਭੋ’’ ਲਈ ਸੀਮਤ ਕੋਟਾ ਸ਼ਾਇਦ ਇਹ ਹੈ ਕਿ ਆਪਣੇ ਹਰ ਚੇਲੇ ਸਹਿਤ ਉਹ ਹਰ ਉਸ ਚੀਜ਼ ਵਿਚ ਹੈ ਜਿਹੜੀ ਚੰਗੀ ਹੈ। ਇਹ ਹਵਾਲਾ ਉਨ੍ਹਾਂ ਸਾਰਿਆਂ ਵਿਸ਼ਵਾਸੀਆਂ ਤੇ ਲਾਗੂ ਹੁੰਦਾ ਜਿਨ੍ਹਾਂ ਵਿਚ ਉਹ ਵਾਸ ਕਰਦਾ ਹੈ (ਯੂਹੇਨਾ 17:23), ਨਾ ਕਿ ਉਸ ਨੇ ਬਾਹਰ ਦੀ ਸਾਰੀ ਮਨੁੱਖਜਾਤੀ ਲਈ ਜਿਸ ਵਿਚ ਸੈਤਾਨ ਵਾਸ ਕਰਦਾ ਹੈ (ਯੂਹੇਨਾ 8:44; 13:27)। ਉਹ ਸੰਸਾਰ ਵਿਚ ਸਭ ਕੁਝ ਹੈ ਅਤੇ ਸਭ ਗੱਲਾਂ ਵਿਚ ਹੈ ਇਸ ਲਈ ਉਹ ਮਸੀਹੀ ਲੋਕਾਂ ਲਈ ਸਭ ਕੁਝ ਹੈ। ਜੇ ਅਸੀਂ ਵਿਸ਼ਵਾਸੀ ਮਸੀਹੀ ਹਾਂ ਤਾਂ ਅਸੀਂ ਜਿਹੜੇ ਵੀ ਉਸ ਦੀਆਂ ਸੰਸਾਰ ਦੀਆਂ ਚੰਗੀਆਂ ਗੱਲਾਂ ਹਨ ਉਸ ਦਾ ਭਾਗ ਹਨ।

### **ਬੰਦਰੀ ਭਰੇ ਗੁਣਾਂ ਨੂੰ ਪਹਿਨ ਲੈਣਾ (3:12-14)**

<sup>12</sup>ਸੇ ਤੁਸੀਂ ਪਰਮੇਸ਼ੂਰ ਦਿਆਂ ਚੁਣਿਆਂ ਹੋਇਆ ਵਾਂਕੁ ਜਿਹੜੇ ਪਵਿੱਤਰ ਅਤੇ ਪਿਆਰੇ ਹਨ ਰਹਿਮ ਦਿਲੀ, ਦਿਆਲਰੀ, ਅਪੀਨਰੀ, ਨਰਮਾਈ ਅਤੇ ਧੀਰਜ ਨੂੰ ਪਹਿਨ ਲਵਾ। <sup>13</sup>ਅਤੇ ਜੇ ਕੋਈ ਕਿਸੇ ਉੱਤੇ ਗਿਲਾ ਰੱਖਦਾ ਹੋਵੇ ਤਾਂ ਇਕ ਢੂਢੇ ਦੀ ਸਹਿ ਲਵੇ ਅਤੇ ਇਕ ਢੂਢੇ ਨੂੰ ਮਾਫ਼ ਕਰ ਦੇਵੇ। ਜਿਵੇਂ ਪ੍ਰਭੂ ਨੇ ਤੁਹਾਨੂੰ ਮਾਫ਼ ਕੀਤਾ ਤਿਵੇਂ ਤੁਸੀਂ ਵੀ ਕਰੋ। <sup>14</sup>ਅਤੇ ਇਨ੍ਹਾਂ ਸਭਨਾਂ ਦੇ ਉੱਤੇ ਦੀ ਪ੍ਰੇਮ ਨੂੰ ਪਾ

ਲਿਹੜਾ ਸੰਪੂਰਨਤਾਈ ਦਾ ਬੰਧ ਹੈ।

‘ਸੇ ਤੁਸੀਂ ਪਰਮੇਸ਼ੁਰ ਦਿਆਂ ਚੁਣਿਆਂ ਹੋਇਆ ਵਾਂਗ  
ਜਿਹੜੇ ਪਵਿੱਤਰ ਅਤੇ ਪਿਆਰੇ ਹਨ’ (3: 12)

ਸੇ (oun) ਪਿਛਲੀ ਗੱਲ ‘ਮਸੀਹ ਸੱਭੋ ਕੁਝ ਅਤੇ ਸਭਨਾਂ ਵਿਚ ਹੈ’ ਦੀ ਵੱਲ ਪਿੱਛੇ ਨੂੰ ਵੇਖਦਾ ਹੈ। ਮਸੀਹ ਦੇ ‘ਸੱਭੋ ਕੁਝ ਸਭਨਾਂ ਵਿਚ’ ਹੋਣ ਦੇ ਜਵਾਬ ਵਿਚ ਕੁਲੁਸੀਆਂ ਨੂੰ ਇਸ ਨਾਲ ਮੇਲ ਖਾਂਦੇ ਅਤੇ ਮਹਾਨ ਮਸੀਹ ਦੇ ਬਹਾਬਹ ਗੁਣਾਂ ਨੂੰ ਵਧਾਉਣਾ ਜ਼ਰੂਰੀ ਸੀ। ਪੌਲਸ ਆਈਤਾਂ 9 ਅਤੇ 10 ਵਿਚ ਕਹੇ ਗਏ ਆਪਣੇ ਕਥਨ ਦੀ ਵੀ ਗੱਲ ਕਰ ਰਿਹਾ ਹੈ ਸਕਦਾ ਹੈ ਕਿ ਉਨ੍ਹਾਂ ਨੇ ਪੁਰਾਣੀ ਇਨਸਾਨੀਅਤ ਨੂੰ ਲਾਹ ਕੇ ਨਵੀਂ ਇਨਸਾਨੀਅਤ ਨੂੰ ਪਹਿਨ ਲਿਆ ਸੀ। ਨਵੀਂ ਇਨਸਾਨੀਅਤ ਨੂੰ ਪਹਿਨ ਲੈਣ ਦੇ ਕਾਰਣ ਉਸ ਨੂੰ ਨਵੇਂ ਮਨੁੱਖ ਦੇ ਗੁਣਾਂ ਨੂੰ ਅਪਨਾਉਂਦੇ ਹੋਏ ਆਪਣੇ ਜੀਵਨਾਂ ਵਿਚ ਨਵਾਂ ਸਭਾਅ ਲਿਆਉਣਾ ਜ਼ਰੂਰੀ ਸੀ।

ਕੁਲੁਸੀਆਂ ਦੇ ਮਸੀਹੀ ਲੋਕ ਚੁਣੇ ਹੋਏ (eklektos) ਹਨ। ਚੁਣੇ ਜਾਣ ਲਈ ਮਨੁੱਖ ਵਿਚ ਕੁਝ ਯੋਗਤਾਵਾਂ ਹੋਣੀਆਂ ਚਾਹੀਦੀਆਂ ਹਨ। ਯਹੂਦਾ ਦੇ ਥਾਂ ਤੇ ਚੁਣੇ ਜਾਣ ਅਤੇ ਮੇਜ਼ ਦੀ ਸੇਵਾ ਕਰਨ ਲਈ ਸਤ ਲੋਕਾਂ ਦੇ ਚੁਣਨ ਲਈ ਇਹੀ ਸ਼ਰਤ ਸੀ (ਰਸੂਲਾਂ ਦੇ ਕੰਮ 1: 21-25; 6: 5)। ਖੁਦਾ ਦੇ ਚੁਣੇ ਹੋਏ ਦੇ ਰੂਪ ਵਿਚ ਯੋਗ ਹੋਣ ਲਈ ਮਸੀਹ ਵਿਚ ਹੋਣਾ ਜ਼ਰੂਰੀ ਹੈ (ਅਫਸੀਆਂ 1: 4)। ਮਸੀਹ ਵਿਚ ਉਹ ਲੋਕ ਹਨ ਜਿਨ੍ਹਾਂ ਨੇ ਉਸ ਵਿਚ ਬਹਾਤਿਸਮਾ ਲਿਆ ਹੈ; ਇਸ ਕਾਰਣ ਉਹ ਖੁਦਾ ਦੇ ਚੁਣੇ ਹੋਏ ਹਨ। ਕੁਲੁਸੀਆਂ ਨੇ ਬਹਾਤਿਸਮਾ ਪਾਇਆ ਸੀ (2: 12), ਇਸ ਲਈ ਉਹ ਚੁਣੇ ਹੋਏ ਲੋਕਾਂ ਵਿੱਚੋਂ ਸਨ। ਖੁਦਾ ਨੇ ਉਨ੍ਹਾਂ ਨੂੰ ਨਹੀਂ ਚੁਣਿਆ ਹੈ ਜਿਹੜੇ ਮਸੀਹ ਤੋਂ ਬਾਹਰ ਹਨ।

ਇਹ ਸਥੂਤ ਕਿ ‘ਚੁਣੇ ਹੋਏ’ ਲੋਕ ਬਚਾਏ ਜਾਣ ਤੋਂ ਪਹਿਲਾਂ ਨਹੀਂ ਚੁਣੇ ਗਏ ਸਨ ਚੁਣੇ ਹੋਇਆਂ ਦੇ ਸਬੰਧ ਵਿਚ 2 ਤਿਮੋਵਿਉਸ 2: 10 ਵਿਚ ਪੌਲਸ ਦੇ ਕਥਨ ਵਿਚ ਸਪੱਸ਼ਟ ਹੈ: “ਇਸ ਕਾਰਣ ਮੈਂ ਚੁਣਿਆਂ ਹੋਇਆ ਲੋਕਾਂ ਲਈ ਸੱਭੋ ਕੁਝ ਸਹਿੰਦਾ ਹਾਂ ਭਈ ਓਹ ਭੀ ਉਸ ਮੁਕਤੀ ਨੂੰ ਜਿਹੜੀ ਮਸੀਹ ਯਿਸੂ ਵਿਚ ਹੈ ਸਦੀਪਕ ਤੇਜ਼ ਸਣੇ ਪਰਾਪਤ ਕਰਨਾ।” ਜੇ ਚੁਣੇ ਹੋਇਆਂ ਦੀ ਮੁਕਤੀ ਪਹਿਲਾਂ ਹੀ ਹੋ ਚੁੱਕੀ ਸੀ ਤਾਂ ਪੌਲਸ ਨੂੰ ਐਨੀ ਤਕਲੀਫ਼ ਝੱਲਣ ਦੀ ਕੀ ਲੋੜ ਸੀ ਕਿ ਉਹ ਵੀ ਮੁਕਤੀ ਪਾ ਸਕਣ। ਉਹ ਇਸਗਾਏਲ ਦੀ ਮੁਕਤੀ ਲਈ ਦੁਆ ਕਿਉਂ ਕਰਦਾ (ਰੋਮੀਆਂ 10: 1-3), ਜੇ ਮੁਕਤੀ ਪਾਏ ਹੋਇਆਂ ਦੀ ਗਿਣਤੀ ਸੰਸਾਰ ਦੀ ਸਰਿਸ਼ਟ ਤੋਂ ਪਹਿਲਾਂ ਹੀ ਤੈਅ ਕੀਤੀ ਗਈ ਸੀ, ਜਿਵੇਂ ਕਿ ਸੰਕੇਤ ਮਿਲਦਾ ਕਿ ਚੁਣੇ ਹੋਏ ਅਤੇ ਬਚਾਏ ਹੋਏ ਲੋਕ ਉਹ ਹਨ ਜਿਹੜੇ ਮਸੀਹ ਵਿਚ ਹਨ। ਲੋਕਾਂ ਨੂੰ ਬਹਾਤਿਸਮੇ ਦੇ ਰਾਹੀਂ ਮਸੀਹ ਵਿਚ ਆਉਣ ਦੀ ਪਸੰਦ ਦਿੱਤੀ ਗਈ ਹੈ ਤਾਂ ਜੋ ਉਹ ਖੁਦਾ ਦੇ ਚੁਣਿਆਂ ਹੋਇਆਂ ਵਿੱਚੋਂ ਹੋ ਸਕਣ।

ਖੁਦਾ ਨੇ ਪਹਿਲਾਂ ਤੋਂ ਹੀ ਠਹਿਰਾਇਆ ਹੈ ਕਿ ਜਿਹੜੇ ਲੋਕ ਮਸੀਹ ਵਿਚ ਆਉਂਦੇ ਹਨ ਉਨ੍ਹਾਂ ਨੂੰ ਮਸੀਹ ਦੇ ਸਰੂਪ ਦੇ ਅਨੁਸਾਰ ਬਦਲ ਦਿੱਤਾ ਜਾਵੇਗਾ (ਰੋਮੀਆਂ 8: 29)। ਇਹ ਲੋਕ ਉਸ ਦੇ ਚੁਣੇ ਹੋਏ ਲੋਕ ਹਨ। ਭਾਵ ਉਹ ਸਮੁੱਹ ਜਿਸ ਨੂੰ ਉਹ ਆਰੰਭ ਤੋਂ ਹੀ ਜਾਣਦਾ ਸੀ ਕਿ ਉਹ ਸਚਿਆਈ ਤੇ (2 ਬੱਸਲੁਨੀਕੀਆਂ 2: 13), ਭਾਵ ਆਪਣੀ ਮੁਕਤੀ ਦੀ ਖੁਸ਼ਬੁਰੀ (ਅਫਸੀਆਂ 1: 13) ਉੱਤੇ ਵਿਸ਼ਵਾਸ ਕਰਨਗੇ। ਜਿਹੜੇ ਲੋਕ ਇਸ ਖੁਸ਼ਬੁਰੀ ਦੀ ਆਗਿਆ ਨਹੀਂ ਮੰਨਦੇ ਤਾਂ ਉਨ੍ਹਾਂ ਨੂੰ ਹਮੇਸ਼ਾ ਦੀ ਬਰਬਾਦੀ ਦੀ ਸਜ਼ਾ ਦਿੱਤੀ ਜਾਵੇਗੀ (2 ਬੱਸਲੁਨੀਕੀਆਂ 1: 7-9)। ਲੋਕਾਂ ਦੇ ਕੋਲ ਆਗਿਆ ਮੰਨਣ ਜਾਂ ਨਾ ਮੰਨਣ ਦੀ ਪਸੰਦ ਹੈ ਅਤੇ ਜਿਹੜੇ ਵੀ ਆਗਿਆ ਮੰਨਣ ਦੇ ਚਾਹਵਾਨ ਹਨ ਉਨ੍ਹਾਂ ਨੂੰ ‘ਅੰਮ੍ਰਿਤ ਜਲ ਮੁਹਤ’ ਮਿਲਦਾ ਹੈ (ਪ੍ਰਕਾਸ਼ ਦੀ ਪੋਥੀ 22: 17)। ਖੁਦਾ ਚਾਹੁੰਦਾ ਹੈ ਕਿ ਲੋਕ ਉਸ ਦੀ ਇੰਡੀਛਾ ਨੂੰ ਮੰਨਣ (2 ਪਤਰਸ 3: 9), ਪਰ ਉਹ ਇਸ ਨੂੰ ਮੰਨਣ ਲਈ ਕਿਸੇ ਨੂੰ ਮਜ਼ਬੂਰ ਨਹੀਂ

ਕਰੇਗਾ। ਯਿਸੂ ਯਗੁਸ਼ਲਮ ਤੇ ਰੋਇਆ ਸੀ (ਲੁਕਾ 19:41), ਕਿਉਂ ਜੋ ਉਸ ਦੀ ਇੱਛਿਆ ਸੀ ਕਿ ਉਹ ਉਸ ਦੇ ਕੋਲ ਆਉਣ ਪਰ ਉਹ ਉਸ ਦੇ ਕੋਲ ਆਉਣ ਨੂੰ ਤਿਆਰ ਨਹੀਂ ਸਨ (ਮੱਤੀ 23:37)। ਯਿਸੂ ਨੇ ਉਨ੍ਹਾਂ ਨੂੰ ਚੁਣਿਆ ਸੀ ਪਰ ਉਨ੍ਹਾਂ ਨੇ ਉਸ ਨੂੰ ਨਕਾਰ ਦਿੱਤਾ। ਹਰ ਕਿਸੇ ਨੂੰ ਖੁੱਲ੍ਹੀ ਛੁਟ ਦਿੱਤੀ ਗਈ ਹੈ ਕਿ ਉਹ ਉਸ ਦੀ ਆਗਿਆ ਮੰਨਣ ਜਾਂ ਨਾ ਮੰਨਣ।

ਇਨ੍ਹਾਂ ਚੁਣਿਆਂ ਹੋਇਆਂ ਦੇ ਵਰਣਨ ਲਈ ਦੋ ਹੋਰ ਸ਼ਬਦਾ ਦੀ ਵਰਤੋਂ ਕੀਤੀ ਗਈ ਹੈ। ਯੂਨਾਨੀ ਸ਼ਬਦ *hagioi* ਜਿਸ ਦਾ ਅਨੁਵਾਦ ਇੱਥੇ ਪਵਿੱਤਰ ਹੋਇਆ ਹੈ, 1:2, 4, 12, 26 ਵਿਚ ‘ਸੰਤਾਂ’ ਹੋਇਆ ਹੈ। ਪਿਆਰੇ *ēgapēmenoi* ਦੀ ਵਰਤੋਂ ਪੌਲਸ ਰਾਹੀਂ ਕਿਤੇ ਹੋਰ ਇਸ ਰੂਪ ਵਿਚ ਹੋਈ ਹੈ (1 ਬੱਸਲੁਨੀਕੀਆਂ 1:4; 2 ਬੱਸਲੁਨੀਕੀਆਂ 2:13), ਜਿਸ ਦਾ ਮਤਲਬ ਹੈ ਕਿ ਉਸ ਨਾਲ ਬੁਦਾ ਰਾਹੀਂ ਪਿਆਰ ਕੀਤਾ ਗਿਆ ਸੀ ਅਤੇ ਕੀਤਾ ਜਾ ਰਿਹਾ ਹੈ। ਇਹ ਦੋ ਸ਼ਬਦ ਬੁਦਾ ਨਾਲ ਉਸ ਦੇ ਸਬੰਧ ਦਾ ਵੇਰਵਾ ਦਿੰਦੇ ਹਨ।

ਇਹ ਭਾਈ ਬੁਦਾ ਦੇ ਚੁਣੇ ਹੋਇਆਂ ਵਿੱਚੋਂ ਸਨ, ‘‘ਇਸ ਲਈ’’ ਉਨ੍ਹਾਂ ਨੂੰ ਇਸ ਤਰ੍ਹਾਂ ਨਾਲ ਜ਼ਿੰਦਗੀ ਜੀਣਾ ਜ਼ਰੂਰੀ ਸੀ ਜਿਵੇਂ ਕਿ ਬੁਦਾ ਦੇ ‘‘ਸੰਤ ਅਤੇ ਪਿਆਰੇ’’ ਹੋਣ। ਉਹ ਬੁਦਾ ਲਈ ਅਨੁਸੂਲੇ ਸਨ। ਉਹ ਆਮ ਅਤੇ ਸਾਧਾਰਣ ਨਹੀਂ ਸਨ, ਬਲਕਿ ਦੁਨਿਆਵੀ ਬੁਨਿਆਈਆਂ ਨਾਲੋਂ ਅੱਡ ਕੀਤੇ ਹੋਏ ਸੰਤ ਸਨ ਇਸ ਲਈ ਉਨ੍ਹਾਂ ਨੂੰ ਉੱਚਾ ਅਤੇ ਸਭ ਤੋਂ ਵਧੀਆ ਰੂਹਾਨੀ ਗੁਣਾਂ ਦਾ ਨਮੂਨਾ ਪੇਸ਼ ਕਰਨਾ ਜ਼ਰੂਰੀ ਸੀ। ਇਨ੍ਹਾਂ ਗੁਣਾਂ ਨੇ ਉਨ੍ਹਾਂ ਨੂੰ ਆਪਣੇ ਸਮਾਜ ਵਿਚ ਸਭ ਤੋਂ ਭਲੇ ਲੋਕ ਬਣਾ ਦੇਣਾ ਸੀ।

‘‘ਰਹਿਮ ਦਿਲੀ, ਦਿਆਲਰੀ, ਅਧੀਨਰੀ,  
ਨਰਮਾਈ ਅਤੇ ਪੀਰਜ ਨੂੰ ਪਹਿਨ ਲਓ’’ (3: 12)

ਕੁਲੱਸੀਆਂ ਨੇ ਪਹਿਲਾਂ ਹੀ ‘‘ਨਵੀਂ ਨੂੰ ਪਹਿਨ ਲਿਆ’’ ਸੀ (3:10), ਪਰ ਇਸ ਨਾਲ ਉਨ੍ਹਾਂ ਦੀ ਮਨੁੱਖਤਾਈ ਵਿਚ ਇਕਦਮ ਨਾਲ ਬਦਲਾਅ ਨਹੀਂ ਆਇਆ ਸੀ। ਉਨ੍ਹਾਂ ਨੂੰ ਕੁਝ ਫਜ਼ਲਾਂ ਨੂੰ ਪਹਿਚਾਨਣਾ ਜ਼ਰੂਰੀ ਸੀ ਜਿਹਾਦੇ ਨਵੇਂ ਮਨੁੱਖ ਲਈ ਢੁਕਵਾਂ ਸੀ। ਉਨ੍ਹਾਂ ਨੂੰ ਗੰਦੇ ਪਾਪੀ ਅਵਾਰਾਗਰਦੀ ਨਾਲ ਮਸੀਹ ਦੇ ਰਜ ਵਿਚ ਸਨਮਾਨਿਤ ਸ਼ਹਿਰੀਆਂ ਵਿਚ ਬਦਲ ਦਿੱਤਾ ਸੀ। ਉਹ ਆਪਣੇ ਪੁਰਾਣੇ ਮੈਲੇ ਕੱਪੜਿਆਂ ਨੂੰ ਪਹਿਨ ਕੇ ਨਹੀਂ ਰੱਖ ਸਕਦੇ ਸਨ। ਬਲਕਿ ਉਨ੍ਹਾਂ ਨੂੰ ਨਵੇਂ ਜੀਵਨ ਦੇ ਬੇਦਾਗ ਕੱਪੜੇ ਪਹਿਨਣੇ ਜ਼ਰੂਰੀ ਸਨ।

ਦਿਆਲਰੀ ਇੱਥੇ ਦਿਲ (NASB) ਲਈ ਵਰਤਿਆ ਜਾਣ ਵਾਲਾ ਯੂਨਾਨੀ ਸ਼ਬਦ *kardia* ਨਹੀਂ ਹੈ। ਇਹ ਸ਼ਬਦ *splagchnon* ਹੈ ਜਿਸ ਦਾ ਬੁਨਿਆਦੀ ਅਰਥ ‘‘ਆਂਦਰਾਂ’’ (ਵੇਖੋ KJV) ਹੈ। ਲਗਭਗ ਹਰ ਵਾਰ ਬਹੁਵਚਨ ਵਿਚ ਵਰਤਿਆ ਜਾਣ ਵਾਲਾ ਇਹ ਸ਼ਬਦ ਮਨੁੱਖ ਦੇ ਅੰਦਰੂਨੀ ਹਿੱਸੇ ਦੀ ਗੱਲ ਕਰਦਾ ਹੈ। ਯਹੂਦਾ ਦੀਆਂ ‘‘ਆਂਦਰਾਂ’’ (ਰਸੂਲਾਂ ਦੇ ਕੰਮ 1:18)। ਫਿਲੇਮੇਨ 7, 12, 20 ਤੇ ਚਰਚਾ ਵੇਖੋ) ਅਤੇ ਫਿਲੇਮੇਨ ਵਿਚ 1 ਯੂਹੰਨਾ 3: 17 ਵਿਚ ਅਤੇ ਹੋਰ ਮਾਮਲਿਆਂ ਵਿਚ ਇਸ ਦਾ ਅਨੁਵਾਦ (‘‘ਰਹਿਮ’'; ਲੁਕਾ 1:78) ‘‘ਹਿਰਦਿਆਂ’’ (2 ਕਰਿੰਬੀਆਂ 6: 12; 7: 15; ਡਿਲਿੱਪੀਆਂ 1:8; 2:1) ਕੀਤਾ ਗਿਆ ਹੈ। ਪੌਲਸ ਨੇ ਇੱਥੇ ਇਸ ਨੂੰ ਦਿਆਲਰੀ ਲਈ ਵਰਤਿਆ। ਯੂਨਾਨੀ ਅਤੇ ਇਬਰਾਨੀ ਸੋਚ ਵਿਚ ਆਂਦਰਾਂ, ਕਲੇਜਾ, ਫੇਫੜੇ ਅਤੇ ਦਿਲ ਵਰਗੇ ਵੱਖ-ਵੱਖ ਅੰਗਾਂ ਨਾਲ ਜੁੜੀਆਂ ਵੱਖ-ਵੱਖ ਭਾਵਨਾਵਾਂ ਹਨ। ਯੂਨਾਨੀ ਲੋਕ ਆਂਦਰਾਂ ਨੂੰ ਲਗਾਅ, ਹਮਦਰਦੀ, ਦਯਾ ਅਤੇ ਪ੍ਰੇਮ ਦਾ ਸਰੋਤ ਮੰਨਦੇ ਸਨ।

ਇਸ ਸ਼ਬਦ ਦਾ ਇਕ ਰੂਪ (*splagchnizoma*) ਜਿਸ ਦਾ ਮਤਲਬ ‘‘ਤਰਸ ਖਾਣਾ’’ ਹੈ, ਲੋੜ

ਦੇ ਵਰਣ ਦੂਜਿਆਂ ਲਈ ਮਨ ਨੂੰ ਵਿਖਾਉਂਦਾ ਹੈ (ਮੱਤੀ 9:36; 14:14; ਮਰਕੁਸ 1:41; 8:2; ਲੂਕਾ 7:13)। ਯਿਸੂ ਨੇ ਇਸ ਨੂੰ ਦੂਜਿਆਂ ਦੀਆਂ ਲੋੜਾਂ ਤੋਂ ਪਰੋਸ਼ਾਨ ਹੋਣ ਵਾਲੇ ਦੀਆਂ ਭਾਵਨਾਵਾਂ ਦੇ ਵਰਣਨ ਦਾ ਦਿਸ਼ਟਾਂਤ ਦਿੰਦੇ ਹੋਏ ਵਰਤਿਆ (ਮੱਤੀ 18:27; ਲੂਕਾ 10:33; 15:20)।

ਰਹਿਮ ਦਿਲੀ (oiktimos) ਦਾ ਇਜ਼ਹਾਰ ਦਯਾ, ਤਰਸ, ਲਗਾਅ ਅਤੇ ਲੋਕਾਂ ਦੀ ਪਰੋਸ਼ਾਨੀਆਂ ਦੇ ਪ੍ਰਤੀ ਜਾਗੀਰੀ ਵਿਚ ਵਿਖਾਈ ਜਾਂਦੀ ਹੈ। ਇਹ ਸ਼ਬਦ ਦੂਜਿਆਂ ਲਈ ਇਜ਼ਹਾਰ ਦੀ ਭਾਵਨਾ ਨੂੰ ਵਿਖਾਉਂਦਾ ਹੈ, ਵਿਸ਼ੇਸ਼ ਕਰਕੇ ਉਨ੍ਹਾਂ ਲਈ ਜੋ ਦੁੱਖ ਵਿਚ ਹਨ ਜਾਂ ਜਿਨ੍ਹਾਂ ਨੂੰ ਮਦਦ ਦੀ ਲੋੜ ਹੈ। ਇਹ ਨਰਮ ਅਤੇ ਮਿਠੇ ਲੋਕਾਂ ਦਾ ਸੁਭਾਅ ਹੈ, ਜੋ ਪਰੋਸ਼ਾਨ ਲੋਕਾਂ ਨੂੰ ਵੇਖ ਕੇ ਬੋਹੁਦ ਪਰੋਸ਼ਾਨ ਹੋ ਜਾਂਦੇ ਹਨ।

*Splagchnon* ਅਤੇ *oiktimos* ਦਾ ਮਿਲ ਕੇ ਅਰਥ ਮੂਲ ਵਿਚ ਦੀਨਤਾ, ਕੋਮਲਤਾ, ਇਮਾਨਦਾਰੀ ਜਾਂ ਭਲਿਆਈ ਹੈ, ਖੁਦਾ ਦੇ ਸੁਭਾਅ ਦੇ ਗੁਣ ਦਾ ਵਰਣਨ ਕਰਦਾ ਹੈ (ਲੂਕਾ 6:35; ਰੋਮੀਆਂ 2:4; 11:22; 2 ਕੁਰਿੰਧੀਆਂ 6:6; ਅਫਸੀਆਂ 2:7; ਤੀਤੁਸ 3:4) ਅਤੇ ਉਹ ਗੁਣ ਹੈ ਜਿਸ ਨਾਲ ਮਸੀਹੀ ਲੋਕਾਂ ਨੂੰ ਵਧਣਾ ਚਾਹੀਦਾ ਹੈ (ਗਲਾਤੀਆਂ 5:22)। ਯਿਸੂ ਨੇ ਆਪਣੇ ਰਸੂਲਾਂ ਨੂੰ ਮੰਨਣ ਲਈ ਦਿਆਲਤਾ ਦੇ ਨਸੂਨੇ ਦੇ ਰੂਪ ਵਿਚ ਖੁਦਾ ਦਾ ਨਾਨਾ ਲਿਆ (ਲੂਕਾ 6:35)। ਜ਼ਬੂਰ 14:1 ਵਿਚ ਬਿਧਾਨ ਕਰਦਿਆਂ ਪੌਲਸ ਨੇ ਲਿਖਿਆ, ‘‘ਕੋਈ ਭਲਾ ਕਰਨ ਵਾਲਾ [*chrēstotēta*] ਨਹੀਂ, ਇਕ ਵੀ ਨਹੀਂ’’ (ਰੋਮੀਆਂ 3:12)। ਮਸੀਹੀ ਲੋਕਾਂ ਵਿਚ ਸ਼ਾਇਦ ਇਹ ਗੁਣ ਪੂਰੀ ਤਰ੍ਹਾਂ ਨਾਲ ਨਹੀਂ ਹੋ ਸਕਦਾ ਪਰ ਖੁਦਾ ਦੀ ਮਦਦ ਨਾਲ ਆਸੀਂ ਇਸ ਨੂੰ ਕੁਝ ਹੱਦ ਤਕ ਵਧਾ ਸਕਦੇ ਹਾਂ।

ਅਗਲਾ ਗੁਣ ਅਧੀਨਰੀ (tapeinophrosunē) ਇਸ ਸ਼ਬਦ ਦੀ ਵਰਤੋਂ ਆਪਣੇ ਲਈ ਛੋਟੇ ਵਿਹਾਰ ਲਈ ਕੀਤੀ ਜਾਂਦੀ ਹੈ ਜਿਹੜੀ ਦਿਖਾਵੀ ਅਧੀਨਰੀ (''ਅਧੀਨਤਾਈ''; 2:18, 23), ਘਮੰਡ ਆਕੜ ਅਤੇ ਸ਼ੇਖੀ ਦੇ ਉਲਟ ਹੈ। ਕੁਲੱਸੀਆਂ ਦੀ ਕਿਤਾਬ ਦੇ ਇਲਾਵਾ ਇਸ ਦੀ ਵਰਤੋਂ ਨਵੇਂ ਨੇਮ ਵਿਚ ਚਾਰ ਹੋਰ ਵਾਰ ਹੋਈ ਹੈ (ਰਸੂਲਾਂ ਦੇ ਕੰਮ 20:19; ਅਫਸੀਆਂ 4:2; ਡਿਲਿੱਪੀਆਂ 2:3; 1 ਪਤਰਸ 5:5)। ਸ਼ਬਦ ਦੇ ਹੋਰ ਰੂਪ ਯੂਨਾਨੀ ਭਾਸ਼ਾ ਵਿਚ ਮਿਲਦੇ ਹਨ। ਮੱਤੀ 11:29 ਵਿਚ ਯਿਸੂ ਨੇ ਆਪਣੇ ਆਪ ਨੂੰ ‘‘ਮਨ ਦਾ ਗਾਰੀਬ’’ ਕਿਹਾ। ਪੌਲਸ ਨੇ ਲਿਖਿਆ ਕਿ ਯਿਸੂ ਆਪਣੀ ਮੌਤ ਵਿਚ ਆਪਣੇ ਆਪ ਨੂੰ ‘‘ਨੀਵਿਆਂ’’ ਕੀਤਾ ਜਿਸ ਦੇ ਰਾਹੀਂ ਉਸ ਨੂੰ ਉੱਚਾ ਕੀਤਾ ਗਿਆ (ਡਿਲਿੱਪੀਆਂ 2:8, 9)। ਖੁਦਾ ਘੁਮੰਡੀਆਂ ਦਾ ਵਿਰੋਧ ਕਰਦਾ ਹੈ, ਪਰ ਉਨ੍ਹਾਂ ਤੇ ਕਿਰਪਾ ਕਰਦਾ ਹੈ ਜਿਹੜੇ ‘‘ਅਧੀਨ’’ ਹੁੰਦੇ ਹਨ ਅਤੇ ਉਨ੍ਹਾਂ ਨੂੰ ਉੱਚਿਆਂ ਕਰਦਾ ਹੈ (1 ਪਤਰਸ 5:5, 6)।

ਅਧੀਨ ਲੋਕਾਂ ਨੂੰ ਆਮ ਤੌਰ ਤੇ ਯੂਨਾਨੀਆਂ ਅਤੇ ਬਾਕੀਆਂ ਨੂੰ ਕਾਫਰ ਸੰਸਾਰ ਵੱਲੋਂ ਨੀਵਾਂ ਮੰਨਿਆ ਜਾਂਦਾ ਹੈ ਕਿਉਂ ਜੋ ਉਨ੍ਹਾਂ ਨੂੰ ਕਮਜ਼ੋਰ ਅਤੇ ਡਰਪੋਕ ਮੰਨਿਆ ਜਾਂਦਾ ਹੈ। ਪਰ ਬਾਈਬਲ ਦੇ ਵਿਚਾਰ ਵਿਚ ਅਧੀਨਰੀ ਦੂਜਿਆਂ ਦੇ ਸਬੰਧ ਵਿਚ ਕਿਸੇ ਦਾ ਸ਼ਾਂਤ ਮੁਲਾਂਕਣ ਨੂੰ ਅਤੇ ਇਸ ਸਮਝ ਨੂੰ ਵਿਖਾਉਂਦਾ ਹੈ ਕਿ ਖੁਦਾ ਦੀ ਨਜ਼ਰ ਵਿਚ ਸਾਰੇ ਲੋਕੀਂ ਇਕ ਸਮਾਨ ਮਹੱਤਵ ਰੱਖਦੇ ਹਨ। ਦੀਨ ਲੋਕ ਇਸ ਗੱਲ ਨੂੰ ਮੰਨਦੇ ਹਨ ਕਿ ਕੋਈ ਵੀ ਸਰੋਸ਼ਟ ਯੋਗਤਾ ਜਿਹੜੀ ਲਗਦੀ ਹੈ ਕਿ ਉਨ੍ਹਾਂ ਨੂੰ ਮਿਲੀ ਹੈ ਉਹ ਖੁਦਾ ਦੀ ਵੱਲੋਂ ਹੈ ਅਤੇ ਉਨ੍ਹਾਂ ਦਾ ਆਪਣਾ ਕੁਝ ਨਹੀਂ ਹੈ (1 ਕੁਰਿੰਧੀਆਂ 4:7)।

ਸੂਬੇਦਾਰ ਰਾਹੀਂ ਯਿਸੂ ਦੇ ਕੋਲ ਆਪਣੇ ਮਿੱਤਰਾਂ ਨੂੰ ਭੇਜਣ ਤੇ ਅਧੀਨਰੀ ਨੂੰ ਹੀ ਵਿਖਾਇਆ ਗਿਆ ਸੀ ਕਿ ‘‘ਮੈਂ ਇਸ ਲਾਈਕ ਨਹੀਂ ਜੋ ਤੂੰ ਮੇਰੀ ਛੱਤ ਹੇਠ ਆਵੋ’’ (ਲੂਕਾ 7:6)। ਯਿਸੂ ਦੇ ਇਸ ਦਿਸ਼ਟਾਂਤ ਵਿਚ ਚੁੰਗੀ ਲੈਣ ਵਾਲੇ ਨੇ ਦੀਨਤਾ ਨੂੰ ਹੀ ਵਿਖਾਇਆ ਜਦ ਉਸ ਨੇ ਕਿਹਾ, ‘‘ਹੇ ਪਰਮੇਸ਼ੁਰ ਮੈਂ ਪਾਪੀ ਉੱਤੇ ਦਯਾ ਕਰ’’ (ਲੂਕਾ 18:13)। ਪੌਲਸ ਨੇ ਅਫਸੀਆਂ ਦੇ ਬਜ਼ੁਰਗਾਂ ਨੂੰ ਦੱਸਿਆ ਕਿ ਉਸ ਨੇ ਪੂਰੀ ਦੀਨਤਾ ਨਾਲ ਖੁਦਾ ਦੀ ਸੇਵਾ ਕੀਤੀ (ਰਸੂਲਾਂ ਦੇ ਕੰਮ 20:19)। ਉਸ ਨੇ ਡਿਲਿੱਪੀਆਂ ਨੂੰ ਸਮਝਾਇਆ ‘‘ਅਧੀਨਰੀ ਨਾਲ ਇਕ ਦੂਏ ਨੂੰ ਆਪਣੇ ਆਪ ਤੋਂ ਉੱਤਮ ਜਾਣੋ’’ (ਡਿਲਿੱਪੀਆਂ 2:3)।

**ਨਰਮਾਈ (prautēta)** ਦੀ ਪਰਭਾਸ਼ਾ ‘‘ਆਪਣੇ ਹੀ ਮਹੱਤਵ, ਨਮਰਤਾ, ਦੀਨਤਾ, ਅਗਿਆਕਾਰ, ਵਿਚਾਰਵਾਨ, ਪਿਛਲੇ ਮੇਲ ਖਾਂਦੇ ਅਰਥ ਵਿਚ ਅਦਬ ਨਾਲੋਂ ਵੱਧ ਪ੍ਰਭਾਵਿਤ ਨਾ ਹੋਣ ਦੇ ਗੁਣ’’ ਵਿਚ ਕੀਤੀ ਜਾਂਦੀ ਹੈ<sup>18</sup> ਪੌਲਸ ਆਮ ਤੌਰ 'ਤੇ ਇਸ ਨੂੰ ਮਸੀਹੀ ਲੋਕਾਂ ਵੱਲੋਂ ਚਾਹੇ ਜਾਣ ਵਾਲੇ ਅਤੇ ਵਧਾਏ ਜਾਣ ਵਾਲੇ ਗੁਣਾਂ ਦੇ ਰੂਪ ਵਿਚ ਮਿਲਾਉਂਦਾ ਸੀ<sup>19</sup> ਜਿਹੜੇ ਲੋਕ ਨਰਮ ਹਨ ਉਹ ਆਪਣੇ ਵਿਚਾਰਾਂ ਦੀ ਸਥਿਤੀ ਤੋਂ ਪਛਾਣੇ ਜਾ ਕੇ ਹਮੇਸ਼ਾ ਪਿਆਰ ਅਤੇ ਦਯਾ ਵਾਲੇ ਹੁੰਦੇ ਹਨ। ਉਹ ਕੌਝੇ, ਨਾਫਰਮਾਨ ਜਾਂ ਰੁੱਖੇ ਨਹੀਂ ਹੁੰਦੇ। ਇਸ ਦਾ ਮਤਲਬ ਇਹ ਨਹੀਂ ਹੈ ਕਿ ਉਹ ਕਮਜ਼ੋਰ ਹੁੰਦੇ ਹਨ। ਕਮਜ਼ੋਰ ਮਨੁੱਖ ਦੋ ਸੌ ਪਾਊਂਡ ਦਾ ਭਾਰ ਇਕ ਮੇਜ਼ ਤੋਂ ਚੁੱਕ ਕੇ ਉਸ ਨੂੰ ਛਰਸ਼ ਤੇ ਧਿਆਨ ਨਾਲ ਨਹੀਂ ਰੱਖ ਸਕੇਗਾ; ਸਿਰਫ ਮਜ਼ਬੂਤ ਮਨੁੱਖ ਹੀ ਇੰਜ਼ ਕਰ ਸਕਦਾ ਹੈ। ਜਦ ਲੋਕ ਜ਼ਾਲਮ, ਬੇਰਹਿਮ, ਨਫਰਤ ਭਰੇ ਜਾਂ ਨਾਫਰਮਾਨ ਹੋਣ ਤਾਂ ਉਸ ਨਾਲ ਨਰਮ ਹੋਣ ਲਈ ਅੰਦਰਲੀ ਸ਼ਕਤੀ ਦਾ ਹੋਣਾ ਜ਼ਰੂਰੀ ਹੁੰਦਾ ਹੈ।

ਇਸ ਛਹਿਰਿਸਤ ਵਿਚ ਸਭ ਤੋਂ ਅਕੀਨੀਲਾ ਗੁਣ ਧੀਰਜ ਹੈ। ਇੱਥੇ ਵਰਤ ਗਏ ਯੁਨਾਨੀ ਸ਼ਬਦ (*makrothumia*) ਦੀ ਪਰਿਭਾਸ਼ਾ ‘‘ਦੂਜਿਆਂ ਲਈ ਉਤਸਾਹ, ਧੀਰਜ ਨਾਲ ਸਹਿਣ ਦੀ ਯੋਗਤਾ ਹੋਣ ਦੀ ਸਥਿਤੀ’’ ਦੇ ਰੂਪ ਵਿਚ ਕੀਤੀ ਜਾਂਦੀ ਹੈ<sup>20</sup> ਜਿਹੜੇ ਲੋਕ ਧੀਰਜ ਵਾਲੇ ਹਨ ਉਹ ਮੁਸ਼ਕਿਲ ਹਾਲਤਾਂ ਵਿਚ ਬੁਰਿਆਈ ਨੂੰ ਬਰਦਾਸ਼ਤ ਕਰਨ ਅਤੇ ਮਜ਼ਬੂਤ ਇਗਰਾਦਾ ਰੱਖਣ ਵਾਲੇ ਲੋਕ ਹੁੰਦੇ ਹਨ। ਖੁਦਾ ਅਤੇ ਯਿਸੂ ਵੱਲੋਂ ਇਹ ਸ਼ਬਦ ਉਸ ਗੁਣ ਦੇ ਰੂਪ ਵਿਚ ਜਿਹੜਾ ਮਸੀਹੀ ਲੋਕਾਂ ਵਿਚ ਹੋਣਾ ਜ਼ਰੂਰੀ ਹੈ (2 ਕੁਰਿੰਥੀਆਂ 6:6; ਗਲਾਤੀਆਂ 5:22; ਅਫਸੀਆਂ 4:2; 2 ਤਿਮੋਖਿਉਸ 4:2) ਦੇ ਨਾਲ ਮਨੁੱਖਜਾਤੀ ਅਤੇ ਖੁਦਾਈ ਵਿਹਾਰ ਲਈ ਵਰਤਿਆ ਗਿਆ (ਰੋਮੀਆਂ 2:4; 9:22; 1 ਤਿਮੋਖਿਉਸ 1:16; 1 ਪਤਰਸ 3:20; 2 ਪਤਰਸ 3:15), ਯਾਕੂਬ ਦੇ ਧੀਰਜ ਦੇ ਨਮੂਨੇ ਦੇ ਰੂਪ ਵਿਚ ਕਿਸਾਨਾਂ, ਨਵੀਆਂ, ਅਤੇ ਅੱਯੂਬ ਦਾ ਨਾਅ ਲਿਆ (ਯਾਕੂਬ 5:7, 10, 11)। ਪਰ ਯਿਸੂ ਸਭ ਤੋਂ ਵੱਡੀ ਉਦਾਹਰਣ ਹੈ: ‘‘ਉਹ ਗਲੀਆਂ ਖਾ ਕੇ ਗਲੀ ਨਾ ਦਿੰਦਾ ਸੀ ਅਤੇ ਦੁਖ ਪਾ ਕੇ ਦਬਕਾ ਨਾ ਦਿੰਦਾ ਸੀ ਸਗੋਂ ਆਪਣੇ ਨੂੰ ਉਹ ਦੇ ਹੱਥ ਸੌਂਪਦਾ ਸੀ ਜਿਹੜਾ ਜਥਾਰਥ ਨਿਆਉਂ ਕਰਦਾ ਹੈ’’ (1 ਪਤਰਸ 2:23)। ਉਸ ਨੇ ‘‘ਤੁਸੀਂ ਉਸ ਨੂੰ ਸੋਚੋ ਜਿਹ ਨੇ ਆਪਣੇ ਉੱਤੇ ਪਾਪੀਆਂ ਦੀ ਐਡੀ ਲਾਗਥਾਜ਼ੀ ਸਹਿ ਲਈ ਭਈ ਨਾ ਹੋਵੇ ਜੋ ਤੁਸੀਂ ਅੱਕ ਕੇ ਆਪਣੇ ਜੀ ਵਿਚ ਢਿੱਲੇ ਪੈ ਜਾਓ’’ (ਇਬਗਰਾਨੀਆਂ 12:3)।

ਮੁਸ਼ਕਿਲ ਅਤੇ ਪਰੀਖਿਆ ਮਸੀਹੀ ਲੋਕਾਂ ਨੂੰ ਆਪਣੇ ਚਰਿੱਤਰ ਨੂੰ ਬਣਾਉਣ ਲਈ ਮਦਦਗਾਰ ਹੋ ਸਕਦੀ ਹੈ (ਰੋਮੀਆਂ 5:3, 4; ਯਾਕੂਬ 1:2-4)। ਇੰਜ ਸਿਰਫ ਉਨ੍ਹਾਂ ਵਿਚ ਹੀ ਹੁੰਦਾ ਹੈ ਜਿਹੜੇ ਦੁੱਖਾਂ ਨੂੰ ਧੀਰਜ ਨਾਲ ਸਹਿਣ ਕਰ ਲੈਂਦੇ ਹਨ ਅਤੇ ਜੀਵਨ ਦੀਆਂ ਪਰੇਸ਼ਾਨ ਕਰਨ ਵਾਲੇ ਹਲਤਾਂ ਵਿਚ ਬਣੇ ਰਹਿੰਦੇ ਹਨ (1 ਕੁਰਿੰਥੀਆਂ 4:12; 1 ਪਤਰਸ 2:20)। ‘‘ਸਾਰੀ ਤਾਜ਼ਨਾ ਤਾਂ ਉਸ ਵੇਲੇ ਅੰਨੰਦ ਦੀ ਨਹੀਂ ਬਲਕਿ ਸੋਗ ਦੀ ਗੱਲ ਸੁੱਝਦੀ ਹੈ ਪਰ ਮਗਰੋਂ ਉਹ ਉਨ੍ਹਾਂ ਨੂੰ ਜਿਹੜੇ ਉਹ ਦੇ ਨਾਲ ਸਿਧਾਏ ਗਏ ਹਨ ਧਰਮ ਦਾ ਸ਼ਾਂਤੀ-ਦਾਇਰ ਫਲ ਦਿੰਦੀ ਹੈ’’ (ਇਬਗਰਾਨੀਆਂ 12:11)।

**ਪਹਿਨ ਲਓ (endusasthe)** ਇਕ ਅਗਿਆ ਹੈ ਜਿਹੜੀ ਕੁਲੁਸੀਆਂ ਨੂੰ ਆਪਣੇ ਆਪ ਨੂੰ ਉਨ੍ਹਾਂ ਗੁਣਾਂ ਨੂੰ ਧਰ ਲੈਣ ਦੀ ਲੋੜ ਤੇ ਜ਼ੋਰ ਦਿੰਦੀ ਹੈ ਜਿਹੜੀ ਪਵਿੱਤਰ ਵਚਨ ਵਿਚ ਮਿਲਦੀ ਹੈ। ਇਹ ਉਸ ਬਦਲਾਅ ਨਾਲ ਮੇਲ ਖਾਂਦੀ ਹੈ ਜਿਸ ਨੇ ਉਨ੍ਹਾਂ ਨੂੰ ਖੁਦਾ ਦੇ ਪਵਿੱਤਰ ਅਤੇ ਚੁਣੇ ਹੋਏ ਪਿਆਰੇ ਲੋਕ ਬਣਾ ਦਿੱਤਾ ਹੈ। ਜੋ ਕੁਝ ਉਹ ਬਣ ਗਏ ਸਨ ਉਸ ਦੇ ਕਾਰਣ ਹੁਣ ਉਨ੍ਹਾਂ ਨਾਲ ਰੂਹਾਨੀ ਤੌਰ 'ਤੇ ਵੱਖ ਹੋਣ ਦੀ ਉਮੀਦ ਸੀ।

‘‘ਪੌਲਸ ਵੱਲੋਂ ਜਿਨ੍ਹਾਂ ਗੁਣਾਂ ਦੀ ਵਡਿਆਈ ਕੀਤੀ ਗਈ ਸੀ ਉਹ ਉਨ੍ਹਾਂ ਬੁਰਿਆਈਆਂ ਦੇ ਉਲਟ ਹਨ ਜਿਨ੍ਹਾਂ ਦੀ ਹੁਣੇ ਹੁਣੇ ਨਿੰਦਿਆ ਕੀਤੀ ਗਈ ਸੀ— ਸਮਾਜਿਕ ਪਾਪ ਨਹੀਂ ਬਲਕਿ ਸਮਾਜਿਕ ਕਿਰਪਾ’’<sup>21</sup> ਆਇਤਾਂ 8 ਅਤੇ 9 ਵਿਚ ਬੁਰਿਆਈਆਂ ਦਾ ਨਾ ਹੋਣਾ ਅਤੇ ਆਇਤਾਂ 12 ਤੋਂ 14

ਵਿਚ ਗੁਣਾਂ ਦਾ ਹੋਣਾ ਮਸੀਹੀ ਵਿਹਾਰ ਲਈ ਜ਼ਰੂਰੀ ਹੀ ਨਹੀਂ ਬਲਕਿ ਏਕਤਾ ਲਈ ਜ਼ਰੂਰੀ ਵੀ ਹਨ। ਕੇਪ, ਕੋਧ, ਬਦੀ, ਦੁਰਬਚਨ, ਅਤੇ ਆਪਣੇ ਮੂੰਹੋਂ ਗੰਦੀਆਂ ਗੱਲਾਂ ਕੱਢਣੀਆਂ, ਅਤੇ ਝੂਠ, ਦੀਨਤਾ ਨਰਮਾਈ, ਸਹਿਨਸ਼ੀਲਤਾ, ਦਯਾ, ਅਤੇ ਪੇਮ ਉਹ ਬੁਨਿਆਦ ਹਨ ਜਿਸ ਉੱਤੇ ਏਕਤਾ ਹੋ ਸਕਦੀ ਹੈ। ਉਨ੍ਹਾਂ ਗੁਣਾਂ ਨੂੰ ਨਜ਼ਰਅੰਦਾਜ਼ ਕਰਨਾ ਅਤੇ ਬੁਰਿਆਈ ਕਰਨਾ ਉਲੱਥਣ ਅਤੇ ਛੁੱਟ ਹੀ ਦਾ ਕਾਰਣ ਬਣ ਸਕਦਾ ਹੈ।

ਜਿਨ੍ਹਾਂ ਗੁਣਾਂ ਨੂੰ ਕੁਲੁਸੀਆਂ ਨੇ ਆਪਣੇ ਜੀਵਨਾਂ ਵਿਚ ਲਿਆਉਣਾ ਸੀ ਉਨ੍ਹਾਂ ਨੂੰ ਤਿੰਨ ਭਾਗਾਂ ਵਿਚ ਵੰਡਿਆ ਜਾਂਦਾ ਹੈ: (1) ਦੂਜਿਆਂ ਲਈ ਵਿਹਾਰ, ਭਲਿਆਈ, ਦੀਨਤਾ ਅਤੇ ਪੇਮ; (2) ਆਪਣੇ ਲਈ ਵਿਹਾਰ—ਦੀਨਤਾ; ਅਤੇ (3) ਬੁਰੇ ਵਿਹਾਰ ਦਾ ਸਾਹਮਣਾ—ਧੀਰਜ, ਅਧੀਨਗੀ, ਅਤੇ ਮਾਫ਼ੀ। ਪਹਿਲੇ ਪੰਜ ਗੁਣਾਂ ਵਿਚ ਵਿਹਾਰ ਅਤੇ ਅਖੀਰਲੇ ਤਿੰਨ ਗੁਣਾਂ ਵਿਚ ਦੂਜਿਆਂ ਨੂੰ ਜਵਾਬ ਸ਼ਾਮਿਲ ਹਨ। ਕੁਲੁਸੀਆਂ ਨੂੰ ਗੁਣਾਂ ਨੂੰ ‘ਪਹਿਨ ਲੇਣਾ’ (3: 12–14) ਅਤੇ ਕੁਝ ਗੱਲਾਂ ਕਰਨਾ ਜ਼ਰੂਰੀ ਸਨ (3: 15–17)। ਇਸੇ ਤਰ੍ਹਾਂ ਨਾਲ ਜਿਵੇਂ ਬੁਰਿਆਈ ਦਾ ਪ੍ਰਭਾਅ ਆਪਣੇ ਅਤੇ ਦੂਜਿਆਂ ਉੱਤੇ ਪੈਂਦਾ ਹੈ, ਉਵੇਂ ਹੀ ਗੁਣਾਂ ਦਾ ਆਪਣਾ ਪ੍ਰਭਾਅ ਹੁੰਦਾ ਹੈ।

‘ਅਤੇ ਜੇ ਕੋਈ ਕਿਸੇ ਉੱਤੇ ਗਿਲਾ ਰੱਖਦਾ ਹੋਵੇ ਤਾਂ

ਇਕ ਦੂਏ ਦੀ ਸਹਿ ਲਵੇ ਅਤੇ ਇਕ ਦੂਏ ਨੂੰ ਮਾਫ਼ ਕਰ ਦੇਵੇ।

ਜਿਵੇਂ ਪ੍ਰਭੂ ਨੇ ਤੁਹਾਨੂੰ ਮਾਫ਼ ਕੀਤਾ ਤਿਵੇਂ ਤੁਸੀਂ ਵੀ ਕਰੋ’ (3: 13)

ਕੁਲੁਸੀਆਂ ਨਾਲ ਬਰਦਾਸ਼ਤ ਕਰਨ ਅਤੇ ਮਾਫ਼ੀ ਦੇ ਗੁਣਾਂ ਵਿਚ ਵੱਖਦੇ ਰਹਿਣ ਦੀ ਉਮੀਦ ਕੀਤੀ ਸੀ ਸਹਿ ਲਵੇ (anechomai) ਦਾ ਮਤਲਬ ਸਹਿਨਸ਼ੀਲ ਹੋਣਾ ਭਾਵ ਦੂਜਿਆਂ ਨਾਲ ਉਤਸਾਹ ਦੇ ਨਾਲ—ਨਾਲ ਮੁਸ਼ਕਿਲ ਅਤੇ ਖਿਡਾਉਣ ਵਾਲੇ ਹਾਲਤ ਨੂੰ ਬਰਦਾਸ਼ਤ ਕਰਨ ਲਈ ਤਿਆਰ ਹੋਣਾ ਹੈ। ਅਫਸੀਆਂ 4: 2 ਵਿਚ ਪੌਲਸ ਨੇ ਕਿਹਾ ਕਿ ਇਕ ਦੂਜੇ ਦੇ ਸਹਿਣ ਦੇ ਗੁਣਾਂ ਵਿਚ ਪੇਮ ਨੂੰ ਮਿਲਾ ਦਿੱਤਾ ਜਾਵੇ। ਯਿਸੂ ਉਨ੍ਹਾਂ ਲੋਕਾਂ ਨੂੰ ਸਹਿ ਰਿਹਾ ਸੀ ਜਿਨ੍ਹਾਂ ਦੇ ਕੰਮਾਂ ਨਾਲ ਉਸ ਦੇ ਧੀਰਜ ਨੂੰ ਪਰਖਿਆ ਗਿਆ ਹੋ ਸਕਦਾ ਹੈ (ਮੱਤੀ 17: 17; ਮਰਕੁਸ 9: 19; ਲੂਕਾ 9: 41)। ਉਸ ਦੇ ਰਸੂਲਾਂ ਨੂੰ ਕਲੇਸ਼ ਅਤੇ ਦੁੱਖ ਝਲਣੇ ਪੈ ਸਕਦੇ ਸਨ (1 ਕੁਰੀਬੀਆਂ 4: 12; 2 ਥੱਸਲੁਨੀਕੀਆਂ 1: 4; 2 ਤਿਮੇਬਿਊਸ 3: 12)। ਇਸ ਦੇ ਇਲਾਵਾ ਸਾਨੂੰ ਵੀ ਵਿਸ਼ਵਾਸ ਲਈ ਦੂਜਿਆਂ ਦੇ ਅਪਮਾਨਾਂ ਮਾੜੇ ਸਲੂਕ ਨੂੰ ਬਰਦਾਸ਼ਤ ਕਰਨ ਲਈ ਤਿਆਰ ਰਹਿਣਾ ਚਾਹੀਦਾ ਹੈ<sup>32</sup> ਸਕਾਰਾਤਮਕ ਅਰਥ ਵਿਚ ਕਹੀਏ ਤਾਂ ‘ਸਹਿਣਾ’ ਦਾ ਅਰਥ ਪ੍ਰੇਮ ਨਾਲ ਦੁੱਖਾਂ ਨੂੰ ਸਹਿ ਲੈਣਾ ਅਤੇ ਬਦਲਾ ਲੈਣ ਦੇ ਥਾਂ ਦੁਆ ਦੇਣਾ ਹੈ (ਲੂਕਾ 6: 28; ਰੋਮੀਆਂ 12: 14; 1 ਪਤਰਸ 2: 21–23)। ਨਕਾਰਾਤਮਕ ਅਰਥ ਵਿਚ ਕਹੀਏ ਤਾਂ ਇਸ ਦਾ ਅਰਥ ਬੁਰਿਆਈ ਕੀਤੇ ਜਾਣ ਜਾਂ ਮਾੜਾ ਸਲੂਕ ਕੀਤੇ ਜਾਣ ਤੇ ਪਰੋਸਾਨ ਅਤੇ ਝੋਪੀ ਨਾ ਹੋਣਾ ਹੈ। ਕੁਲੁਸੀਆਂ ਨੂੰ ਦੂਜਿਆਂ ਨਾਲ ਮਾੜਾ ਸਲੂਕ ਕਰਨ ਤੇ ਬਦਲਾ ਨਾ ਲੈਣ ਦੀ ਥਾਂ ਸਹਿਨਸ਼ੀਲ ਹੋਣਾ ਸਿੱਖਣਾ ਜ਼ਰੂਰੀ ਸੀ।

ਸਾਥੀ ਮਸੀਹ ਲੋਕਾਂ ਦੇ ਪ੍ਰਤੀ ਸਹਿਨਸ਼ੀਲਤਾ ਵਿਖਾਈ ਜਾਣੀ ਜ਼ਰੂਰੀ ਸੀ। ਲੋਕ ਆਮ ਤੌਰ ਤੇ ਉਹੀ ਕਰਦੇ ਹਨ ਜਿਸ ਨਾਲ ਦੂਜੇ ਲੋਕ ਚਿੜਦੇ ਹੋਣ ਜਾਂ ਉਨ੍ਹਾਂ ਨੂੰ ਬੁਰਾ ਲਗਦਾ ਹੋਵੇ। ਮਸੀਹੀ ਲੋਕਾਂ ਦੇ ਭਾਈਆਂ ਦੇ ਪ੍ਰਤੀ ਸਹਿਨਸ਼ੀਲਤਾ ਵਿਹਾਰ ਬਣਾਉਣਾ ਜ਼ਰੂਰੀ ਸੀ। ਉਸ ਨਜ਼ਦੀਕੀ ਨੂੰ ਵਿਖਾਉਣ ਲਈ ਸਿਹੜੀ ਵਿਸ਼ਵਾਸੀਆਂ ਦੇ ਸਮੂਹ ਵਿਚ ਹੋਣੀ ਚਾਹੀਦੀ ਹੈ, ਪੌਲਸ ਇਕ-ਦੂਜੇ ਦੀ ਵਰਤੋਂ ਕੀਤੀ। ਮਸੀਹ ਵਿਚ ਭਾਈ ਅਤੇ ਭੈਣਾਂ ਹੋਣ ਦੇ ਕਾਰਣ ਸਾਨੂੰ ਸਾਵਧਾਨ ਰਹਿਣਾ ਚਾਹੀਦਾ ਹੈ ਕਿ ਅਸੀਂ ਪਰਿਵਾਰ ਦੇ ਅਜਿਹੇ ਲੋਕਾਂ ਦੇ ਵਾਂਗ ਕੰਮ ਨਾ ਕਰੀਏ ਜਿਹੜੇ ਇਕ ਦੂਜੇ ਨਾਲ ਇਸ ਗੱਲ ਨੂੰ ਛੱਡ ਕੇ ਚਿੜਦੇ ਹੋਣ। ਜਿਸ ਨਾਲ ਉਹ ਉਨ੍ਹਾਂ ਤੋਂ ਚਿੜਦੇ ਹੋਣ ਜਿਹੜੇ ਪਰਿਵਾਰ ਦੇ ਲੋਕ ਨਹੀਂ ਹਨ।

ਮਾਫ਼ ਕਰ ਲਈ ਸ਼ਬਦ (*charizomai; charis* ਦਾ ਸਜਾਤੀ) ਦਾ ਅਰਥ ‘‘ਦੇਣਾ’’ ਜਾਂ ‘‘ਰੱਖਣਾ’’ (ਵੇਖੋ ਲੂਕਾ 7:21; ਰੋਮੀਆਂ 8:32; 1 ਕੁਰੀਬਿਆਂ 2:12; ਗਲਾਤੀਆਂ 3:18; ਫਿਲਿਪੀਆਂ 1:19; 2:9; ਫਿਲੇਮੋਨ 22), ਉੱਤੇ ਕਿਸੇ ਦੂਜੇ ਦੀ ‘‘ਦੇਖਭਾਲ ਜਾਂ ਸੰਭਾਲ ਵਿਚ ਦੇਣਾ’’ (ਰਸੂਲਾਂ ਦੇ ਕੰਮ 3:14; 25:11, 16)। ਇਸ ਦੀ ਵਰਤੋਂ ਜਿਵੇਂ ਕਿ ਇਥੇ ਹੋਈ ਹੈ ਕਰਜ ਜਾਂ ਅਪਰਾਧ ਦੀ ਮਾਫ਼ੀ ਲਈ ਵੀ ਹੋ ਸਕਦੀ ਹੈ (ਲੂਕਾ 7:42, 43; 2 ਕੁਰੀਬਿਆਂ 2:7, 10; ਅਫਸੀਆਂ 4:32)। ਇਹ ‘‘ਮਾਫ਼ੀ’’ ਲਈ ਅਧਿਕਾਰ ਲਈ ਵਰਤਿਆ ਜਾਣ ਵਾਲਾ ਸ਼ਬਦ *aphesis* ਨਹੀਂ ਹੈ; ਪਰ ਇਥੇ ਮਾਫ਼ੀ ਤੋਂ ਪਹਿਲਾਂ ਵਾਲੇ ਅਰਥ ਦਾ ਸੁਝਾਅ ਦਿੰਦਾ ਹੈ ਜਿਸ ਦਾ ਅਨੁਵਾਦ ਲੂਕਾ 7:42 ਵਿਚ ‘‘ਬਖਸ਼ ਦਿੱਤਾ’’ ਦੇ ਰੂਪ ਵਿਚ ਹੋਇਆ ਹੈ। ਪੌਲਸ ਨੇ ਇਹ ਇਸ਼ਾਗਾ ਕਰਦੇ ਹੋਏ ਕਿ ਕੁਲੱਸੀਆਂ ਨੂੰ ਇਕ ਦੂਜੇ ਨੂੰ ਮਾਫ਼ ਕਰਦੇ ਰਹਿਣਾ ਜ਼ਰੂਰੀ ਸੀ ਸ਼ਬਦ ਦੇ ਇਕ ਰੂਪ ਦੀ ਵਰਤੋਂ ਕੀਤੀ।

ਮਾਫ਼ੀ ਉੱਤੇ ਆਪਣੀ ਸਿੱਖਿਆ ਵਿਚ ਯਿਸੂ ਦਾ ਅਧਿਕਾਰ *aphesis* (‘‘ਮਾਫ਼ੀ’’) ਅਤੇ *aphiemi* (‘‘ਬਖਸ਼ ਦੇਣਾ’’) ਸ਼ਬਦਾਂ ਦੀ ਵਰਤੋਂ ਕਰਦਾ ਹੈ। ਉਸ ਨੇ ਦੱਸਿਆ ਕਿ ਦੂਜਿਆਂ ਲਈ ਸਾਡੀ ਮਾਫ਼ੀ ਅਸਲ ਵਿਚ ਬੇਅੰਤ ਹੋਣੀ ਚਾਹੀਦੀ ਹੈ: ‘‘ਸੱਤਰ ਦੇ ਸੱਤ ਗੁਣਾ ਤੀਕਰ’’ (ਮੱਤੀ 18:22)। ਉਸ ਨੇ ਇਸ ਧਾਰਣਾ ਨੂੰ ਇਕ ਦ੍ਰਿਸ਼ਟਾਂਤ ਦੇ ਕੇ ਸਮਝਾਇਆ ਜਿਸ ਦੇ ਮਾਲਕ ਨੇ ਉਸ ਦੇ ਦਾਸ ਦਾ ਬਹੁਤ ਵੱਡਾ ਕਰਜ ਮਾਫ਼ ਕਰ ਦਿੱਤਾ ਸੀ ਪਰ ਉਸ ਨੇ ਆਪਣੇ ਸਾਥੀ ਦਾਸ ਦਾ ਬੋੜਾ ਜਿਹਾ ਕਰਜ ਮਾਫ਼ ਨਹੀਂ ਕੀਤਾ। ਮਾਲਕ ਨੇ ਮਾਫ਼ ਨਾ ਕਰਨ ਵਾਲੇ ਦਾਸ ਨੂੰ ਸਜ਼ਾ ਦਿੱਤੀ (ਮੱਤੀ 18:23-34)। ਯਿਸੂ ਨੇ ਨਿਰੋਚ ਕੱਢਿਆ, ‘‘ਇਸੇ ਤਰ੍ਹਾਂ ਮੇਰਾ ਸੁਰਗੀ ਪਿਤਾ ਵੀ ਤੁਹਾਡੇ ਨਾਲ ਕਰੇਗਾ ਜੇ ਤੁਸੀਂ ਆਪਣੇ ਭਾਈਆਂ ਨੂੰ ਆਪਣੇ ਦਿਲਾਂ ਤੋਂ ਮਾਫ਼ ਨਾ ਕਰੋ’’ (ਮੱਤੀ 18:35)। ਬੁਦਾ ਉਨ੍ਹਾਂ ਨੂੰ ਮਾਫ਼ ਨਹੀਂ ਕਰੇਗਾ ਜਿਹੜੇ ਦੂਜਿਆਂ ਨੂੰ ਮਾਫ਼ ਕਰਨ ਤੋਂ ਇਨਕਾਰ ਕਰਦੇ ਹਨ (ਮੱਤੀ 6: 14)।

ਸਾਨੂੰ ਉਨ੍ਹਾਂ ਸੱਟਾਂ ਨੂੰ ਜਿਹੜੀਆਂ ਸਾਨੂੰ ਮਿਲਿਆਂ ਹਨ ਜਿਵੇਂ ਨਜ਼ਰਾਦਿਆਜ਼, ਅਪਮਾਨ, ਬੇਈਜ਼ਤ, ਜਖਮ, ਮਾਫ਼ ਕਰਨਾ ਜ਼ਰੂਰੀ ਹਨ। ਕਿਸੇ ਬੁਰਿਆਈ ਦੀ ਸੁਭਾਵ ਸੁਝਾਅ ਮਾਫ਼ ਨਾ ਕਰਨ ਵਾਲਾ ਅਤੇ ਧੋਖਾ ਦੇਣ ਵਾਲੇ ਮਨ ਦਾ ਬਦਲਾ ਲੈਣਾ ਹੋ ਸਕਦਾ ਹੈ। ਜਿਹੜੇ ਸਾਨੂੰ ਸੱਟ ਪਹੁੰਚਾਉਂਦੇ ਹਨ ਉਨ੍ਹਾਂ ਨੂੰ ਸੱਟ ਪਹੁੰਚਾਉਣ ਦੇ ਥਾਂ ਤੇ ਸਾਨੂੰ ਜਿਹੜੇ ਸਾਡਾ ਬੁਰਾ ਕਰਦੇ ਹਨ ਉਨ੍ਹਾਂ ਦਾ ਭਲਾ ਸੋਚਣਾ ਚਾਹੀਦਾ ਹੈ (ਲੂਕਾ 6:35; ਰੋਮੀਆਂ 12:20, 21)।

ਯੂਨਾਨੀ ਭਾਸ਼ਾ ਵਿਚ ਨਾਂਉਂ ਦੇ ਰੂਪ ਵਿਚ ਅਪਰਾਧ (*momphe*) ਨਵੇਂ ਨੇਮ ਵਿਚ ਸਿਰਫ਼ ਇੱਕੋ ਵਾਰ ਮਿਲਦਾ ਹੈ। ਇਸ ਸ਼ਬਦ ਦੇ ਕਿਰਿਆ ਰੂਪ *memphomai* ‘‘ਦੇਸ਼’’ ਲਗਾਉਣਾ ਜਾਂ ‘‘ਖਾਮੀ ਲੱਭਣਾ’’ ਹੈ (ਮਰਕੁਸ 7:2; ਰੋਮੀਆਂ 9:19; ਇਬਰਾਨੀਆਂ 8:8)। ਪੌਲਸ ਨੇ ਇਹ ਸੁਝਾਅ ਨਹੀਂ ਦਿੱਤਾ ਕਿ ਅਪਰਾਧ ਸਿਰਫ਼ ਇੱਕੋ ਹੈ। ਇਸ ਗੱਲ ਤੇ ਠੋਕਰ ਲੱਗਣ ਤੇ ਅਸੀਂ ਸਹੀ ਹੋਈਏ ਜਾਂ ਨਾ ਪਰ ਸਾਨੂੰ ਉਸ ਨੂੰ ਜਿਸ ਨੇ ਸਾਨੂੰ ਠੋਕਰ ਲਵਾਈ ਹੈ, ਮਾਫ਼ ਕਰਨਾ ਜ਼ਰੂਰੀ ਹੈ। ਅਪਰਾਧ ਨੂੰ ਮਾਫ਼ ਕਰ ਦਿੱਤੇ ਜਾਣ ਤੇ ਇਸ ਨੂੰ ਭੁਲਾ ਦਿੱਤਾ ਜਾਣਾ ਚਾਹੀਦਾ ਹੈ। ਪ੍ਰਭੂ ਨੇ ਸਾਨੂੰ ਇਸੇ ਤਰ੍ਹਾਂ ਮਾਫ਼ੀ ਦਿੱਤੀ ਹੈ। ਇਸ ਆਇਤ ਵਿਚ ‘‘ਪ੍ਰਭੂ’’ ਸ਼ਬਦ ਯਿਸੂ ਲਈ ਵਰਤਿਆ ਗਿਆ ਹੈ।

ਮਾਫ਼ ਕੀਤਾ (*charizomai*) ਉਹੀ ਸ਼ਬਦ ਹੈ ਜਿਸ ਦੀ ਵਰਤੋਂ ਇਸ ਆਇਤ ਵਿਚ ਪਹਿਲਾਂ ‘‘ਮਾਫ਼ੀ’’ ਲਈ ਹੋਈ ਹੈ; ਪਰ ਇਹ ਰੂਪ ਅਨਿਸ਼ਚਿਤ ਭੂਤਕਾਲ ਕਿਰਿਆ ਹੈ ਜਿਸ ਦਾ ਅਰਥ ਇਹ ਹੈ ਕਿ ਪ੍ਰਭੂ ਨੇ ਉਨ੍ਹਾਂ ਦੇ ਪਿਛਲੇ ਪਾਪਾਂ ਨੂੰ ਮਾਫ਼ ਕਰਨ ਦਾ ਕੰਮ ਪੂਰਾ ਕਰ ਲਿਆ ਸੀ। ਮਾਫ਼ੀ ਮਸੀਹੀ ਲੋਕਾਂ ਲਈ ਇਕ ਅਹਿਮ ਗੁਣ ਹੈ<sup>3</sup> ਜੇ ਖੁਦਾ ਨੇ ਸਾਨੂੰ ਤਦ ਮਾਫ਼ੀ ਦਿੱਤੀ ਜਦ ਅਸੀਂ ਉਸ ਦੀ ਇੱਛਿਆ ਦਾ ਜ਼ੋਰਦਾਰ ਉਲੰਘਣ ਕਰਦੇ ਰਹਿੰਦੇ ਸਨ, ਤਾਂ ਸਾਨੂੰ ਵੀ ਇਕ ਦੂਜੇ ਨੂੰ ਮਾਫ਼ ਕਰਨਾ ਚਾਹੀਦਾ ਹੈ। ਬਿਨਾਂ ਪਾਪ ਦੇ ਮਾਫ਼ ਕਰਨ ਵਾਲੇ ਮਨੁੱਖ ਨੂੰ ਵੀ ਮਾਫ਼ ਨਾ ਕਰਨ ਦਾ ਇਸ਼ਾਗਾਰ ਹੋਣਾ ਸੀ। ਯਿਸੂ ਨੇ ਸਾਨੂੰ ਮਾਫ਼ ਕਰਨਾ ਦਾ ਕਾਨੂੰਨ ਅਤੇ ਟੀਚਾ ਦੇ ਦਿੱਤਾ ਹੈ (ਵੇਖੋ ਅਫਸੀਆਂ 4:32)।

ਉਵੇਂ ਹੀ ਅਤੇ ਤੁਸੀਂ ਵੀ ਕਰੋ (kathōs kar<sup>34</sup> ਅਤੇ houtōs kar<sup>35</sup>) ਪੌਲਸ ਦੇ ਲੇਖਾਂ ਵਿਚ ਆਮ ਮਿਲਦੇ ਹਨ। ਇਸ ਸ਼ਬਦਾਵਲੀ ਦੀ ਵਰਤੋਂ ਕੁਲੱਸੀਆਂ ਵੱਲੋਂ ਨਕਲ ਕੀਤੇ ਜਾਣ ਲਈ ਮਾਡਲ ਦੇ ਰੂਪ ਵਿਚ ਯਿਸੂ ਉੱਤੇ ਜ਼ੋਰ ਦੇਣ ਲਈ ਕੀਤੀ ਗਈ ਹੈ। ਉਨ੍ਹਾਂ ਨੇ ਯਿਸੂ ਦੇ ਵਰਗਾ ਬਣਨਾ ਸੀ। ਯੂਨਾਨੀ ਸ਼ਬਦ ਵਿਚ ਮੂਲ ਵਿਚ ਕਿਹਾ ਗਿਆ ਹੈ, ‘‘ਅਤੇ ਜਿਵੇਂ ਪ੍ਰਭੂ ਨੇ ਤੁਹਾਨੂੰ ਮਾਫ਼ ਕੀਤਾ, ਤੁਸੀਂ ਵੀ ਕਰੋ।’’ ਵਾਕ ਦਾ ਪੂਰਾ ਹੋਣਾ ਸਮਝ ਵਿਚ ਆਉਂਦਾ ਹੈ: ‘‘... ਤੁਹਾਨੂੰ ਵੀ ਮਾਫ਼ ਕਰਨਾ ਚਾਹੀਦਾ ਹੈ।’’ ਜਿਨ੍ਹਾਂ ਲੋਕਾਂ ਨੇ ਬੁਦਾ ਦੀ ਮਾਫ਼ੀ ਨੂੰ ਅਨੁਭਵ ਕੀਤਾ ਹੈ ਉਨ੍ਹਾਂ ਨੂੰ ਦੂਜਿਆਂ ਨੂੰ ਮਾਫ਼ ਕਰਨ ਲਈ ਤਿਆਰ ਰਹਿਣਾ ਚਾਹੀਦਾ ਹੈ।

‘ਇਨ੍ਹਾਂ ਸਭਨਾਂ ਦੇ ਉੱਤੇ ਦੀ ਪ੍ਰੇਮ ਨੂੰ ਪਾ ਲਓ ਜਿਹੜਾ ਸੰਪੂਰਨਤਾਈ ਦਾ ਬੰਧ ਹੈ’ (3: 14)

ਮਸੀਹੀ ਲੋਕਾਂ ਲਈ ਵਧਣ ਵਾਲਾ ਮਹਾਨ ਗੁਣ ‘‘ਪ੍ਰੇਮ’’ (agape) ਕਿਉਂ ਜੋ ਇਹ ਹੋਰ ਸਭਨਾਂ ਗੁਣਾਂ ਨਾਲੋਂ ਵੱਧ ਕੇ ਹੈ (1 ਭੁਰਿਬੀਆਂ 13: 13; 1 ਪਤਰਸ 4: 8)। ਪ੍ਰੇਮ ਨੂੰ ਮਸੀਹੀ ਗੁਣਾਂ ਵਿੱਚੋਂ ਸਰੋਸ਼ਟ ਤੇ ਰੋਖਿਆ ਗਿਆ ਹੈ। ਇਕ ਯੂਨਾਨੀ ਨਜ਼ਰ ਨਾਲ ਇਹ ਸਾਫ਼ ਹੈ ਕਿਉਂ ਜੋ ਗੁਣਾਂ ਦੀ ਪੌਲਸ ਦੀ ਛਹਗਿਸਤ ਵਿਚ ‘‘ਪ੍ਰੇਮ’’ ਦਾ ਵਰਣਨ ਪੰਹਲਾਂ ਹੈ (ਗਲਾਤੀਆਂ 5: 22)। 2 ਪਤਰਸ 1: 5-7 ਵਿਚ ਇਸ ਦਾ ਵਰਣਨ ਅੰਤ ਵਿਚ ਹੈ, ਸ਼ਾਇਦ ਇਸ ਲਈ ਕਿ ਵੱਡੇ ਮਹੱਤਵ ਦੀ ਕਿਸੇ ਗੱਲ ਉੱਤੇ ਜ਼ੋਰ ਦੇਣ ਦਾ ਇਹ ਯਹੂਦੀ ਢੰਗ ਹੈ। ਪ੍ਰੇਮ ਦੂਜਿਆਂ ਨੂੰ ਬਣਾਉਂਦਾ ਹੈ (1 ਭੁਰਿਬੀਆਂ 8: 1) ਅਤੇ ਹੋਰ ਸਾਰਿਆਂ ਗੁਣਾਂ ਨੂੰ ਵਧਣ ਦੀ ਪ੍ਰੇਰਣਾ ਦਿੰਦਾ ਹੈ (ਰੋਮੀਆਂ 13: 8-10; ਗਲਾਤੀਆਂ 5: 14)।

ਪ੍ਰੇਮ ਇਸ ਸ਼ਰਤ ਤੇ ਨਹੀਂ ਹੋਣਾ ਚਾਹੀਦਾ ਕਿ ਦੂਜਾ ਮਨੁੱਖ ਪ੍ਰੇਮ ਦੇ ਯੋਗ ਹੈ ਜਾਂ ਨਹੀਂ। ਜਾਂ ਪ੍ਰੇਮ ਕਰਨਾ ਅਸਾਨ ਹੈ ਜਾਂ ਨਹੀਂ। ਮਸੀਹੀ ਲੋਕਾਂ ਲਈ ਉਨ੍ਹਾਂ ਨਾਲ ਜਿਹੜੇ ਪਿਆਰੇ ਹੋਣ ਅਤੇ ਉਨ੍ਹਾਂ ਨਾਲ ਵੀ ਜਿਹੜੇ ਪਿਆਰੇ ਨਹੀਂ ਹਨ ਪ੍ਰੇਮ ਕਰਨਾ ਜ਼ਰੂਰੀ ਹੈ। ਬੁਦਾ ਇਸੇ ਤਰ੍ਹਾਂ ਨਾਲ ਪ੍ਰੇਮ ਕਰਦਾ ਹੈ (1 ਯੂਹੰਨਾ 4: 9, 10)। ਉਹ ਇਸ ਪਾਪੀ ਸੰਸਾਰ ਨਾਲ ਜਿਹੜੇ ਉਸ ਦੇ ਪ੍ਰੇਮ ਦੇ ਯੋਗ ਨਹੀਂ ਹਨ ਐਨਾ ਪ੍ਰੇਮ ਕਰਦਾ ਹੈ ਕਿ ਉਸ ਨੇ ਬਚਾਉਣ ਲਈ ਆਪਣੇ ਪੁੱਤਰ ਨੂੰ ਦੇ ਦਿਤਾ (ਯੂਹੰਨਾ 3: 16)। ਬੁਦਾ ਇਸੇ ਲਈ ਪ੍ਰੇਮ ਕਰਦਾ ਹੈ ਕਿਉਂ ਜੋ ਉਹ ਪ੍ਰੇਮ ਹੈ ਨਾ ਕਿ ਇਸ ਲਈ ਕਿ ਲੋਕ ਪਿਆਰੇ ਹਨ।

ਆਇਤ 14 ਕਹਿੰਦੀ ਹੈ, ਇਨ੍ਹਾਂ ਸਭਨਾਂ ਦੇ ਉੱਤੇ ਦੀ ਪ੍ਰੇਮ ਨੂੰ ਪਾ ਲਓ। NASB ਵਿਚ ਭਾਵੇਂ ਇਹ ਸੰਕੇਤ ਦਿੱਤਾ ਗਿਆ ਹੈ ਕਿ ਅਸੀਂ ‘‘ਪ੍ਰੇਮ ਨੂੰ ਪਾ’’ ਲਈਏ, ਪਰ ਪੌਲਸ ਨੇ ਇਸ ਵਾਕਾਅੰਸ਼ ਵਿਚ ਕਿਰਿਆ ਦਾ ਸ਼ਬਦ ਨਹੀਂ ਦਿੱਤਾ। ਇਸ ਦਾ ਮੂਲ ਅਨੁਵਾਦ ਇਸ ਤਰ੍ਹਾਂ ਨਾਲ ਹੋਵੇਗਾ, ‘‘ਅਤੇ ਉਨ੍ਹਾਂ ਸਭਨਾਂ ਦੇ ਉੱਤੇ ਪ੍ਰੇਮ।’’ ‘‘ਪਹਿਨਣਾ’’ ਉਸ ਵਿਚ ਸਮਝ ਆਉਂਦਾ ਹੈ। ਇਥੋਂ ਯੂਨਾਨੀ ਸ਼ਬਦ epi ਦਾ ਅਨੁਵਾਦ ‘‘ਉੱਤੇ’’ ਦਾ ਅਰਥ ਸਿਰਫ਼ 3: 2, 6 ਵਿਚ ਹੈ ਦਾ ਅਰਥ ਸਿਰਫ਼ ‘‘ਉੱਤੇ’’ ਜਾਂ ‘‘ਉੱਪਰ’’ ਹੈ (NIV)। ਇਕ ਹੋਰ ਸੁਭਾਵਕ ਅਰਥ ਵਿਚ ‘‘ਦੇ ਇਲਾਵਾ’’ ਹੈ। ਪਹਿਲ ਦਿੱਤੇ ਜਾਣ ਵਾਲੇ ਅਰਥ ਵਿਚ ਪ੍ਰੇਮ ਦੇ ਦਰਜਿਆਂ ਤੇ ਵਿਚਾਰ ਹੋ ਸਕਦਾ ਹੈ: ‘‘ਇਨ੍ਹਾਂ ਸਭਨਾਂ ਨਾਲ,’’ ‘‘ਬਾਕੀ ਸਭ ਦੇ ਉੱਪਰ’’ ਜਾਂ ਜਿਵੇਂ ਇਥੋਂ ਅਨੁਵਾਦ ਕੀਤਾ ਗਿਆ ਹੈ, ‘‘ਇਨ੍ਹਾਂ ਸਭਨਾਂ ਦੇ ਉੱਤੇ।’’ ਜੇ ਵਾਕਾਅੰਸ਼ ਨੂੰ ‘‘ਇਨ੍ਹਾਂ ਦੇ ਇਲਾਵਾ / ਜਾਂ, ਇਨ੍ਹਾਂ ਸਭਨਾਂ ਉੱਤੇ〕 ਪ੍ਰੇਮ ਨੂੰ ਵਧਾਓ’’ ਦੇ ਰੂਪ ਵਿਚ ਸਮਝਿਆ ਜਾਵੇ ਤਾਂ ਅਰਥ ਵਿਚ ਬਹੁਤਾ ਛੁਕ ਨਹੀਂ ਹੈ।

ਫੇਰ ਪੌਲਸ ਨੇ ਬੰਧ ਦੀ ਗੱਲ ਕੀਤੀ ਜਿਸ ਨੂੰ ਉਸ ਨੇ ਪ੍ਰੇਮ ਦੀ ਧਾਰਣਾ ਦੇ ਨਾਲ ਨਜ਼ਦੀਕੀ ਨਾਲ ਜੋੜਿਆ। ਸੰਪੂਰਨਤਾਈ ਲਈ ਯੂਨਾਨੀ ਸ਼ਬਦ teleioθē ਹੋਰ ਕਿਤੇ ਸਿਰਫ਼ ਇਬਰਾਨੀਆਂ 6: 1 ਵਿਚ ਮਿਲਦਾ ਹੈ, ਜਿਥੋਂ ਇਸ ਦਾ ਅਨੁਵਾਦ ‘‘ਸਿਆਣੁਣੇ’’ ਹੋਇਆ ਹੈ। ਵਿਸ਼ੇਸ਼ਣ ਰੂਪ teleios ਵਿਚ ਬੇਦਾਗ ਸਿੱਧਤਾ ਨਾਲੋਂ ਵੱਧ ਕੇ ਸੰਪੂਰਨਤਾਈ ਦਾ ਅਰਥ ਹੈ (ਵੇਖੋ 1: 28)। ਬੰਧ sundesmos ਉਸ ਲਈ ਵਰਤਿਆ ਜਾਂਦਾ ਹੈ ਜਿਹੜਾ ਚੀਜ਼ਾਂ ਨੂੰ ਇਕੱਠੇ ਜੋੜੀ ਰੱਖਦਾ ਹੈ। ਇਸ ਸ਼ਬਦ ਦਾ ਅਨੁਵਾਦ

ਰਸੂਲਾਂ ਦੇ ਕੰਮ 8:23 ਵਿਚ ‘ਬੰਧਨ’ ਅਤੇ ਹੋਰ ਜਗ੍ਗਾ ਤੇ ‘ਬੰਧਨ’ ਅਤੇ ‘ਜੋੜਾ’ ਹੋਇਆ ਹੈ (ਅਛਸੀਆਂ 4:3; ਕੁਲੱਸੀਆਂ 2:19)।

‘ਸੰਪੂਰਣਤਾਈ ਦਾ ਬੰਧ’ ਦੇ ਰੂਪ ਵਿਚ ਪ੍ਰੇਮ ਦੇ ਸਬੰਧ ਵਿਚ ਤਿੰਨ ਮੁੱਖ ਵਿਆਖਿਆਵਾਂ ਸਮਝਾਈਆਂ ਗਈਆਂ ਹਨ: ਪ੍ਰੇਮ ਉਹ ਬੰਧਨ ਹੈ ਜਿਹੜਾ ਮਸੀਹੀ ਲੋਕਾਂ ਨੂੰ ਇਕੱਠੇ ਬੰਨੀ ਰੱਖਦਾ ਹੈ, ਮਸੀਹੀ ਗੁਣਾਂ ਨੂੰ ਜੋੜੀ ਰੱਖਦਾ ਹੈ, ਜਾਂ ਮਸੀਹੀ ਮਨੁੱਖ ਦੇ ਜੀਵਨ ਵਿਚ ਸੰਪੂਰਣਤਾਈ ਲਿਆਉਂਦਾ ਹੈ। ਤਿੰਨਾਂ ਵਿੱਚੋਂ ਕੋਈ ਵੀ ਵਿਚਾਰ ਮਸੀਹੀ ਲੋਕਾਂ ਦੇ ਜੀਵਨ ਵਿਚ ਪ੍ਰੇਮ ਦੇ ਪ੍ਰਭਾਵ ਨਾਲ ਅਨਿਆਂ ਨਹੀਂ ਕਰੇਗਾ। ਆਏ ਅਸੀਂ ਇਨ੍ਹਾਂ ਵਿਆਖਿਆਵਾਂ ਨੂੰ ਹੋਰ ਧਿਆਨ ਨਾਲ ਵੇਖਦੇ ਹਾਂ:

ਪਹਿਲਾਂ ਤਾਂ ਪ੍ਰੇਮ ਉਹ ਗੁੰਦ ਹੈ ਜਿਹੜੀ ਪੂਰੀ ਤਰ੍ਹਾਂ ਨਾਲ ਪੂਰੀ ਹੈ ਅਤੇ ਇਸ ਵਿਚ ਉਹ ਸਭ ਕੁਝ ਜਿਹੜਾ ਏਕਾਂਤ ਵਿਚ ਯਿਸੂ ਦੇ ਮੰਨਣ ਵਾਲਿਆਂ ਨੂੰ ਜੋੜਨ ਲਈ ਜ਼ਰੂਰੀ ਹੈ। ਇਹ ਚਿਪਕਾਉਣ ਵਾਲੀ ਸਭ ਤੋਂ ਵਧੀਆ ਚੀਜ਼ ਹੈ। ਪ੍ਰੇਮ ਦੀ ਬੰਦੂਣ ਵਾਲੀ ਸ਼ਕਤੀ ਦੇ ਰਾਹੀਂ ਅਸੀਂ ਸਿੱਧ ਹਾਂ, ਇਕ ਕਰਨ ਵਾਲੀ ਏਕਤਾ ਵਿਚ ਇਕ ਦੂਜੇ ਦੇ ਕੋਲ ਲਿਆਇਆ ਅਤੇ ਜੋੜਿਆ ਜਾਂਦਾ ਹੈ। ਇਕ ਉਦਾਹਰਣ ਯੋਨਾਤਾਨ ਦੇ ਮਨ ਦਾ ਦਾਊਂਦ ਦੇ ਨਾ ਨਾਲ ਜੋੜਨਾ ਜਾਂ ਬੰਨਣਾ ਸੀ (1 ਸਮੂਏਲ 18: 1)।

ਦੂਜਾ, ਪ੍ਰੇਮ ਗੁਣ ਦਾ ਉਹ ਤਾਰ ਹੈ ਜਿਸ ਨੂੰ ਸਿੱਧ ਏਕਤਾ ਵਿਚ ਬੰਨੀ ਰੱਖਣ ਲਈ ਹੋਰ ਸਾਰਿਆਂ ਗੁਣਾਂ ਦੇ ਗੱਠੇ ਦੇ ਆਲੇ ਦੁਆਲੇ ਲਪੇਟਿਆ ਜਾਂਦਾ ਹੈ। ਇਹ ਪੂਰੀ ਤਰ੍ਹਾਂ ਨਾਲ ਉਨ੍ਹਾਂ ਨੂੰ ਜੈਵਿਕ ਰੂਪ ਦੇ ਦਿੰਦਾ ਹੈ। ਇਹ ਵਿਚਾਰ ਕਿ ਪ੍ਰੇਮ ਦਾ ਪ੍ਰਭਾਵ ਇਹ ਹੈ ਇਕ ਸੰਭਾਵਨਾ ਹੈ ਪਰ ਸੰਦੇਹਪੂਰਣ ਵਿਆਖਿਆ ਹੈ।

ਤੀਜਾ, ਪ੍ਰੇਮ ਉਹ ਗੁਣ ਹੈ ਜਿਸ ਨਾਲ ਰੂਹਾਨੀ ਸਿਆਣਪ ਜਾਂ ਸਿੱਧਤਾ ਆਉਂਦੀ ਹੈ। ਜੇ ਇਹ ਮਤਲਬ ਹੈ ਤਾਂ ਇਹ ਗੁਣ ਉਹੀ ਹੈ ਜਿਹੜਾ ਮਸੀਹੀ ਲੋਕਾਂ ਵਿਚ ਹੋਰ ਗੁਣ ਪੈਦਾ ਕਰਦਾ ਹੈ (1 ਭੁਰੀਖੀਆਂ 13: 4-7)। ਕੁਝ ਲੋਕਾਂ ਨੇ ਇਸ ਵਿਆਖਿਆ ਨੂੰ ਸਹੀ ਸੁਝਾਅ ਦੇਣ ਲਈ ਪਹਿਲੀ ਵਿਆਖਿਆ ਦੇ ਨਾਲ ਜੋੜ ਦਿੱਤਾ ਹੈ, ਕਿਉਂਕਿ ਪ੍ਰੇਮ ਮਸੀਹੀ ਲੋਕਾਂ ਨੂੰ ਏਕਤਾ ਦੇ ਧਾਰੇ ਵਿਚ ਬੰਨਦਾ ਹੈ, ਇਸ ਲਈ ਇਹ ਸੰਪੂਰਣ ਸਬੰਧਾਂ ਦਾ ਕਾਰਣ ਬਣਦਾ ਹੈ। ਵਿਸ਼ਵਾਸੀਆਂ ਦੇ ਵਿਚ ਸਬੰਧਾਂ ਵਿਚ ਸਿੱਧਤਾ ਇਕ ਦੂਜੇ ਲਈ ਪ੍ਰੇਮ ਦੇ ਕਾਰਣ ਹੀ ਆਉਂਦੀ ਹੈ। ਪ੍ਰੇਮ ਉਹ ਬੰਧਨ ਹਨ ਜਿਹੜਾ ਮਸੀਹੀ ਲੋਕਾਂ ਨੂੰ ਮਸੀਹ ਵਿਚ ਵਧਣ, ਸ਼ਾਂਤੀ ਨਾਲ ਏਕਤਾ ਲਿਆਉਣ ਦੇ ਚੰਗੇ ਢੰਗ ਤਕ ਲਿਆਉਣ ਵਿਚ ਮਦਦਗਾਰ ਹੋ ਸਕਦਾ ਹੈ।

ਸੰਖੇਪ ਵਿਚ 3: 12-14 ਵਿਚ ਗੁਣਾਂ ਦੀ ਪੌਲਸ ਦੀ ਛਹਰਿਸਤ ਵਿਚ ਇਹ ਹਨ:

1. ‘‘ਦਿਆਲਰੀ’’ ਮਨੁੱਖ ਨੂੰ ਦੂਜਿਆਂ ਦੇ ਦੁੱਖਾਂ ਨੂੰ ਇੱਥੋਂ ਤਕ ਮਹਿਸੂਸ ਕਰਾਉਂਦੀ ਹੈ ਕਿ ਉਹ ਲੋੜ ਜਾਂ ਦੁੱਖ ਦੇ ਸਮੇਂ ਉਸ ਦੀ ਮਦਦ ਕਰਨ ਦਾ ਚਾਹਵਾਨ ਹੋਵੇਗਾ।
2. ‘‘ਰਹਿਮ ਦਿਲੀ’’ ਮਸੀਹੀ ਮਨੁੱਖ ਨੂੰ ਬਿਨਾਂ ਸਖ਼ਤਾਈ ਜਾਂ ਰੁਖੈਪਣ ਦੀ ਕੋਮਲਤਾ ਨਾਲ ਦੂਜਿਆਂ ਦੀ ਗੱਲ ਮੰਨਣ ਲਈ ਦਲੇਰ ਕਰਦੀ ਹੈ।
3. ‘‘ਅਧੀਨਰੀ’’ ਮਨੁੱਖ ਨੂੰ ਹਰ ਵਰਗ ਦੇ ਲੋਕਾਂ ਦੇ ਨਾਲ ਆਪਣੀ ਇੱਛਿਆ ਨਾਲ ਮਿਲ ਕੇ ਰਹਿਣ ਦਾ ਕਾਰਣ ਬਣਦੀ ਹੈ ਅਤੇ ਆਪਣੇ ਆਪ ਨੂੰ ਦੂਜਿਆਂ ਨਾਲੋਂ ਉੱਚਾ ਨਾ ਕਰਨ ਜਾਂ ਦੂਜਿਆਂ ਨਾਲੋਂ ਵੱਡਾ ਨਾ ਸਮਝਣ ਦਾ ਕਾਰਣ ਬਣਦੀ ਹੈ।
4. ‘‘ਨਰਮਈ’’ ਸਬੰਧਾਂ ਵਿਚ ਉਹ ਕੋਮਲਤਾ ਦਿੰਦਾ ਹੈ ਜਿਹੜਾ ਇਨਸਾਨੀਅਤ ਦੇ ਸਖ਼ਤ ਕੰਢਿਆਂ ਨੂੰ ਮੁਲਾਇਮ ਕਰ ਦਿੰਦਾ ਹੈ। ਇਹ ਦੂਜਿਆਂ ਦੇ ਦਿਲਾਂ ਨੂੰ ਭਾਉਣ ਵਾਲੀ ਨਰਮ ਛੋਹ ਹੈ।
5. ‘‘ਸਹਿਨਸ਼ੀਲਤਾ’’ ਉਹ ਗੁਣ ਹੈ ਜਿਹੜਾ ਜ਼ਿੰਦਗੀ ਦੇ ਤਨਾਵਾਂ ਨੂੰ ਦੂਰ ਤਕ ਵੇਖਦਾ

ਅਤੇ ਇਹ ਸਮਝ ਲੈਂਦਾ ਹੈ ਕਿ ਇਹ ਬੋੜੀ ਦੇਰ ਲਈ ਹੋਣਗੇ ਅਤੇ ਸਮੇਂ ਦੇ ਗੁਜਰਨ ਤੇ ਉਨ੍ਹਾਂ ਦਾ ਮਹੱਤਵ ਪੱਤਮ ਹੈ ਜਾਵੇਗਾ।

6. ‘ਇਕ ਦੂਏ ਦੀ ਸਹਿ’ ਲੈਣਾ ਉਹ ਗੁਣ ਹੈ ਜਿਹੜਾ ਮਨੁੱਖ ਨੂੰ ਉਸ ਨਾਲ ਬੁਰਾ ਹੋਣ ਤੇ ਬੋਧਿਜ਼ਤੀ ਨੂੰ ਨਜ਼ਰਅੰਦਾਜ਼ ਕਰਨ, ਕਪਟੀਆਂ ਨੂੰ ਬਰਦਾਸ਼ਤ ਕਰਨ ਅਤੇ ਬਦਲਾਲੈਣ ਤੋਂ ਇਨਕਾਰ ਕਰਨ ਦਾ ਕਾਰਨ ਬਣਦਾ ਹੈ।
7. ‘ਮਾਫ਼ ਕਰਨ’ ਵਾਲਾ ਹੋਣਾ ਬੁਰਾ ਦੇ ਆਪਣੇ ਸੁਭਾਅ ਦਾ ਗੁਣ ਹੈ ਜਿਹੜਾ ਗਿਲਾ ਸ਼ਿਕਵਾ ਨਹੀਂ ਰੱਖੇਗਾ ਬਲਕਿ ਕੀਤੀ ਗਈ ਬੁਰਿਆਈ ਨੂੰ ਭੁੱਲ ਜਾਵੇਗਾ।
8. ‘ਪ੍ਰੇਮ’ ਦੂਜਿਆਂ ਲਈ ਚਿੰਤਾ ਅਤੇ ਦਯਾ ਨੂੰ ਮਿਲਾਉਂਦੇ ਹੋਏ ਸਾਰਿਆਂ ਗੁਣਾਂ ਨੂੰ ਇਕੱਠੇ ਕਰ ਦਿੰਦਾ ਹੈ। ਇਹ ਆਪਣੇ ਚਾਹੁਣ ਵਾਲਿਆਂ ਲਈ ਆਪਣਾ ਬਲਿਦਾਨ ਦੇਣ ਲਈ ਤਿਆਰ ਰਹਿੰਦਾ ਹੈ।

## ਹੋਰ ਅਧਿਐਨ ਲਈ

### ‘ਪ੍ਰੇਮ’ (3: 14)

‘ਪ੍ਰੇਮ’ ਦੀ ਪਰਿਭਾਸ਼ਾ ‘ਕਿਸੇ ਦੂਜੇ ਦੀ ਮਹਾਨਤਾ, ਲਗਾਅ, ਸਬੰਧ ਵਿਚ ਛੂੰਘਾ ਆਦਰ ਅਤੇ ਦਿਲਚਸਪੀ, ਪ੍ਰੇਮ (ਖੁਹਤ ਛੂੰਘੇ ਸਬੰਧਾਂ ਤਕ ਸੀਮਤ ਹੋਏ ਕਿਨਾਂ ਅਤੇ ਆਮ ਸੈਕਸ ਦੀ ਕਾਨੀਸ਼ ਦੇ ਆਮ ਯੂਨਾਨੀ ਸ਼ਬਦ ਵਿਚ ਬਹੁਤ ਘੱਟ) ਦੇ ਗੁਣ’ ਦੇ ਰੂਪ ਵਿਚ ਕੀਤੀ ਜਾਂਦੀ ਹੈ<sup>36</sup> ਇਹ ਕਿਰਿਆ ਸ਼ਬਦ 3: 12, 19 ਵਿਚ ਮਿਲਦਾ ਹੈ; ਅਤੇ ਸ਼ਬਦ ਦਾ ਨਾਂਉਂ ਰੂਪ 1:4, 8, 13; 2:2; 3: 14 ਵਿਚ ਮਿਲਦਾ ਹੈ।

ਨਵੇਂ ਨੇਮ ਵਿਚ *agapē* (ਕਿਰਿਆ ਰੂਪ *agapaō* ਦੇ ਨਾਲ) ਅਤੇ *phileō* ਦੋਹਾਂ ਯੂਨਾਨੀ ਸ਼ਬਦਾਂ ਦੇ ਵੱਖੋ-ਵੱਖ ਰੂਪਾਂ ਦਾ ਅਨੁਵਾਦ ‘ਪ੍ਰੇਮ’ ਕੀਤਾ ਗਿਆ ਹੈ। ਨਾਂਉਂ ਰੂਪ *phileō* ਨਵੇਂ ਨੇਮ ਵਿਚ ਨਹੀਂ ਮਿਲਦਾ। *Phileō* ਦਾ ਮੂਲ ਅਰਥ ਕਿਸੇ ਹੋਰ ਵਿਅਕਤੀ ਦੇ ਪ੍ਰਤੀ ਖੁਸ਼ ਹੋਣ ਅਤੇ ਪਿੱਤਰ ਦੀ ਭਾਵਨਾ ਰੱਖਣ ਲਈ ਭਾਵਨਾ ਤੋਂ ਪ੍ਰਭਾਵਿਤ ਸੁਝਾਅ ਹੈ। ਪੌਲਸ ਦੇ ਸਮੇਂ ਤਕ *agapaō* ਪ੍ਰੇਮ ਨੂੰ ਪਰਗਟ ਕਰਨ ਅਤੇ *phileō* ਅਰਥ ਨੂੰ ਸਾਮਿਲ ਕਰਨ ਵਿਚ ਹੋਂਦਾ ਸ਼ਬਦਾਂ ਦੀ ਵਰਤੋਂ ਵਿਚ ਕਾਫ਼ੀ ਗੱਲਾਂ ਮਿਲਦੀਆਂ ਸਨ। ‘ਪ੍ਰੇਮ’ ਲਈ ਇਕ ਹੋਰ ਯੂਨਾਨੀ ਸ਼ਬਦ *eros* (ਕਾਮੁਕ ਪ੍ਰੇਮ ਨੂੰ ਦਰਸਾਉਂਦਾ) ਨਿਯਮ ਵਿਚ ਨਹੀਂ ਮਿਲਦਾ ਹੈ।

*Phileō*। ਪੌਲਸ ਨੇ ਕਿਰਿਆ ਸ਼ਬਦ *phileō* ਦੀ ਵਰਤੋਂ 1 ਕੁਰਿੰਬੀਆਂ 16:22 ਅਤੇ ਤੀਤੁਸ 3: 15 ਵਿਚ ਕੀਤੀ। ਸਭ ਤੋਂ ਵੱਧ ਇਹ ਯੂਰੰਨਾ ਵਿਚ ਗਿਆਰਾਂ ਵਾਰ ਮਿਲਦਾ ਹੈ। *Phileō* ਦੀ ਪਰਿਭਾਸ਼ਾ ਦੋਸਤੀ, ਲਗਾਅ ਅਤੇ ਦੂਜਿਆਂ ਨਾਲ ਭਾਈਚਾਰੇ ਵਾਲੇ ਵਿਹਾਰ ਦੇ ਰੂਪ ਵਿਚ ਕੀਤੀ ਜਾਂਦੀ ਹੈ। ਯੂਨਾਨੀ ਨਾਂਉਂ ਸ਼ਬਦ *philos* ਦਾ ਅਨੁਵਾਦ ਅਠਾਈ ਵਾਰ ‘ਦੋਸਤੀ’ ਹੋਇਆ ਹੈ। ਆਮ ਤੌਰ ਤੇ ਇਸ ਦਾ ਅਨੁਵਾਦ ਮਿਸ਼ਨਰਿਤ ਸ਼ਬਦਾਂ ‘ਭਾਈਚਾਰੇ ਦਾ ਪਿਆਰ’ *philadelphia* (ਰੋਮੀਆਂ 12: 10); ‘ਮਾਇਆ ਦਾ ਲੋਭ,’’ *phillarguria* (1 ਤਿਮੋਥਿਊਸ 6: 10); ‘ਆਪ ਸੁਅਰਥੀ,’’ *philarguros* (2 ਤਿਮੋਥਿਊਸ 3: 2); ‘ਮਾਇਆ ਦੇ ਲੋਭੀ,’’ *philautos* (2 ਤਿਮੋਥਿਊਸ 3: 2); ‘ਭੋਗ ਵਿਲਾਸ ਦੇ ਪ੍ਰੇਮੀ,’’ *philēdonos* (2 ਤਿਮੋਥਿਊਸ 3: 4); ‘ਪਰਮੇਸ਼ੁਰ ਦੇ ਪ੍ਰੇਮੀ,’’ *philotheos* (2 ਤਿਮੋਥਿਊਸ 3: 4); ‘ਨੇਕੀ ਦਾ ਪ੍ਰੇਮੀ,’’ *philagathos* (ਤੀਤੁਸ 1: 8); ‘ਪਤੀਆਂ ਨਾਲ ਪ੍ਰੇਮ’ *philandros* (ਤੀਤੁਸ 2: 4); ‘ਬਾਲ ਬੱਚਿਆਂ ਨਾਲ ਪਿਆਰ,’’ *philoteknos* (ਤੀਤੁਸ 2: 4); ਅਤੇ ‘ਮਨੁੱਖਾਂ ਨਾਲ [ਭੁਦਾ] ਦਾ ਪ੍ਰੇਮ,’’

*philanthropos* (ਤੀਤਸ 3:4) ਕੀਤਾ ਜਾਂਦਾ ਹੈ।

*Phileo* ਵਿਚ ਸੁਭਾਵਕ ਲਗਾਅ ਹੈ ਪਰ ਇਹ ਸਿੱਖਿਆ ਗਿਆ ਪ੍ਰੇਮ ਵੀ ਹੋ ਸਕਦਾ ਹੈ। ਬਜ਼ੁਹਰਗ ਔਰਤਾਂ ਨੂੰ, ਜਵਾਨ ਔਰਤਾਂ ਨੂੰ ਆਪਣੇ ਪਤੀਆਂ ਅਤੇ ਆਪਣੇ ਬੱਚਿਆਂ ਨਾਲ ਪ੍ਰੇਮ ਰੱਖਣ ਦੀ ਸਿੱਖਿਆ ਦੇਣੀ ਜ਼ਰੂਰੀ ਹੈ (ਤੀਤਸ 2:4)। (ਯੂਨਾਨੀ ਭਾਸ਼ਾ ਦੇ ਸ਼ਬਦ *philandros* ਦਾ ਅਰਥ ‘ਪਤੀ-ਪ੍ਰੇਮੀ’ ਹੋਣਾ ਹੈ)। ਸਾਫ਼ ਤੌਰ 'ਤੇ *phileo* ਨੂੰ ‘ਫਿਲ੍ਡ੍ਰਾਓ’ ਦੇ ਨਾਲ-ਨਾਲ ਸਿਖਾਇਆ ਵੀ ਹੋ ਸਕਦਾ ਹੈ।

*Agapaō*। ਇਸੇ ਪ੍ਰੇਮ ਵਿਚ *phileo* ਪ੍ਰੇਮ ਹੋ ਸਕਦਾ ਹੈ<sup>17</sup> ਪਰ *agapaō* ਸਬੰਧ ਵਿਚ *phileo* ਤੋਂ ਵੱਧ ਕੇ ਟੂੰਘੀ ਵਰਤੋਂ ਹੈ। ਦੇਹਾਂ ਦੀ ਵਰਤੋਂ ਕਿਸੇ ਚੀਜ਼ ਨੂੰ ਪਹਿਲ ਦੇਣ ਲਈ ਹੋ ਸਕਦੀ ਹੈ। ਜਿਵੇਂ ਮੁੱਖ ਬਾਂਵਾਂ ਲਈ ਪ੍ਰੇਮ (ਮੱਤੀ 23:6 ਵਿਚ *phileo*; ਲੂਕਾ 11:43 ਵਿਚ *agapaō*) ਜਾਂ ਕਿਸੇ ਮਨੁੱਖ ਲਈ, ਜਿਵੇਂ ਜਿਹੜਾ ਪ੍ਰੇਮ ਯਿਸੂ ਨੂੰ ‘ਜਿਹ ਦੇ ਨਾਲ ਉਹ ਪਿਆਰ ਕਰਦਾ ਸੀ’ ਕੀਤਾ (ਯੂਹੰਨਾ 19:26; 21:7, 20 ਵਿਚ *agapaō*; ਯੂਹੰਨਾ 20:2 ਵਿਚ *phileo*)। ਖੁਦਾ ਜਿਸ ਨਾਲ ਪ੍ਰੇਮ ਕਰਦਾ ਹੈ (ਇਥਰਾਨੀਆਂ 12:6 ਵਿਚ *agapaō*; ਪ੍ਰਕਾਸ਼ ਦੀ ਪੋਥੀ 3:19 ਵਿਚ *phileo*), ਉਨ੍ਹਾਂ ਨੂੰ ਅਨੁਸ਼ਾਸਿਤ ਕਰਦਾ ਅਤੇ ਝਿੜਕਦਾ ਹੈ। ਕਈ ਮਾਮਲਿਆਂ ਵਿਚ *agapaō* ਦਾ ਹੁਕਮ ਦਿੱਤਾ ਗਿਆ ਹੈ। ਇਸ ਲਈ ਹੋ ਸਕਦਾ ਹੈ ਕਿ ਇਸ ਦਾ ਅਰਥ ਹਰ ਵਾਰੀ ਸੁਭਾਵਕ ਲਗਾਅ ਨਾ ਹੋਵੇ। ਪਰ ਯਿਸੂ ਨੇ ਇਕ ਜਵਾਨ ਨੂੰ ਵੇਖਿਆ, ਅਤੇ ਉਸ ਨਾਲ ‘ਪਿਆਰ ਕੀਤਾ’ (ਮਰਕੁਸ 10:21), ਜਿਹੜਾ ਪ੍ਰੇਮ ਦੀ ਸੁਭਾਵਕ ਕਿਸਮ ਲਈ ਲਾਗੂ ਹੁੰਦਾ ਲਗਦਾ ਹੈ।

ਕੁਝ ਲੋਕਾਂ ਨੇ ਮੁੱਖ ਕਾਰਣ ਕਿ ਯਿਸੂ ਨੇ ਸਿਖਾਇਆ ਕਿ ਉਸ ਦੇ ਚੇਲੇ ਆਪਣੇ ਦੁਸ਼ਮਣਾਂ ਨਾਲ ਪ੍ਰੇਮ ਰੱਖਣ ਨਿਰੋੜ ਕੱਢਦੇ ਹਨ ਕਿ *agapaō* ਵਿਚ ਕੋਈ ਭਾਵਨਾਤਮਕ ਲਗਾਅ ਨਹੀਂ ਹੈ। ਪ੍ਰੇਮ ਦੇ ਚਰਜੇ ਹਨ (ਮੱਤੀ 10:37; ਲੂਕਾ 7:42, 47; ਯੂਹੰਨਾ 15:13), ਇਸ ਕਾਰਣ ਅਸੀਂ ਨਿਰੋੜ ਕੱਢਦੇ ਹਾਂ ਕਿ ਸਾਨੂੰ ਲਗਾਅ ਦੀ ਉਸ ਟੂੰਧਿਆਈ ਨਾਲ ਜਿਸ ਨੂੰ ਅਸੀਂ ਸਾਥੀ ਮਸੀਹੀ ਲੋਕਾਂ ਨਾਲ ਪ੍ਰੇਮ ਰੱਖਦੇ ਹਾਂ ਆਪਣੇ ਦੁਸ਼ਮਣਾਂ ਨਾਲ ਪ੍ਰੇਮ ਰੱਖਣਾ ਜ਼ਰੂਰੀ ਨਹੀਂ ਹੈ। ਕੁਝ ਅਰਥ ਵਿਚ ਯਿਸੂ ਨੇ ਇਕ ਚੇਲੇ ਨੂੰ ਦੂਜੇ ਨਾਲੋਂ ਵੱਧ ਪ੍ਰੇਮ ਕੀਤਾ ਹੋਵੇਗਾ। ਯੂਹੰਨਾ 19:26 ਅਤੇ 21:7, 20 ਵਿਚ ਬੜੇ ਲਗਾਅ ਦਾ ਸੰਕੇਤ ਮਿਲਦਾ ਹੈ।

ਮਸੀਹੀ ਲੋਕਾਂ ਵਿਚ ਪ੍ਰੇਮ ਦੇ ਵੱਖੋ-ਵੱਖ ਸਤਰ ਦਾ ਹੋਣਾ ਜ਼ਰੂਰੀ ਹੈ। ਪ੍ਰੇਮ ਦਾ ਉੱਚਾ ਪੱਧਰ ਖੁਦਾ ਲਈ ਪ੍ਰੇਮ ਹੈ। ਉਸ ਨੂੰ ਆਪਣੇ ਸਾਰੇ ਦਿਲ ਨਾਲ ਅਤੇ ਆਪਣੀ ਸਾਰੀ ਜਾਨ ਨਾਲ ਅਤੇ ਆਪਣੀ ਸਾਰੀ ਬੁਧ ਨਾਲ ਪਿਆਰ ਕਰਨਾ ਚਾਹੀਦਾ ਹੈ (ਮੱਤੀ 22:37; ਮਰਕੁਸ 12:30)। ਦੂਜਾ ਪੱਧਰ ਪਰਿਵਾਰ, ਅਤੇ ਸਾਥੀ ਲੋਕਾਂ ਲਈ ਪ੍ਰੇਮ ਹੈ ਜਿਹੜਾ ਆਪਣੇ ਚੇਲਿਆਂ ਲਈ ਯਿਸੂ ਦਾ ਸੀ (ਯੂਹੰਨਾ 13:34)। ਤੀਜਾ ਪੱਧਰ, ਗੁਆਂਢੀ ਨਾਲ ਸਾਡੇ ਪ੍ਰੇਮ ਦਾ ਹੈ। ਜਿਨ੍ਹਾਂ ਨਾਲ ਸਾਨੂੰ ਆਪਣੇ ਵਰਗਾ ਪ੍ਰੇਮ ਰੱਖਣਾ ਜ਼ਰੂਰੀ ਹੈ (ਮੱਤੀ 22:39)। ਅਖੀਰ ਵਿਚ ਆਪਣੇ ਦੁਸ਼ਮਣ ਲਈ ਪ੍ਰੇਮ ਦਾ ਹੋਣਾ ਹੈ (ਮੱਤੀ 5:44; ਲੂਕਾ 6:35)। ਸਾਨੂੰ ਆਪਣੇ ਦੁਸ਼ਮਣ ਨਾਲ ਉਸੇ ਤਰ੍ਹਾਂ ਪ੍ਰੇਮ ਰੱਖਣਾ ਜ਼ਰੂਰੀ ਨਹੀਂ ਹੈ ਜਿਵੇਂ ਅਸੀਂ ਖੁਦਾ ਨਾਲ, ਸਾਥੀ ਮਸੀਹੀ ਲੋਕਾਂ ਨਾਲ ਜਾਂ ਆਪਣੇ ਗੁਆਂਢੀ ਨਾਲ ਰੱਖਦੇ ਹਾਂ।

*Agapaō* ਅਤੇ *phileo* ਦੇ ਅਰਥ ਭਾਵੋਂ ਜਿਨੇ ਵੀ ਹੋਣ ਪਰ ਮਸੀਹੀ ਲੋਕਾਂ ਲਈ ਇਕ ਦੂਜੇ ਲਈ ਨਿਸ਼ਵਾਰਸ ਪ੍ਰੇਮ ਰੱਖਣਾ ਜ਼ਰੂਰੀ ਹੈ: ‘ਪਰ ਜਿਸ ਕਿਸੇ ਕੋਲ ਸੰਸਾਰ ਦੇ ਪਦਾਰਥ ਹੋਣ ਅਤੇ ਉਹ ਆਪਣੇ ਭਰਾ ਨੂੰ ਲੋੜਵੰਦ ਵੇਖ ਕੇ ਉਸ ਉੱਤੇ ਤਰਸ ਨਾ ਖਾਵੇ ਤਾਂ ਉਹ ਦੇ ਵਿਚ ਪਰਮੇਸ਼ੁਰ ਦਾ ਪ੍ਰੇਮ ਕਿਵੇਂ ਰੱਹਿੰਦਾ ਹੈ?’ (1 ਯੂਹੰਨਾ 3:17)। ਆਪਣੇ ਸਾਥੀ ਮਸੀਹੀ ਲੋਕਾਂ ਲਈ ਮਸੀਹੀ ਮਨੁੱਖ ਦਾ ਪ੍ਰੇਮ ਜਿਨ੍ਹਾਂ ਜ਼ਿਆਦਾ ਹੋਵੇਗਾ ਓਨਾਂ ਹੀ ਉਹ ਖੁਦਾ ਦੇ ਵਰਗ ਬਣੇਗਾ। ਕਿਉਂ ਜੋ ਖੁਦਾ ਪ੍ਰੇਮ ਹੈ (1 ਯੂਹੰਨਾ 4:8)। ਆਪਣੇ ਚੇਲਿਆਂ ਲਈ ਯਿਸੂ ਦਾ ਪ੍ਰੇਮ ਉਹ ਪ੍ਰੇਮ ਹੈ ਜਿਸ ਨਾਲ ਯਿਸੂ ਨੇ ਚੇਲਿਆਂ

ਨੂੰ ਭਰ ਕੇ ਖੁਦਾ ਦੀ ਸੇਵਾ ਵਿਚ ਲੱਗੇ ਹੋਣਾ ਚਾਹੀਦਾ ਹੈ। ਪ੍ਰੇਮ ਚੇਲਾ ਹੋਣ ਦਾ ਦਿਲੋਂ ਨਿੱਕਲਿਆ ਏਜੰਡਾ ਹੈ, ਜਿਹੜਾ ਮਸ਼ੀਹੀ ਲੋਕਾਂ ਨੂੰ ਟੀਰੇ ਦੇ ਰੂਪ ਵਿਚ ਪਹਿਨਣਾ ਜ਼ਰੂਰੀ ਹੈ। ਪ੍ਰੇਮ ਨਾਲ ਸਭ ਲੋਕਾਂ ਨੂੰ ਪਤਾ ਚੱਲ ਜਾਵੇਗਾ ਕਿ ਅਸੀਂ ਯਿਸੂ ਦੇ ਚੇਲੇ ਹਾਂ (ਯੂਹਨਾ 13:35)।

### ਮਾਫ਼ੀ (3:13)

ਮਾਫ਼ੀ ਕੀ ਹੈ? ਯਿਸੂ ਨੇ ਦੱਸਿਆ ਕਿ ਸਾਨੂੰ ਮਾਫ਼ੀ ਪਾਉਣ ਲਈ ਦੂਜਿਆਂ ਨੂੰ ਮਾਫ਼ ਕਰਨਾ ਜ਼ਰੂਰੀ ਹੈ। ਮਾਫ਼ੀ ਉੱਤੇ ਚਰਚਾਵਾਂ ਵਿਚ ਚਾਰ ਵੱਖੋ-ਵੱਖ ਯੂਨਾਨੀ ਸ਼ਬਦਾਂ ਦੀ ਵਰਤੋਂ ਕੀਤੀ ਜਾਂਦੀ ਹੈ।

(1) *Aphesis* ਜਿਸ ਦਾ ਅਰਥ ‘‘ਛੱਡਣਾ’’ ਜਾਂ ‘‘ਅਜਾਦ ਕਰਨਾ’’ ਜਿਵੇਂ ਕੋਲੋਂ ਸਿਰਫ਼ ਖੁਦਾ ਦੀ ਗਤੀਵਿਧੀਆਂ ਦੇ ਸਬੰਧ ਵਿਚ ਵਰਤਿਆ ਜਾਂਦਾ ਹੈ, ਨਾ ਕਿ ਦੂਜਿਆਂ ਨੂੰ ਮਾਫ਼ ਕਰਨ ਦੇ ਸਬੰਧ ਵਿਚ ॥੧॥

(2) *Apolouō* ਸ਼ਬਦ ਦਾ ਅਨੁਵਾਦ ‘‘ਮੁਕਤੀ’’ (''ਮਾਫ਼ੀ''; KJV), ਕੀਤਾ ਜਾਣ ਵਾਲਾ ਇਸ ਦੀ ਵਰਤੋਂ ਸਿਰਫ਼ ਦੂਜਿਆਂ ਨੂੰ ਮਾਫ਼ ਕਰਨ ਦੇ ਸਬੰਧ ਵਿਚ ਕੀਤਾ ਗਿਆ ਹੈ: ‘‘ਦੋਸ਼ ਨਾ ਲਾਓ ਤਾਂ ਤੁਹਾਡੇ ਉੱਤੇ ਦੋਸ਼ ਲਾਇਆ ਨਾ ਜਾਵੇਗਾ’’ (ਲੁਕਾ 6:37)। ਹੋਰ ਵਰਚਨਾਂ ਵਿਚ ਇਸ ਦਾ ਅਨੁਵਾਦ ‘‘ਵਿਦਿਆ ਕਰ’’ (ਮੱਤੀ 15:23), ‘‘ਤਿਆਗ’’ (ਮੱਤੀ 19:3), ਅਤੇ ‘‘ਛੱਡਦਾ’’ (ਮੱਤੀ 27:15) ਹੋਇਆ ਹੈ।

(3) *Aphiēmi* ਦਾ ਅਰਥ ਵਾਰ ਵਾਰ ‘‘ਹੋਣ ਦਿੱਤਾ’’ (ਮੱਤੀ 3:15) ਜਾਂ ‘‘ਛੱਡ ਗਿਆ’’ (ਮੱਤੀ 4:11) ਹੋਇਆ ਹੈ। ਪਹਾੜੀ ਉਪੇਦਸ਼ ਵਿਚ ਯਿਸੂ ਨੇ ਨਮੂਨੇ ਦੀ ਦੁਆ ਵਿਚ ਦੂਜਿਆਂ ਦੇ ਕਰਜ਼ ਮਾਫ਼ ਕਰਨ ਦੀ ਗੱਲ ਕੀਤੀ (ਮੱਤੀ 6:12; ਵੇਖੋ ਲੁਕਾ 11:4)। ਇਸ ਦੇ ਬਾਅਦ ਉਸ ਨੇ ਕਿਹਾ ਕਿ ਸਾਨੂੰ ਦੂਜਿਆਂ ਦੇ (ਮੱਤੀ 6:14, 15; ਮਰਕੁਸ 11:25, 26) ਪਾਪਾਂ ਨੂੰ ਮਾਫ਼ ਕਰਨਾ ਜ਼ਰੂਰੀ ਹੈ (*paraptōma* ‘‘ਅਪਰਾਧ’’ ਵੀ; ਰੋਮੀਆਂ 4:25; KJV)। ਪਤਰਸ ਨੇ ਉਨ੍ਹਾਂ ਨੂੰ ਮਾਫ਼ ਕਰਨ ਦੇ ਵਿਸ਼ੇ ਵਿਚ ਪੁੱਛਿਆ ਜਿਹੜਾ ਸਾਡਾ ਅਪਰਾਧ (*hamartia*) ਕਰਦਾ ਹੈ (ਮੱਤੀ 18:21)। ਸਾਨੂੰ ਆਪਣੇ ਵਿਰੁੱਧ ਪਾਪ ਕਰਨ ਵਾਲਿਆਂ ਨੂੰ ਸ਼ਿੜਕਣਾ ਚਾਹੀਦਾ ਹੈ। ਜੇ ਉਹ ਤੌਬਾ ਕਰਲ ਲੈਂਦੇ ਹਨ ਤਾਂ ਸਾਨੂੰ ਉਨ੍ਹਾਂ ਨੂੰ ਮਾਫ਼ ਕਰ ਦੇਣਾ ਚਾਹੀਦਾ ਹੈ (ਲੁਕਾ 17:3, 4)।

(4) ਇਕ ਹੋਰ ਸ਼ਬਦ *charizomai* ਜਿਸ ਦਾ ਅਨੁਵਾਦ ‘‘ਮਾਫ਼ੀ’’ ਹੋਇਆ ਹੈ ਦਾ ਅਰਥ ‘‘ਕਿਰਪਾ ਨਾਲ ਮਾਫ਼ੀ’’ ਹੈ, ਇਸ ਦਾ ਸਾਡੀਆਂ ਜ਼ਖਮੀ ਭਾਵਨਾਵਾਂ ਨੂੰ ਸ਼ਾਂਤ ਕਰਨ ਦੀ ਦੂਜਿਆਂ ਤੋਂ ਮੰਗ ਕੀਤੇ ਬਿਨਾਂ ਖੁੱਲ੍ਹੇ ਦਿਲ ਨਾਲ ਮਾਫ਼ ਕਰਨਾ ਚਾਹੀਦਾ ਹੈ (ਅਫਸੀਆਂ 4:32; ਕੁਲ੍ਸੀਆਂ 3:13)।

ਜਿਹੜੇ ਅਪਰਾਧ ਸਾਡੇ ਵਿਰੁੱਧ ਕੀਤੇ ਗਏ ਹਨ? ਮਾਫ਼ੀ ਦੀ ਗੱਲ ਪੌਲਸ ਦੀ ਦਿਲਚਸਪੀ ਸੀ ਕਿਉਂ ਜੇ ਉਸ ਨੇ ਯਿਸੂ ਤੋਂ ਪੁੱਛਿਆ, ‘‘ਪ੍ਰਭੂ ਜੀ, ਮੇਰਾ ਭਾਈ ਕਿੰਨੀ ਵਾਰੀ ਮੇਰਾ ਪਾਪ ਕਰੋ ਅਤੇ ਮੈਂ ਉਹ ਨੂੰ ਮਾਫ਼ ਕਰੋਂ? ਕੀ ਸੱਤ ਵਾਰ ਤੀਕਰ? ਯਿਸੂ ਨੇ ਉਹ ਨੂੰ ਕਿਹਾ, ਮੈਂ ਤੈਨੂੰ ਸੱਤ ਵਾਰ ਤੀਕਰ ਨਹੀਂ ਆਖਦਾ ਪਰ ਸੱਤਰ ਦੇ ਸੱਤ ਗੁਣਾ ਤੀਕਰ’’ (ਮੱਤੀ 18:21, 22)। ਫਿਰ ਉਸ ਨੇ ਇਕ ਰਾਜੇ ਦੀ ਮਿਸਾਲ ਦਿੱਤੀ ਜਿਸ ਨੇ ਦੇ ਸੇਵਕਾਂ ਨੂੰ ਮਾਫ਼ ਕੀਤਾ ਸੀ ਜਿਹੜੇ ਉਨ੍ਹਾਂ ਨੂੰ ਉਸ ਦਾ ਵੱਖੋ-ਵੱਖ ਮਾਤਰਾ ਵਿਚ ਕਰਜ਼ਾ ਦੇਣਾ ਸੀ। ਜਿਸ ਦਾ ਬਹੁਤਾ ਮਾਫ਼ ਹੋਇਆ ਸੀ ਉਸ ਨੂੰ ਦੁੱਖ ਝੱਲਣਾ ਪਿਆ ਸੀ ਕਿਉਂ ਜੇ ਉਹ ਆਪਣੇ ਸਾਥੀ ਸੇਵਕ ਦਾ ਕਰਜ਼ਾ ਮਾਫ਼ ਕਰਨ ਨੂੰ ਤਿਆਰ ਨਹੀਂ ਸੀ। ਯਿਸੂ ਨੇ ਇਹ ਕਹਿੰਦੇ ਹੋਏ ਗੱਲ ਖਤਮ ਕੀਤੀ, ‘‘ਇਸੇ ਤਰ੍ਹਾਂ ਮੇਰਾ ਸੁਰਗੀ ਪਿਤਾ ਵੀ ਤੁਹਾਡੇ ਨਾਲ ਕਰੇਗਾ ਜੇ ਤੁਸੀਂ ਆਪਣੇ ਭਾਈਆਂ ਨੂੰ ਆਪਣੇ ਦਿਲਾਂ ਤੋਂ ਮਾਫ਼ ਨਾ ਕਰੋ’’ (ਮੱਤੀ 18:35)।

ਜਿਹੜੇ ਲੋਕ ਸਾਡਾ ਅਪਰਾਧ ਕਰਦੇ ਹਨ ਸਾਨੂੰ ਉਨ੍ਹਾਂ ਤਕ ਸੱਚੀ ਲਗਨ ਨਾਲ ਪਹੁੰਚਣਾ ਚਾਹੀਦਾ ਹੈ। ਜੇ ਉਹ ਤੌਬਾ ਕਰ ਲੈਂਦੇ ਹਨ ਤਾਂ ਸਾਨੂੰ ਉਨ੍ਹਾਂ ਨੂੰ ਮਾਫ਼ ਕਰ ਦੇਣਾ ਚਾਹੀਦਾ ਹੈ (ਲੁਕਾ 17:3,

4) | ਜਿਸੂ ਨੇ ਇਸ ਵਿਚ ਇਹ ਕਹਿੰਦੇ ਹੋਏ ਹੋਰ ਜੋਹਿਆ ਕਿ ਜੇ ਭਾਈ ਸਾਡੀ ਨਹੀਂ ਸੁਣਦਾ ਹੈ ਤਾਂ ਸਾਨੂੰ ਆਪਣੇ ਨਾਲ ਇਕ ਜਾਂ ਵੱਧ ਗਵਾਹਾਂ ਨੂੰ ਲੈ ਲੈਣਾ ਚਾਹੀਦਾ ਹੈ। ਜੇ ਉਹ ਉਨ੍ਹਾਂ ਦੀ ਸੁਣਨ ਤੋਂ ਇਨਕਾਰ ਕਰਦਾ ਹੈ ਤਾਂ ਮਸਲਾ ਕਲੀਸੀਆ ਦੇ ਸਾਹਮਣੇ ਲੈ ਜਾਇਆ ਜਾਵੇ। ਜੇ ਉਹ ਕਲੀਸੀਆ ਦੀ ਵੀ ਨਹੀਂ ਸੁਣਦਾ ਤਾਂ ਉਸ ਦੇ ਨਾਲ ਇਵੇਂ ਵਿਹਾਰ ਕੀਤਾ ਜਾਵੇ ‘‘ਜਿਵੇਂ ਉਹ ਮਸੀਹੀ ਨਾ ਹੋਵੇ’’<sup>39</sup> (ਮੱਤੀ 18: 15–17)। ਕੁਝ ਹਾਲਾਤਾਂ ਵਿਚ ਅਸੀਂ ਆਪਣਾ ਅਪਰਾਧ ਕਰਨ ਵਾਲੇ ਨੂੰ ਬਿੜਕ ਸਕਦੇ ਹਾਂ। ਇੱਥੇ ਸਹੀ ਢੰਗ ਉਨ੍ਹਾਂ ਨੂੰ ਮਾਫ਼ ਕਰ ਦੇਣ ਦਾ ਹੀ ਹੋਣਾ ਚਾਹੀਦਾ ਹੈ (ਲੂਕਾ 23: 34; ਰਸੂਲਾਂ ਦੇ ਕੰਮ 7: 60)।

ਸਾਡੇ ਵਿਰੁੱਧ ਅਪਰਾਧ ਕਰਜ਼ਿਆਂ ਜਾਂ ਸਰਕਾਰੀ ਫਰਜ਼ ਨਾਲੋਂ ਫਰਕ ਹੈ। ਜਿਸੂ ਨੇ ਕਿਹਾ ਕਿ ਜੇ ਇਕ ਦੂਜੇ ਲਈ ਸਾਡੇ ਮਨਾਂ ਵਿਚ ਕੁਝ ਹੈ ਤਾਂ ਦੁਆ ਕਰਦੇ ਵਕਤ ਸਾਨੂੰ ਮਾਫ਼ ਕਰ ਦੇਣਾ ਚਾਹੀਦਾ ਹੈ। ਜੇ ਅਸੀਂ ਅਜਿਹੇ ਪਾਪਾਂ ਨੂੰ ਮਾਫ਼ ਨਹੀਂ ਕਰਦੇ ਤਾਂ ਖੁਦਾ ਵੀ ਸਾਨੂੰ ਮਾਫ਼ ਨਹੀਂ ਕਰੇਗਾ (ਮਰਕੁਸ 11: 25, 26)। ਇਨ੍ਹਾਂ ਅਪਰਾਧਾਂ ਵਿਚ ਅਣਗਿਲੀ, ਅਪਮਾਨ, ਠੁਕਰਾਇਆ ਜਾਣਾ ਅਤੇ ਜਖਮ ਵਰਗੇ ਹੋਰ ਨਾਪਸੰਦ ਕੰਮ ਜਾਂ ਗੱਲਾਂ ਹੋ ਸਕਦੀਆਂ ਹਨ ਜਿਹੜੀਆਂ ਨਿੱਜੀ ਤੌਰ ਤੇ ਸਾਨੂੰ ਚਿੜਾਉਂਦੀਆਂ ਹਨ। ਜਿਵੇਂ ਜੇ ਅਸੀਂ ਕਿਸੇ ਨਾਲ ਕਾਫ਼ੀ ਦੇਰ ਤੋਂ ਹਾਂ ਅਤੇ ਉਹ ਕੁਝ ਅਜਿਹਾ ਕਰੇ ਜਿਹੜਾ ਸਾਨੂੰ ਨਾਪਸੰਦ ਹੋਵੇ। ਸਾਨੂੰ ਉਸ ਦੇ ਪ੍ਰਤੀ ਈਰਖਾ ਨਾ ਰੱਖਦੇ ਹੋਏ ਉਸ ਨੂੰ ਮਾਫ਼ ਕਰ ਦੇਣਾ ਚਾਹੀਦਾ ਹੈ।

### “ਪਰਮੇਸ਼ੁਰ ਦਾ ਕ੍ਰੋਧ” (3:6)

ਖੁਦਾ ਦਾ ਸੰਤੁਲਨ ਵਿਚਾਰ ਪਾਉਣ ਦੇ ਸੰਪੂਰਣ ਸੁਭਾਅ ਨੂੰ ਸਮਝਣਾ ਜ਼ਰੂਰੀ ਹੈ। ਉਹ ਕਿਰਪਾ ਅਤੇ ਨਿਆਂ ਦਾ (ਰੇਮੀਆਂ 3: 24, 26), ਕ੍ਰੋਧ ਅਤੇ ਦਯਾ ਦਾ (ਰੇਮੀਆਂ 2: 5; 12: 1), ਪ੍ਰੇਮ ਅਤੇ ਵੈਰ ਦਾ (ਇਬਰਾਨੀਆਂ 1: 9) ਖੁਦਾ ਹੈ। ਉਸ ਨੂੰ ਇਨ੍ਹਾਂ ਵਿੱਚੋਂ ਕਿਸੇ ਵੀ ਗੁਣ ਵਿਚ ਸੀਮਤ ਨਹੀਂ ਕੀਤਾ ਜਾ ਸਕਦਾ, ਕਿਉਂ ਜੇ ਉਹ ਨਰਮ ਵੀ ਹੈ ਅਤੇ ਸਖਤ ਵੀ (ਰੇਮੀਆਂ 11: 22)। ਮਨੁੱਖ ਜਾਤੀ ਉਸ ਦੀਆਂ ਭਾਵਨਾਵਾਂ ਨੂੰ ਸਮਝ ਸਕਦੀ ਹੈ ਕਿਉਂ ਜੇ ਉਸ ਨੇ ਮਨੁੱਖ ਨੂੰ ਆਪਣੇ ਸਰੂਪ ਤੇ ਬਣਾਇਆ ਹੈ (ਉਤਪਤ 1: 26, 27), ਜਿਸ ਕਾਰਣ ਲੋਕਾਂ ਵਿਚ ਉਸ ਦੇ ਬੋੜੇ ਬਹੁਤੇ ਗੁਣ ਰਹਿੰਦੇ ਹੋ ਹਨ। ਫਰਕ ਇਹੀ ਹੈ ਕਿ ਖੁਦਾ ਉਨ੍ਹਾਂ ਨੂੰ ਵੱਸ ਵਿਚ ਕਰਕੇ ਉਨ੍ਹਾਂ ਦੀ ਵਰਤੋਂ ਸਚਿਆਈ ਨਾਲ ਕਰਦਾ ਹੈ ਜਦਕਿ ਮਨੁੱਖਜਾਤੀ ਉਸ ਨੂੰ ਵਿਗਾੜ ਕੇ ਉਸ ਦੀ ਦੁਰਵਰਤੋਂ ਕਰਦੀ ਹੈ।

ਖੁਦਾ ਦਾ ਕ੍ਰੋਧ ਪਾਪੀ ਲੋਕਾਂ ਦੇ ਉੱਤੇ ਪਵੇਗਾ (ਮੱਤੀ 3: 7)। ਚੰਗੀ ਗੱਲ ਇਹ ਹੈ ਕਿ ਜਿਸੂ ਨੇ ਪਾਪਾਂ ਦੀ ਮਾਫ਼ੀ ਲਈ ਆਪਣਾ ਲਹੁ ਵਹਾਂ ਦਿੱਤਾ (ਮੱਤੀ 3: 7; 26: 28; 2 ਕੁਰਿੰਬੀਆਂ 5: 21) ਅਤੇ ਇੱਕ ਕਰਕੇ ਉਸ ਨੇ ਵਿਸ਼ਵਾਸੀਆਂ ਲਈ ਖੁਦਾ ਦੇ ਕ੍ਰੋਧ ਤੋਂ ਬਚਣਾ ਯਕੀਨੀ ਬਣਾ ਦਿੱਤਾ ਹੈ (1 ਬੱਸਲੁਨੀਕੀਆਂ 1: 10; 5: 9)। ਜਿਸੂ ਉਨ੍ਹਾਂ ਨੂੰ ਹਮੇਸ਼ਾ ਲਈ ਬਚਾਵੇਗਾ ਜਿਹੜੇ ਉਸ ਦਾ ਹੁਕਮ ਮੰਨਦੇ ਹਨ (ਇਬਰਾਨੀਆਂ 5: 9), ਪਰ ਉਨ੍ਹਾਂ ਨੂੰ ਬਦਲਾ ਦਵੇਗਾ ਜਿਹੜੇ ਖੁਸ਼ਬੁਰੀ ਦੀ ਗੱਲ ਆਪਣੇ ਤਕ ਨਹੀਂ ਮੰਨਦੇ (2 ਬੱਸਲੁਨੀਕੀਆਂ 1: 7–9)। ਖੁਦਾ ਅਜਿਹਾ ਕਰੜੀ ਸਜ਼ਾ ਦਵੇਗਾ ਕਿਉਂ ਜੋ ਉਸ ਨੇ “ਉਨ੍ਹਾਂ ਨਾਲ ਫੇਰ ਪਿਆਰ” (ਹੋਸੇਅਾ 9: 15) ਨਹੀਂ ਹੋ ਸਕਦਾ ਜਿਹੜੇ ਢੀਠ ਹੋ ਕੇ ਆਪਣੇ ਪਾਪ ਵਿਚ ਬਣੇ ਰਹਿੰਦੇ ਹਨ (ਜ਼ਬੁਰ 5: 5; 11: 5)।

ਖੁਦਾ ਸਚਿਆਈ ਨਾਲ ਉਨ੍ਹਾਂ ਲੋਕਾਂ ਤੇ ਕ੍ਰੋਧ ਲਿਆ ਸਕਦਾ ਹੈ ਜਿਹੜੇ ਨਿਯਮਾਂ ਦਾ ਆਦਰ ਨਹੀਂ ਕਰਦੇ। ‘‘ਕਿਉਂ ਜੇ ਸ਼ਗ ਕ੍ਰੋਧ ਦਾ ਕਾਰਣ ਹੁੰਦੀ ਹੈ ਪਰ ਜਿੱਥੇ ਸ਼ਗ ਨਹੀਂ ਉੱਥੇ ਉਲੰਘਣ ਵੀ ਨਹੀਂ’’ (ਰੇਮੀਆਂ 4: 15)। ਜੇ ਕਿਸੇ ਨੇ ਖੁਦਾ ਦੇ ਨੇਮਾਂ ਨੂੰ ਤੋਝਿਆ ਹੀ ਨਾ ਹੁੰਦਾ ਤਾਂ ਕ੍ਰੋਧ ਕਰਨ ਦਾ ਕੋਈ ਕਾਰਣ ਨਹੀਂ ਹੋਣਾ ਸੀ ਅਤੇ ਕਿਰਪਾ ਦੀ ਕੋਈ ਲੋੜ ਨਹੀਂ ਹੋਣੀ ਸੀ ਕਿਉਂ ਜੋ ਕਿਰਪਾ ਤਾਂ ਪਾਪਾਂ ਦੀ ਮਾਫ਼ੀ ਅਤੇ ਧਰਮੀ ਠਹਿਰਾਏ ਜਾਣ ਲਈ ਹੈ। ਸਾਰਿਆਂ ਨੇ ਪਾਪ ਕੀਤਾ ਹੈ (ਰੇਮੀਆਂ

3:23); ਸਾਰਿਆਂ ਨੇ ਭੁਦਾ ਦੇ ਨਿਯਮਾਂ ਨੂੰ ਤੋਝਿਆ ਹੈ ਅਤੇ ਉਨ੍ਹਾਂ ਨੂੰ ਧਰਮੀ ਠਹਿਰਾਏ ਜਾਣ ਦੀ ਲੋੜ ਹੈ (ਰੋਮੀਆਂ 3:24)।

ਭੁਡ ਲੋਕਾਂ ਦਾ ਨਿਚੋੜ ਹੈ ਕਿ ਸ਼ਰਾ ਕਿਸੇ ਨੂੰ ਧਰਮੀ ਨਹੀਂ ਠਹਿਰਾ ਸਕਦੀ ਇਸ ਲਈ ਮਸੀਹੀ ਲੋਕ ਕਿਸੇ ਤਰ੍ਹਾਂ ਦੀ ਸ਼ਰਾ ਦੇ ਅਧੀਨ ਨਹੀਂ ਆਉਂਦੇ (ਰੋਮੀਆਂ 3:20; ਗਲਾਤੀਆਂ 2: 16, 21; 5: 4)। ਸ਼ਰਾ ਕ੍ਰੋਧ ਅਤੇ ਸਰਾਪ ਲੈ ਕੇ ਆਈ (ਰੋਮੀਆਂ 4: 15; ਗਲਾਤੀਆਂ 3: 10)। ਇਸ ਨਜ਼ਰ ਨਾਲ ਸ਼ਰਾ ਕਿਸੇ ਨੂੰ ਧਰਮੀ ਨਹੀਂ ਠਹਿਰਾਉਂਦੀ। ਦੂਜੇ ਪਾਸੇ ਯਿਸੂ ਨੇ ਹੁਕਮ ਦਿੱਤੇ ਹਨ, ਜਿਨ੍ਹਾਂ ਨੂੰ ਮੰਨਿਆ ਜਾਣਾ ਜ਼ਰੂਰੀ ਹੈ<sup>40</sup> ਇਹ ਹੁਕਮ ਮਿਲ ਕੇ ਮਸੀਹ ਅਤੇ ਭੁਦਾ ਦੀ ਸ਼ਰਾ (1 ਕੁਰਿੰਬੀਆਂ 7: 19; 9: 21; ਗਲਾਤੀਆਂ 6: 2), ਅਜਾਦੀ ਦੀ ਕਾਮਿਲ ਸ਼ਰਾ (ਯਾਕੂਬ 1:25; 2: 12) ਬਣਦੇ ਹਨ। ਜਿੱਥੇ ਹੁਕਮ ਹਨ ਉਥੇ ਸ਼ਰਾ ਹੈ ਕਿਉਂ ਜੋ ਸ਼ਰਾ ਹੁਕਮਾਂ ਨੂੰ ਮਿਲਾ ਕੇ ਹੀ ਬਣਦੀ ਹੈ। ਯਿਸੂ ਨੇ ਹਮੇਸ਼ਾ ਦੀ ਜ਼ਿੰਦਗੀ ਪਾਉਣ ਦੇ ਚਾਹਵਾਨਾਂ ਨੂੰ ਆਪਣੇ ਹੁਕਮ ਮੰਨਣ ਲਈ ਦਿੱਤੇ ਹਨ (ਯੂਹੇਨਾ 12:49, 50)।

ਭੁਦਾ ਦਾ ਕ੍ਰੋਧ ਇਕ ਹਕੀਕਤ ਹੈ। ਉਸ ਦਾ ਕ੍ਰੋਧ ਉਨ੍ਹਾਂ ਲੋਕਾਂ ਦੇ ਉੱਤੇ ਪਵੇਗਾ ਜਿਹੜੇ ਉਸ ਦੇ ਨਿਯਮਾਂ ਅਤੇ ਮਸੀਹ ਦੇ ਨਿਯਮਾਂ ਨੂੰ ਨਹੀਂ ਮੰਨਦੇ ਹਨ। ਭੁਦਾ ਨੂੰ ਸਮਝਣ ਦਾ ਅਰਥ ਉਸ ਦੇ ਨਿਆਂ ਦੇ ਨਾਲ-ਨਾਲ ਉਸ ਦੇ ਪ੍ਰੇਮ ਅਤੇ ਉਸ ਦੀ ਦਯਾ ਨੂੰ ਵੀ ਜਾਣਨਾ ਹੈ।

## ਪ੍ਰਾਸੰਗਿਕਤਾ

**ਅਜਿਹਾ ਪਾਪ ਜਿਸ ਤੋਂ ਬਚਣ ਦੀ ਲੋੜ ਹੈ (3: 5-7)**

ਆਇਤ 5 ਵਿਚ ਮਸੀਹੀ ਬਣਨ ਦੇ ਬਾਅਦ ਦਿੱਤੀ ਗਈ ਛਹਰਿਸਤ ਵਿਚ ਕਿਹੜੇ ਪਾਪ ਹਨ ਜਿਨ੍ਹਾਂ ਤੋਂ ਸਾਨੂੰ ‘ਮਰੋ’ ਰਹਿਣਾ ਜ਼ਰੂਰੀ ਹੈ?

1. ਅਨੈਤਿਕ ਜਾਂ ਵਿਭਚਾਰ-ਹਰ ਤਰ੍ਹਾਂ ਦੇ ਅਨੈਤਿਕ ਸਰੀਰਕ ਕੰਮ।
2. ਅਸ਼ੁੱਧਤਾ—ਕੋਈ ਵੀ ਅਸ਼ੁੱਧ ਵਿਚਾਰ ਜੋ ਮਸੀਹੀ ਲੋਕ ਆਪਣੇ ਮਨ ਵਿਚ ਰੱਖ ਸਕਦੇ ਹਨ (ਮੱਤੀ 5:27, 28; ਰੋਮੀਆਂ 1:32)।
3. ਦੁਸ਼ਕਾਮਨਾ—ਮਸੀਹੀ ਲੋਕਾਂ ਦੇ ਸਰੀਰ ਦੀ ਕਾਮਨਾਵਾਂ ਨੂੰ ਵੱਸ ਵਿਚ ਰੱਖਣਾ ਸਿੱਖਣਾ ਜ਼ਰੂਰੀ ਹੈ।
4. ਬੁਰੀ ਲਾਲਸਾ—ਅਨੈਤਿਕ ਗਤਿਵਿਧੀਆਂ ਦੀ ਹਰ ਤੇਜ਼ ਇੱਛਿਆ।
5. ਲੋਭ—ਵਸਤਾਂ ਦੇ ਪ੍ਰਤੀ ਮਾੜਾ ਵਿਹਾਰ, ਜਿੱਥੋਂ ਤਕ ਕਿ ਉਨ੍ਹਾਂ ਨੂੰ ਪਾਉਣ ਲਈ ਉਨ੍ਹਾਂ ਦੀ ਪੂਜਾ ਕਰਨਾ, ਮੂਰਤਿਆਂ ਬਣਵਾਉਣਾ ਜਾਂ ਸਮਰਪਣ ਕਰਨਾ।

ਭੁਦਾਈ ਕ੍ਰੋਧ ਉਨ੍ਹਾਂ ਲੋਕਾਂ ਦੇ ਉੱਤੇ ਪਵੇਗਾ ਜਿਹੜੇ ਆਪਣੇ ਆਪ ਨੂੰ ਅਨੈਤਿਕ ਕੰਮਾਂ ਲਈ ਦੇ ਦਿੰਦੇ ਹਨ। ਭੁਦਾ ਧਾਰਕਿਤਾ ਨਾਲ ਪ੍ਰੇਮ ਕਰਦਾ ਹੈ ਅਤੇ ਅਧਰਮ ਨਾਲ ਵੈਰ ਕਰਦਾ ਹੈ (ਇਬਗਨੀਆਂ 1: 9)। ਭੁਦਾ ਉਨ੍ਹਾਂ ਦੇ ਵਿਰੁੱਧ ਹੈ ਜਿਹੜੇ ਜਾਣ ਬੁਝ ਕੇ ਉਸ ਦੀ ਇੱਛਿਆ ਨੂੰ ਠਕਰਾਉਂਦੇ ਅਤੇ ਆਪਣੇ ਆਪ ਨੂੰ ਬੁਰੇ ਵਿਹਾਰਾਂ ਵਿਚ ਦਿੰਦੇ ਹਨ।

ਆਪਣੇ ਪੁਰਾਣੇ ਜੀਵਨਾਂ ਵਿਚ ਕੁਲੁਸੇ ਦੇ ਲੋਕਾਂ ਨੇ ਆਪਣੇ ਆਪ ਨੂੰ ਇਨ੍ਹਾਂ ਪਾਪਾਂ ਲਈ ਦਿੱਤਾ ਹੋਇਆ ਸੀ ਅਤੇ ਉਹ ਭੁਦਾ ਦੇ ਕ੍ਰੋਧ ਦੇ ਅਧੀਨ ਸਨ (ਆਇਤ 7)। ਇਨ੍ਹਾਂ ਵਿਹਾਰਾਂ ਵਿਚ ਮਰ ਜਾਣ ਤੇ ਉਨ੍ਹਾਂ ਦੇ ਵੱਲੋਂ ਭੁਦਾ ਦਾ ਵਿਚਾਰ ਬਦਲ ਗਿਆ। ਇਨ੍ਹਾਂ ਕੰਮਾਂ ਵਿਚ ਲੱਗੇ ਰਹਿਣ ਵਾਲਿਆਂ ਲਈ ਭੁਦਾ ਦੇ ਮਨ ਵਿਚ ਬਦਲਾਅ ਨਾਲ ਮਾਫ਼ੀ ਦਾ ਕੀ ਭੋਸਾ ਮਿਲਦਾ ਹੈ। 1 ਪਤਰਸ 2: 10 ਕਹਿੰਦਾ ਹੈ, ‘‘ਤੁਸਾਂ ਉੱਤੇ ਰਹਿਮ ਨਾ ਹੋਇਆ ਸੀ ਪਰ ਹੁਣ ਰਹਿਮ ਹੋਇਆ ਹੈ।’’

## ਜਿਸੂ ਦੇ ਵਰਗੇ ਬਣਨਾ (3: 8-11)

ਕ੍ਰੋਧ ਕਰਨ, ਗਾਲੀਆਂ ਦੇਣ, ਅਤੇ ਝੂਠ ਬੋਲਣ ਨਾਲ ਅਸੀਂ ਯਾਦ ਕਿਵੇਂ ਕਰ ਸਕਦੇ ਹਾਂ? ਮਸੀਹੀ ਲੋਕਾਂ ਨੂੰ ਇਨ੍ਹਾਂ ਚੀਜ਼ਾਂ ਨੂੰ ਲਾਹ ਸੁੱਟਣ ਦਾ ਹੁਕਮ ਦਿੱਤਾ ਗਿਆ ਹੈ:

1. ਕ੍ਰੋਧ—ਸੁਭਾਅ ਦਾ ਭਟਕਣਾ।
2. ਕੋਪ—ਬੋਹੁਦ ਰੋਹ
3. ਵੈਰ ਭਾਵ—ਚਿੜਚਿੜਾ ਹੋਣਾ।
4. ਨਿੰਦਿਆ—ਕਿਸੇ ਮਨੁੱਖ ਜਾਂ ਵਸਤੂ ਨੂੰ ਬਦਨਾਮ ਕਰਨ ਦੀ ਕੋਸ਼ਿਸ਼।
5. ਮੂੰਹੋਂ ਗਾਲਾਂ—ਸਥਤ ਭਾਸ਼ਾ।
6. ਝੂਠ ਬੋਲਣਾ—ਸਚਿਆਈ ਨੂੰ ਵਿਗਾੜਨਾ।

ਇਨ੍ਹਾਂ ਪਾਪੀ ਕੰਮਾਂ ਤੋਂ ਦੂਰ ਰਹਿਣਾ ਮਸੀਹੀ ਸੁਭਾਅ ਦੀ ਗਰੰਟੀ ਨਹੀਂ ਹੈ; ਮਸੀਹ ਵਰਗੇ ਗੁਣਾਂ ਨੂੰ ਪਹਿਨਣਾ ਵੀ ਜ਼ਰੂਰੀ ਹੈ (ਆਇਤ 10)। ਮਸੀਹੀ ਲੋਕ ਜਿਸੂ ਨੂੰ ਜਾਣ ਕੇ ਵੀ ਉਸ ਦੇ ਗੁਣਾਂ ਨੂੰ ਅਪਣਾ ਸਕਦੇ ਹਨ। ਪੌਲਸ ਦਾ ਟੀਚਾ ਯਿਸੂ ਨੂੰ ਜਾਣਨਾ ਸੀ ਤਾਂ ਜੇ ਉਹ ਉਸ ਦੇ ਵੱਲੋਂ ਠਹਿਰਾਏ ਗਏ ਉੱਚ ਪੈਮਾਨੇ ਉੱਤੇ ਪਹੁੰਚ ਸਕੇ (ਫਿਲੀਪੀਆਂ 3: 10-14)। ਸਾਡੀਆਂ ਨਜ਼ਰਾਂ ਯਿਸੂ ਉੱਤੇ ਲੱਗੀਆਂ ਰਹਿਣੀਆਂ ਚਾਹੀਦੀਆਂ ਹਨ (ਇਥਰਾਨੀਆਂ 12: 2)।

ਗ੍ਰੋਟ ਸਟੋਨ ਛੇਸ ਦੀ ਕਹਾਣੀ ਵਿਚ ਇਕ ਮੁੰਡਾ ਬਚਪਨ ਤੋਂ ਇਕ ਮਹਾਨ ਵਿਅਕਤੀ ਬਾਰੇ ਸੁਣਦਾ ਆ ਰਿਹਾ ਸੀ, ਜਿਸ ਨੇ ਉਸ ਦੇ ਪਿੰਡ ਵਿਚ ਆਉਣਾ ਸੀ। ਇਸ ਵਿਅਕਤੀ ਦਾ ਚਿਹਰਾ ਪਹਾੜ ਵਿਚ ਲੱਗੀ ਚੱਟਾਨ ਵਰਗਾ ਵਿਖਾਈ ਦੇਣਾ ਸੀ। ਮੁੰਡਾ ਸਾਲਾਂ ਤੱਕ ਉਸ ਵਿਅਕਤੀ ਦੇ ਵਿਖੇ ਸੁਣ ਸੁਣ ਕੇ ਉਸ ਦੇ ਚਰਿਤਰ ਨੂੰ ਨਿਹਾਰਦਾ ਰਹਿੰਦਾ ਸੀ ਅਤੇ ਉਸ ਨੂੰ ਉਮੀਦ ਸੀ ਕਿ ਇਕ ਦਿਨ ਉਹ ਉਸ ਮਨੁੱਖ ਨੂੰ ਮਿਲ ਸਕੇਗਾ। ਉਸ ਨੂੰ ਇਸ ਦਾ ਅਹਿਸਾਸ ਨਹੀਂ ਹੋਇਆ ਪਰ ਵੱਡਾ ਹੁੰਦੇ ਹੋਏ ਉਸ ਵਿਅਕਤੀ ਦੇ ਸੁਭਾਅ ਉੱਤੇ ਪਿਆਨ ਦਿੰਦੇ ਹੋਏ ਮੁੰਡਾ ਉਸ ਮਹਾਨ ਵਿਅਕਤੀ ਵਰਗਾ ਬਣ ਗਿਆ ਜਿਸ ਦਾ ਬਿਆਨ ਪਿੰਡ ਦੇ ਲੋਕ ਕਰਦੇ ਰਹਿੰਦੇ ਸਨ। ਇਕ ਦਿਨ ਇਹ ਮੁੰਡਾ ਜੋ ਕਿ ਹੁਣ ਬੁੱਢਾ ਹੋ ਗਿਆ ਸੀ ਹੁਣ ਪਹਾੜ ਵਿਚ ਸਟੋਨ ਛੇਸ ਭਾਵ ਪੱਥਰ ਦੀ ਮੂਰਤ ਦੇ ਵੱਲ ਤੱਕ ਰਿਹਾ ਸੀ ਤਾਂ ਪਿੰਡ ਵਾਲਿਆਂ ਨੇ ਪਛਾਣ ਲਿਆ ਕਿ ਉਹ ਉਸ ਗ੍ਰੋਟ ਸਟੋਨ ਛੇਸ ਵਰਗਾ ਵਿਖਾਈ ਦਿੰਦਾ ਹੈ<sup>41</sup> ਉਹ ਉਸ ਵਿਅਕਤੀ ਦੇ ਵਰਗਾ ਬਣ ਗਿਆ ਸੀ ਕਿਉਂ ਜੋ ਉਹ ਉਸ ਨੂੰ ਸਲਾਹੁੰਦਾ ਅਤੇ ਉਸ ਦੇ ਵਿਹਾਰ ਦੀ ਨਕਲ ਕਰਦਾ ਸੀ। ਯਿਸੂ ਨੂੰ ਵੇਖ ਕੇ, ਉਸ ਨੂੰ ਆਦਰ ਦੇ ਕੇ ਅਤੇ ਉਸ ਉੱਤੇ ਪਿਆਨ ਲਾ ਕੇ, ਉਸ ਵਰਗੇ ਬਣ ਸਕਦੇ ਹਾਂ (2 ਕੁਰਿੰਬੀਆਂ 3: 18)।

## ਮਸੀਹੀ ਲੋਕਾਂ ਦੇ ਭੂਹਾਨੀ ਗੁਣ (3: 12-14)

ਨਵੇਂ ਮਨੁੱਖ ਦੇ ਗੁਣਾਂ ਨੂੰ ਪਹਿਨ ਲੈਣ ਨਾਲ ਪੁਰਾਣੀਆਂ ਮਾੜੀਆਂ ਆਦਤਾਂ ਨੂੰ ਦੂਰ ਕਰਨ ਵਿਚ ਮਦਦ ਮਿਲੇਗੀ। ਗਿਲਾਸ ਨੂੰ ਪਾਣੀ ਨਾਲ ਭਰਨ ਤੇ ਉਸ ਵਿੱਚੋਂ ਹਵਾ ਨੂੰ ਨਿੱਕਲਣਾ ਪੇਂਗਾ; ਇਸੇ ਤਰ੍ਹਾਂ ਨਾਲ ਸਕਾਰਾਤਮਕ ਮਸੀਹੀ ਖੂਬੀਆਂ ਨੂੰ ਵਧਣ ਨਾਲ ਸਾਡੇ ਜੀਵਨਾਂ ਵਿੱਚੋਂ ਨਕਾਰਾਤਮਕ ਵਿਹਾਰਾਂ ਨੂੰ ਬਾਹਰ ਕੱਢਣ ਵਿਚ ਮਦਦ ਮਿਲੇਗੀ।

ਪੌਲਸ ਨੇ ਸਾਨੂੰ ਨਵੇਂ ਸੁਭਾਅ ਨੂੰ ਪਹਿਨਣ ਲਈ ਤਿੰਨ ਕਾਰਣ ਦੱਸੇ। ਅਸੀਂ ਖੁਦਾ ਦੇ ਚੁਣੇ ਹੋਏ, ਪਵਿੱਤਰ ਅਤੇ ਪਿਆਰੇ ਹਾਂ (ਆਇਤ 12)। ਸਾਨੂੰ ਖੁਦਾ ਵੱਲੋਂ ਉਨ੍ਹਾਂ ਦੇ ਹੋਣ ਲਈ ਚੁਣਨ ਵਿਚ ਵਿਖਾਏ ਗਏ ਭਰੋਸੇ ਨੂੰ ਵਿਖਾਉਣਾ ਚਾਹੀਦਾ ਹੈ। ਸਾਨੂੰ ਇਹ ਸਮਝਣ ਦੀ ਲੋੜ ਹੈ ਕਿ ਅਸੀਂ ਦੁਸ਼ਟ

ਸੰਸਾਰ ਤੋਂ ਅੱਡ ਕੀਤੇ ਹੋਏ ਹਾਂ ਅਤੇ ਉਸ ਦੇ ਪਿਆਰੇ ਲੋਕ ਹਾਂ। ਕਿਸੇ ਵਿਸ਼ੇਸ਼ ਕਾਰਜ ਲਈ ਚੁਣਿਆ ਗਿਆ ਬੱਚਾ ਆਪਣੇ ਕੰਮ ਤੇ ਛਕ਼ਰ ਕਰ ਸਕਦਾ ਹੈ ਕਿਉਂ ਜੇ ਉਸ ਨੂੰ ਪਤਾ ਹੈ ਕਿ ਉਹਨੂੰ ਇਕ ਜ਼ਿੰਮੇਵਾਰੀ ਦਿੱਤੀ ਗਈ ਹੈ, ਜਿਸ ਨੂੰ ਦੂਜੇ ਲੋਕ ਐਨੀ ਚੰਗੀ ਤਰ੍ਹਾਂ ਪੂਰਾ ਨਹੀਂ ਕਰ ਸਕਦੇ। ਇਸੇ ਤਰ੍ਹਾਂ ਨਾਲ ਮਸੀਹੀ ਲੋਕਾਂ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਜਿਸੂ ਨੇ ਸਾਨੂੰ ਆਪਣੇ ਵੱਖ ਅਤੇ ਪਿਆਰੇ ਲੋਕ ਹੋਣ ਲਈ ਚੁਣਿਆ ਹੈ।

ਮਸੀਹੀ ਲੋਕਾਂ ਨੂੰ ਰੂਹਾਨੀ ਗੁਣ ਵਧਾਉਣੇ ਜ਼ਰੂਰੀ ਹਨ (ਆਇਤਾਂ 12-14)।

1. ਜਦ ਮਨੁੱਖ ਇਸ ਗੁਣ ਨੂੰ ਵਧਾ ਦਿੰਦਾ ਹੈ ਤਾਂ ਉਹ ਕਿਹੋ ਜਿਹਾ ਹੋ ਜਾਂਦਾ ਹੈ? ਉਹ ਕਿਹੋ ਜਿਹੋ ਕੰਮ ਕਰਦਾ ਹੈ? ਉਹ ... ਦਿਆਲੂ ਬਣ ਜਾਂਦਾ ਹੈ—ਜਿਹੜਾ ਦੂਜਿਆਂ ਦੀਆਂ ਲੋੜਾਂ ਦੀ ਛਿਕਰ ਕਰਦਾ ਹੈ।
2. ਭਲਾ—ਜਿਹੜਾ ਦੂਜਿਆਂ ਦੀ ਭਲਿਆਈ ਦੀ ਭਾਲ ਵਿਚ ਦਿਲਚਸਪੀ ਲੈਂਦਾ ਹੈ।
3. ਅਧੀਨਗੀ ਹੈ—ਆਪਣੇ ਆਪ ਨੂੰ ਦੂਜਿਆਂ ਦੇ ਬਰਾਬਰ ਰੱਖਦਾ ਹੈ ਜਿਸ ਨਾਲ ਉਹ ਉਨ੍ਹਾਂ ਤੋਂ ਵੱਖ ਨਾ ਹੋਵੇ।
4. ਨਰਮਾਈ—ਦੂਜਿਆਂ ਦੇ ਨਾਲ ਵਿਹਾਰ ਕਰਨ ਵੇਲੇ ਸਖਤ ਅਤੇ ਜ਼ਾਲਮ ਨੂੰ ਦੂਰ ਕਰਦੇ ਹੋਏ ਦੂਜਿਆਂ ਦੇ ਪ੍ਰਤੀ ਨਰਮਾਈ ਰੱਖਦਾ ਹੈ।
5. ਧੀਰਜ—ਤਨਾਅ ਅਤੇ ਦਬਾਅ ਵਿਚ ਸਹਿਣ ਦੀ ਇੱਛਿਆ ਰੱਖਦਾ ਹੈ।
6. ਇਕ ਦੂਜੇ ਦੀ ਸਹੀ ਲੋਣਾ—ਬੇਇੱਜਤੀ ਨੂੰ ਜ਼ਜਰਾਂਦਾਜ਼ ਕਰਦੇ ਹੋਏ, ਮੁਸ਼ਕਿਲਾਂ ਨੂੰ ਸਹਿੰਦੇ ਹੋਏ ਬੁਰਿਆਈ ਹੋਣ ਤੇ ਬਦਲਾ ਲੈਣ ਤੋਂ ਇਨਕਾਰ ਕਰਨਾ।
7. ਮਾਫ਼ ਕਰਨਾ—ਕਿਸੇ ਅਪਰਾਧੀ ਦੇ ਵਿਰੁੱਧ ਕੋਈ ਰੰਜਿਸ ਨਹੀਂ ਰਖਣਾ। ਮਾਫ਼ੀ ਦਾ ਆਧਾਰ ਜਿਸੂ ਤੋਂ ਮਿਲੀ ਮਾਫ਼ੀ ਹੈ।
8. ਪ੍ਰੇਮ ਕਰਦਾ ਹੈ—ਦੂਜਿਆਂ ਨਾਲ ਲਗਾਅ ਹੋਣ ਦੇ ਕਾਰਣ ਉਨ੍ਹਾਂ ਦਾ ਭਲਾ ਚਾਹੁੰਣਾ। ਹੋਰ ਸਾਰੇ ਗੁਣ ਦੂਜਿਆਂ ਦੇ ਪ੍ਰੇਮ ਕਰਨ ਵਾਲੇ ਮਸੀਹੀ ਲੋਕਾਂ ਵਿਚ ਪਾਏ ਜਾਂਦੇ ਅਤੇ ਵੱਧਦੇ ਹਨ। ਸਾਰਿਆਂ ਗੁਣਾਂ ਵਿੱਚੋਂ ਸਭ ਤੋਂ ਅਹਿਮ ਹੈ।

**ਭਲਾ ਮਾਫ਼ ਕਰਨ ਦਾ ਅਰਥ ਭੁੱਲ ਜਾਣਾ ਹੁੰਦਾ ਹੈ?** (3: 13)

ਅਤੀਤ ਦੇ ਅਨੁਭਵ ਪਰੋਸ਼ਾਨ ਕਰਨ ਵਾਲੇ ਹੋ ਸਕਦੇ ਹਨ ਜਿਨ੍ਹਾਂ ਨੂੰ ਭੁਲਾਇਆ ਨਾ ਜਾ ਸਕੇ, ਭਾਵੇਂ ਸੱਚੇ ਦਿਲੋਂ ਮਾਫ਼ ਵੀ ਕਰ ਦਿੱਤਾ ਹੋਵੇ। ਪੌਲਸ ਨੇ ਉਨ੍ਹਾਂ ਨੂੰ ਯਾਦ ਕੀਤਾ ਜਿਨ੍ਹਾਂ ਨੇ ਕੈਸਰ ਦੇ ਦਰਬਾਰ ਵਿਚ ਪੇਸ਼ੀ ਹੋਣ ਵੇਲੇ ਉਸ ਨੂੰ ਛੱਡ ਦਿੱਤਾ ਸੀ, ਪਰ ਉਸ ਨੇ ਉਨ੍ਹਾਂ ਨੂੰ ਵੀ ਮਾਫ਼ ਕਰ ਦਿੱਤਾ ਸੀ। ਉਸ ਨੇ ਬੇਨਤੀ ਕੀਤੀ, ‘‘ਕਿਤੇ ਇਹਦਾ ਲੇਖਾ ਉਨ੍ਹਾਂ ਨੂੰ ਦੇਣਾ ਨਾ ਪਵੇ’’ (2 ਤਿੰਮੇਖਿਉਸ 4: 16)।

ਭਲਾ ਮਾਫ਼ੀ ਇਸ ਨਾਲ ਤੈਆ ਹੁੰਦੀ ਹੈ ਕਿ ਜਿਸ ਦਾ ਜੁਰਮ ਕੀਤਾ ਗਿਆ ਹੋਵੇ ਉਸ ਨੂੰ ਯਾਦ ਰਿਹਾ ਹੈ ਜਾਂ ਨਹੀਂ? ਨਹੀਂ, ਇਸ ਵਿਚ ਇਹ ਗੱਲ ਪਈ ਜਾਂਦੀ ਹੈ ਕਿ ਜੁਰਮ ਕਿੰਨਾ ਯਾਦ ਹੈ। ਜੇ ਇਸ ਨੂੰ ਯਾਦ ਰੱਖਿਆ ਜਾਂਦਾ ਹੈ ਪਰ ਜੁਰਮ ਕਰਨ ਵਾਲੇ ਲਈ ਮਨ ਵਿਚ ਈਰਖਾ ਨਹੀਂ ਹੁੰਦੀ ਤਾਂ ਮਾਫ਼ੀ ਦੇ ਦਿੱਤੀ ਗਈ ਹੈ। ਪਰ ਜੇ ਯਾਦ ਰੱਖਿਆ ਜਾਂਦਾ ਹੈ ਅਤੇ ਜੁਰਮ ਕਰਨ ਵਾਲੇ ਦੇ ਵਿਰੁੱਧ ਮਨ ਵਿਚ ਅਜੇ ਵੀ ਰੰਜਿਸ਼ ਹੈ ਤਾਂ ਮਾਫ਼ੀ ਨਹੀਂ ਹੋਈ ਹੈ।

**ਜਦ ਜੁਰਮ ਕਰਨ ਵਾਲਾ ਤੌਬਾ ਨਾ ਕਰੇ** (3: 13)

ਜੇ ਕੋਈ ਮਨ ਨਾ ਬਦਲੇ ਤਾਂ ਭਲਾ ਉਹ ਨੂੰ ਤਦ ਵੀ ਮਾਫ਼ ਕਰ ਦਿੱਤਾ ਜਾਣਾ ਚਾਹੀਦਾ ਹੈ?

ਜਿਸੂ ਨੇ ਆਪਣੇ ਚੇਲਿਆਂ ਨੂੰ ਸਭ ਨੂੰ ਮਾਫ਼ ਕਰਨ ਦੀ ਆਗਿਆ ਦਿੱਤੀ ਜਿਹੜੇ ਕਹਿੰਦੇ ਹਨ ਕਿ ਉਨ੍ਹਾਂ ਨੇ ਤੌਬਾ ਕਰ ਲਈ ਹੈ। ‘ਜੇ ਤੇਰਾ ਭਾਈ ਗੁਨਾਹ ਕਰੇ ਤਾਂ ਉਹ ਨੂੰ ਸਮਝਾ ਦਿਹ ਅਰ ਜੇ ਤੌਬਾ ਕਰੇ ਤਾਂ ਉਹ ਨੂੰ ਮਾਫ਼ ਕਰ। ਜੇ ਉਹ ਇਕ ਦਿਨ ਵਿਚ ਸੱਤ ਵਾਰੀ ਤੇਰਾ ਗੁਨਾਹ ਕਰੇ ਅਤੇ ਸੱਤ ਵਾਰੀ ਤੇਰੀ ਵੱਲ ਮੁੜ ਕੇ ਕਰੇ, ਮੈਂ ਤੌਬਾ ਕਰਦਾ ਹਾਂ, ਤਾਂ ਉਸ ਨੂੰ ਮਾਫ਼ ਕਰ’ (ਲੂਕਾ 17:3, 4)। ਬਾਈਬਲ ਇਹ ਨਹੀਂ ਦੱਸਦੀ ਹੈ ਕਿ ਕੌਣ ਕਿਸੇ ਦੂਜੇ ਦੇ ਵਿਰੁੱਧ ਹੋ ਸਕਦਾ ਹੈ, ਪਰ ਜਿਸੂ ਨੇ ਕਿਹਾ ਭਲਾ ਉਸ ਦੇ ਚੇਲਿਆਂ ਨੂੰ ਉਨ੍ਹਾਂ ਨੂੰ ਮਾਫ਼ ਕਰ ਦੇਣਾ ਚਾਹੀਦਾ ਹੈ ਜੇ ਉਹ ਤੌਬਾ ਕਰਦੇ ਹਨ।

ਇਹ ਵੇਖਣ ਦੇ ਬਾਅਦ ਮਾਫ਼ੀ ਦੇਣ ਲਈ ਸਾਨੂੰ ਕਿਹਾ ਜਾਣ ਤੇ ਅਸੀਂ ਕੀ ਕਰੀਏ? ਆਏ ਅਸੀਂ ਪੁੱਛਦੇ ਹਾਂ ਕਿ ‘ਜੇ ਉਸ ਨੇ ਮਾਫ਼ੀ ਮੰਗੀ ਹੀ ਨਾ ਹੋਵੇ ਤਾਂ ਅਸੀਂ ਕੀ ਕਰੀਏ?’ ਸੁਦਾ ਦੀ ਮਾਫ਼ੀ ਤੌਬਾ ਦੀ ਸ਼ਰਤ ਤੇ ਹੈ (2 ਪਤਰਸ 3:9), ਇਸ ਲਈ ਇੰਜ ਲੱਗੇਗਾ ਕਿ ਮਸੀਹੀ ਲੋਕਾਂ ਨੂੰ ਦੂਜਿਆਂ ਨੂੰ ਮਾਫ਼ ਕਰਨ ਦੀ ਲੋੜ ਉਦੋਂ ਤਕ ਨਹੀਂ ਹੈ ਜਦ ਤਕ ਉਹ ਤੌਬਾ ਨਹੀਂ ਕਰਦੇ। ਭਲਾ ਮਸੀਹੀ ਆਦਮੀ ਲਈ ਇਹ ਗੱਲ ਸਹੀ ਹੈ? ਭਲਾ ਮਸੀਹੀ ਆਦਮੀ ਅਜਿਹੇ ਆਦਮੀ ਨੂੰ ਮਾਫ਼ ਕਰ ਸਕਦਾ ਹੈ ਜਿਸ ਨੇ ਉਸ ਦਾ ਜੁਰਮ ਤਾਂ ਕੀਤਾ ਹੈ ਪਰ ਮਾਫ਼ੀ ਨਹੀਂ ਮੰਗੀ, ਭਾਵੇਂ ਉਹ ਆਦਮੀ ਜੋ ਕੁਝ ਉਸ ਨੇ ਕੀਤਾ ਹੈ ਉਸ ਦੇ ਪਛਤਾਵੇਂ ਦੇ ਹਾਵ ਭਾਵ ਵਿਖਾ ਦਿੰਦਾ ਹੈ? ਜਦ ਕੋਈ ਆਦਮੀ ਸੱਚਮੁੱਚ ਵਿਚ ਤੌਬਾ ਨਾ ਕਰੇ ਅਤੇ ਉੱਤੋਂ ਉੱਤੋਂ ਮਾਫ਼ੀ ਮੰਗਦਾ ਹੈ? ਅਜਿਹੇ ਆਦਮੀ ਨੂੰ ਮਾਫ਼ ਕਰਨਾ ਭਲਾ ਗਲਤ ਹੈ?

ਇਨ੍ਹਾਂ ਸਵਾਲਾ ਦਾ ਜਵਾਬ ਲਗਦਾ ਹੈ ਕਿ ਮਰਕੁਸ 11:25 ਵਿਚ ਮਿਲਦਾ ਹੈ। ਇੱਥੇ ਜਿਸੂ ਨੇ ਸਮਝਾਇਆ ਕਿ ‘ਜਦ ਕਦੇ ਤੁਸੀਂ ਖਲੋ ਕੇ ਪ੍ਰਾਰਥਨਾ ਕਰਦੇ ਹੋ, ਜੇ ਤੁਹਾਡਾ ਕਿਸੇ ਨਾਲ ਵਿਰੋਧ ਹੋਵੇ ਤਾਂ ਉਹ ਨੂੰ ਮਾਫ਼ ਕਰੋ ਤਾਂ ਜੋ ਤੁਹਾਡਾ ਪਿਤਾ ਵੀ ਜਿਹੜਾ ਸੁਰਗ ਵਿਚ ਹੈ ਤੁਹਾਡਿਆਂ ਅਪਰਾਧਾਂ ਨੂੰ ਮਾਫ਼ ਕਰੋ’ (ਮਰਕੁਸ 11:25)। ਇਹ ਯਕੀਨਨ ਕਿਸੇ ਅਜਿਹੇ ਆਦਮੀ ਨੂੰ ਮਾਫ਼ ਕਰਨ ਦਾ ਉਦਾਹਰਣ ਹੈ ਜਿਸ ਨੇ ਮਾਫ਼ੀ ਨਾ ਮੰਗੀ ਹੋਵੇ। ਜਿਸੂ ਨੇ ਉਨ੍ਹਾਂ ਲੋਕਾਂ ਦੀ ਮਾਫ਼ੀ ਲਈ ਦੁਆ ਕੀਤੀ ਜਿਨ੍ਹਾਂ ਨੇ ਉਸ ਤੋਂ ਮਾਫ਼ੀ ਤਾਂ ਨਹੀਂ ਮੰਗੀ, ਬਲਕਿ ਉਸ ਨੂੰ ਸਲੀਬ ਉੱਤੇ ਕਿੱਲਾਂ ਨਾਲ ਜੜ ਦਿੱਤਾ ਸੀ (ਲੂਕਾ 23:34)। ਇਸਤੀਫਾਨ ਨੇ ਆਪਣੇ ਉੱਤੇ ਪਥਰਾ ਕੀਤੇ ਜਾਣ ਵੇਲੇ ਮਾਫ਼ ਕਰਨ ਦੇ ਇਸੇ ਜਜ਼ਬੇ ਨੂੰ ਵਿਖਾਇਆ ਸੀ (ਰਸੂਲਾਂ ਦੇ ਕੰਮ 7:60)।

## ਟਿੱਪਣੀਆਂ

<sup>1</sup>ਐਡਾਰਡ ਲੋਹਸੇ, ਕੋਲੋਸੀਅੰਜ ਐਂਡ ਫਿਲੋਮੇਨ, ਅਨੁ, ਵਿਲੀਅਮ ਆਰ. ਪੋਹਲਮੈਨ ਐਂਡ ਰੋਬਰਟ ਜੋ. ਕੈਗਿਸ, ਹਰਮੇਨੀਆ (ਫਿਲਡੈਲੱਫੀਆ: ਡੋਰਟਰੈਸ ਪ੍ਰੈਸ, 1971), 137. <sup>2</sup>ਉਹੀ। <sup>3</sup>ਮੱਤੀ 5:32; 15:19; 19:9; ਮਰਕੁਸ 7:21; ਰਸੂਲਾਂ ਦੇ ਕੰਮ 15:20, 29; 21:25; 1 ਕੁਰਿੰਥੀਆਂ 5:1; 6:13, 18; 7:2; 10:8; 2 ਕੁਰਿੰਥੀਆਂ 12:21; ਗਲਾਤੀਆਂ 5:19; ਅਛਸੀਆਂ 5:3; 1 ਬੱਸਲੁਨੀਕੀਆਂ 4:3; ਪ੍ਰਕਾਸ਼ ਦੀ ਧੇਰੀ 2:14, 20, 21; 9:21. <sup>4</sup>ਮੱਤੀ 15:19; ਮਰਕੁਸ 7:22; ਯੂਹੇਨਾ 8:3. <sup>5</sup>ਮੱਤੀ 5:27, 28; 19:18; ਮਰਕੁਸ 10:19; ਲੂਕਾ 16:18; 18:20; ਯੂਹੇਨਾ 8:4; ਰੋਮੀਆਂ 2:22; 13:9; ਯਾਕੂਬ 2:11. <sup>6</sup>ਮੱਤੀ 13:17; ਲੂਕਾ 15:16; 16:21; 17:22; 22:15; 1 ਤਿਮੋਖਿਊਸ 3:1; ਇਬਰਨੀਆਂ 6:11; 1 ਪਤਰਸ 1:12. <sup>7</sup>ਲੂਕਾ 12:15; ਰੋਮੀਆਂ 1:29; ਅਛਸੀਆਂ 4:19; 5:3; 1 ਬੱਸਲੁਨੀਕੀਆਂ 2:5; 2 ਪਤਰਸ 2:3, 14. <sup>8</sup>ਕੁਚ 4:14; ਗਿਣਤੀ 11:10; ਵਿਵਸਥਾਸਾਰ 11:17; ਯਹੇਸੂਆ 7:1; ਨਿਆਈਆਂ 2:12; 2 ਸਮੂਏਲ 6:7; 1 ਰਜਿਸ਼ਾਂ 15:30; 2 ਰਾਜਿਸ਼ਾਂ 13:3; ਅਜ਼ਰਾ 10:14; ਅੱਖੂਬ 9:13; ਜ਼ਬਰ 78:31; ਯਸਾਯਾਹ 5:25; ਗਿਰਸਿਯਾਹ 4:8;

ਹਿਜਰੀਏਲ 5: 13; ਹੋਸ਼ਿਆ 8: 5; ਮੀਕਾ 5: 15; ਨਹੂਮ 1: 6; ਅਫਸੀਆਂ 2: 2; ਜ਼ਕਰਯਾਹ 1: 2. <sup>9</sup>ਗਿਣਤੀ 16: 46; ਵਿਵਸਥਾਮਾਰ 9: 8; ਯਹੋਸ਼ੁਆ 22: 20; 1 ਸਮੂਈਲ 28: 18; 2 ਰਾਜਿਆਂ 22: 13; ਅੱਖੂਬ 42: 7; ਜ਼ਬੂਰ 21: 9; ਯਸਾਯਾਹ 51: 20; ਪਿਰਮਿਯਾਹ 7: 20; ਹਿਜਰੀਏਲ 13: 13–15; ਦਾਨੀਏਲ 9: 16; ਹੋਸ਼ਿਆ 13: 11; ਮੀਕਾ 5: 15; ਅਫਸੀਆਂ 1: 18; ਜ਼ਕਰਯਾਹ 7: 12. <sup>10</sup>ਮਰਬੁਸ 3: 5; ਯੂਹੰਨਾ 3: 36; ਰੋਮੀਆਂ 1: 18; 5: 9; ਅਫਸੀਆਂ 5: 6; ਇਬਰਾਨੀਆਂ 3: 11; ਪ੍ਰਕਾਸ਼ ਦੀ ਪੇਥੀ 14: 10; 15: 1; 16: 19; 19: 15.

<sup>11</sup>ਵਿਲੀਅਮ ਹੈਂਡ੍ਰਿਕਸਨ, ਐਕਸਪੋਜ਼ਿਸ਼ਨ ਆਫ਼ ਕੋਲੋਸੀਅੰਜ਼ ਐੱਡ ਫਿਲੇਮੇਨ, ਨਿਉ ਟੈਸਟਾਮੈਂਟ ਕਮੈਂਟਰੀ (ਗੈਂਡ ਰੈਪਿਡਸ, ਮਿਸ਼ਨਾਨ: ਬੇਕਰ ਬੁਕ ਹਾਊਸ, 1964), 147. <sup>12</sup>ਬਰੂਸ ਐਮ. ਮੈਸ਼ਗਰ, ਏਟੇ ਟੈਕਸਚੁਆਲ ਕਮੈਂਟਰੀ ਆਨ ਦ ਗ੍ਰੀਕ ਨਿਉ ਟੈਸਟਾਮੈਂਟ, ਜਿਲਦ 2ਜੀ (ਨਿਉ ਯਾਰਕ: ਯੂਨਾਈਟਡ ਬਾਈਬਲ ਸੋਸਾਇਟੀਜ਼, 1971), 625. <sup>13</sup>ਹਰਬਰਟ ਐਮ. ਕਾਰਸਨ, ਦ ਐਪੀਸਟਲਜ਼ ਆਫ਼ ਪੈਲ ਟੁ ਦ ਕੋਲੋਸੀਅੰਜ਼ ਐੱਡ ਫਿਲੇਮੇਨ: ਐਨ ਇੰਡੋਕਲਕਸਨ ਐੱਡ ਕਮੈਂਟਰੀ, ਦ ਟਿੰਡੇਲ ਨਿਉ ਟੈਸਟਾਮੈਂਟ ਕਮੈਂਟਰੀਜ਼ (ਗੈਂਡ ਰੈਪਿਡਸ, ਮਿਸ਼ਨਾਨ: ਵਿਲੀਅਮ ਬੀ. ਈਰਡਮੈਂਸ ਪਬਲੀਸ਼ਿੰਗ ਕੰ., 1960), 82. <sup>14</sup>ਯੂਹੰਨਾ 11: 9; 12: 35; ਰੋਮੀਆਂ 6: 4; 1 ਕੁਰਿੰਧੀਆਂ 7: 17; 2 ਕੁਰਿੰਧੀਆਂ 5: 7; ਗਲਾਤੀਆਂ 5: 16, 25; 6: 16; ਅਫਸੀਆਂ 2: 10; 4: 1; 5: 8, 15; ਫਿਲਿੰਪੀਆਂ 3: 17; ਕੁਲੋਸੀਆਂ 1: 10; 1 ਬੱਸਲੁਨੀਕੀਆਂ 2: 12; 4: 1; 1 ਯੂਹੰਨਾ 1: 7; 2: 6; 2 ਯੂਹੰਨਾ 4, 6; 3 ਯੂਹੰਨਾ 3, 4. <sup>15</sup>ਯੂਹੰਨਾ 8: 12; 11: 10; 12: 35; 1 ਕੁਰਿੰਧੀਆਂ 3: 3; 2 ਕੁਰਿੰਧੀਆਂ 4: 2; 10: 3; ਅਫਸੀਆਂ 2: 2; 4: 17; ਫਿਲਿੰਪੀਆਂ 3: 18; 1 ਯੂਹੰਨਾ 1: 6; 2: 11. <sup>16</sup>ਹੈਂਡ੍ਰਿਕਸਨ, 149. <sup>17</sup>NASB ਵਿਚ orgē ਦਾ ਅਨੁਵਾਦ ਛੇ ਵਾਰ “ਗੁੱਸਾ” ਅਤੇ ਤੀਹ ਵਾਰ “ਕ੍ਰੋਧ” ਹੋਇਆ ਹੈ। <sup>18</sup>ਮੱਤੀ 3: 7; ਲੁਕਾ 3: 7; 21: 23; ਰੋਮੀਆਂ 2: 5, 8; 3: 5; 5: 9; 9: 22; 12: 19; ਅਫਸੀਆਂ 2: 3; 5: 6; ਕੁਲੋਸੀਆਂ 3: 6; 1 ਬੱਸਲੁਨੀਕੀਆਂ 1: 10; 2: 16; 5: 9; ਪ੍ਰਕਾਸ਼ ਦੀ ਪੇਥੀ 6: 16, 17; 11: 18; 14: 10; 16: 19; 19: 15. <sup>19</sup>ਹੋਬਰਟ ਜੀ. ਬੇਚਰ ਅਤੇ ਯੂਜ਼ੀਨ ਏ. ਨਿਡਾ, ਏਟੇ ਟ੍ਰਾਂਸਲੇਟਰਜ਼ ਹੈਂਡ੍ਰਿਕ ਆਫ਼ ਪੈਲ ਜ਼ ਲੈਟਰਜ਼ ਟੁ ਦ ਕੋਲੋਸੀਅੰਜ਼ ਐੱਡ ਟੁ ਫਿਲੇਮੇਨ, ਹੈਲਪਸ ਛਾਰ ਟ੍ਰਾਂਸਲੇਟਰਜ਼ (ਨਿਉ ਯਾਰਕ: ਯੂਨਾਈਟਡ ਬਾਈਬਲ ਸੋਸਾਇਟੀਜ਼, 1977), 82. <sup>20</sup>ਮੱਤੀ 15: 19; ਮਰਬੁਸ 7: 22; ਕੁਲੋਸੀਆਂ 3: 8; 1 ਤਿਮੋਥਿਓਸ 6: 4; 2 ਤਿਮੋਥਿਓਸ 3: 2.

<sup>21</sup>ਡੇਵਿਡ ਐਮ. ਹੋਅ, ਕੋਲੋਸੀਅੰਜ਼, ਅਧਿਗਡਨ ਨਿਉ ਟੈਸਟਾਮੈਂਟ ਕਮੈਂਟਰੀਜ਼ (ਨੈਸ਼ਨਿਲ: ਅਧਿਗਡਨ ਪ੍ਰੈਸ, 2000), 126. <sup>22</sup>ਰੋਮੀਆਂ 13: 12–14; ਗਲਾਤੀਆਂ 3: 27; ਅਫਸੀਆਂ 4: 22, 24; 1 ਬੱਸਲੁਨੀਕੀਆਂ 5: 8. <sup>23</sup>ਐਡ਼ਾਰਡ ਸ਼ਵੇਜਰ, ਦ ਲੈਟਰ ਟੁ ਦ ਕੋਲੋਸੀਅੰਜ਼: ਏਕ ਕਮੈਂਟਰੀ, ਅਨੁ. ਐਂਡ੍ਰਿਊ ਚੈਸਟਰ (ਜ਼ਿਉਰਿਕ: ਬੇਨਜਾਈਗਰ ਵਰਲੈਗ, 1976; ਗੀਪ੍ਰਿਟ, ਮਿਨਿਆਪੁਲਿਸ: ਆਗਸਥਰਗ ਪਬਲੀਸ਼ਿੰਗ ਹਾਊਸ, 1982), 197. <sup>24</sup>ਰਸੂਲਾਂ ਦੇ ਕੰਮ 15: 1, 2; 1 ਕੁਰਿੰਧੀਆਂ 12: 12, 13, 20; ਗਲਾਤੀਆਂ 2: 11–14; 3: 26–28. <sup>25</sup>ਜ਼ਸੋਫਸ ਅਗੇਸਟ ਅਪਿਅਨ 2: 269; ਫਿਲੇ ਆਨ ਦ ਐਂਬੋਸੀ ਟੁ ਗਯਸ 10 ਵੀਂ ਵੇਖੋ। <sup>26</sup>ਹੋਰੋਡੇਤਸ ਹਿਸਟਰੀ 4. 64, 65, 75; ਹੈਂਡ੍ਰਿਕਸਨ, 154 ਵਿਚ ਦੁਹਰਾਇਆ ਗਿਆ। <sup>27</sup>ਪੀਟਰ ਟੀ. ਓ'ਬ੍ਰਾਇਨ, ਕੋਲੋਸੀਅੰਜ਼, ਫਿਲੇਮੇਨ, ਵਰਡ ਬਿਬਲੀਕਲ ਕਮੈਂਟਰੀ, ਜਿਲਦ 44 (ਵਾਕੋ, ਟੈਕਸਾਸ: ਵਰਡ ਬੁਕਸ, 1982), 193. <sup>31</sup>ਏ. ਟੀ. ਰੋਬਰਟਸਨ, ਪੈਲ ਐੱਡ ਦ ਇੰਟਲੈਕਚਾਲਜ਼: ਦ ਐਪੀਸਟਲ ਟੁ ਦ ਕੋਲੋਸੀਅੰਜ਼, ਸੋਧ ਅਤੇ ਸੰਪਾ. ਡਬਲਯੂ. ਸੀ. ਸਟ੍ਰਿਕਲੈਂਡ (ਨੈਸ਼ਨਿਲ: ਥੈਂਡ੍ਰਿਕ ਵਿਲੀਅਮ ਡੈਂਕਰ (ਸ਼ਿਕਾਗੋ: ਯੂਨੀਵਰਸਿਟੀ ਆਫ਼ ਸ਼ਿਕਾਗੋ ਪ੍ਰੈਸ, 2000), 861. <sup>29</sup>ਵੇਖੋ 1 ਕੁਰਿੰਧੀਆਂ 4: 21; 2 ਕੁਰਿੰਧੀਆਂ 10: 1; ਗਲਾਤੀਆਂ 5: 23; 6: 1; ਅਫਸੀਆਂ 4: 2; 2 ਤਿਮੋਥਿਓਸ 2: 25; ਤੀਤੁਸ 3: 2.

<sup>30</sup>ਬਾਉਰ, 612. <sup>32</sup>ਰਸੂਲਾਂ ਦੇ ਕੰਮ 18:14; 2 ਕੁਰਿੰਥੀਆਂ 11:1, 4, 19, 20; ਅਛਸੀਆਂ 4:2; 2 ਤਿਮੋਖਿਊਸ 4:3; ਇਬਰਾਨੀਆਂ 13:22. <sup>33</sup>ਵੇਖੋ ਰੋਮੀਆਂ 12:17-21; 2 ਕੁਰਿੰਥੀਆਂ 2:5-11; ਗਲਾਤੀਆਂ 6:1, 2; ਫਿਲੋਮੇਨ 17, 18. <sup>34</sup>ਰੋਮੀਆਂ 15:7, 8; ਅਛਸੀਆਂ 5:2, 25, 29. <sup>35</sup>ਰੋਮੀਆਂ 5:15, 18; 11:31; 1 ਕੁਰਿੰਥੀਆਂ 2:11. <sup>36</sup>ਬਾਉਰ, 6. <sup>37</sup>“ਨਵੇਂ ਨੇਮ ਵਿਚ ਜੇ phile੦ ਅਤੇ agapa੦ ਨੂੰ ਅੱਡ ਕਰਨਾ ਹੋਵੇ ਤਾਂ ਪਹਿਲਾਂ ਵਾਲਾ ਸਾਇਟ ਦੋਸਤਾਨਾ ਪਿਆਰ ਹੋਵੇਗਾ, ਪਰ ਦੋਹਾਂ ਨੂੰ ਇਕ ਢੂਜੇ ਦੀ ਥਾਂ ਵਰਤੇ ਜਾਣ ਵੱਲ ਦਾ ਝੁਕਾਅ ਵਧਦਾ ਹੋਇਆ ਜਾਪਦਾ ਹੈ” (ਜਿਸਸ ਹੋਪ ਮੈਲਟਨ ਐੱਡ ਜੌਰਜ ਮਿਲਿਗਨ, ਦ ਵੱਕੈਬਲਰੀ ਆਫ ਦ ਗ੍ਰੀਕ ਟੈਸਟਾਮੈਂਟ [ਗ੍ਰੈਡ ਰੈਪਿਡਸ, ਮਿਸ਼ਨਗਨ: ਵਿਲੀਅਮ ਬੀ. ਈਰਡਮੈਂਸ ਪਬਲੀਸ਼ਿੰਗ ਕੰ., 1930], 669-70)। <sup>38</sup>ਮੱਤੀ 26:28; ਮਰਕੁਸ 1:4; 3:29; ਲੂਕਾ 1:77; 3:3; 4:18; 24:47; ਰਸੂਲਾਂ ਦੇ ਕੰਮ 2:28; 5:31; 10:43; 13:38; 26:18; ਅਛਸੀਆਂ 1:7; ਕੁਲੱਸੀਆਂ 1:14; ਇਬਰਾਨੀਆਂ 9:22; 10:18. <sup>39</sup>ਡੇਵਿਡ ਐੱਲ. ਰੋਪਰ, ਦ ਲਾਈਫ਼ ਆਫ ਕ੍ਰਾਈਸਟ, 1: ਏ ਸਪਲੀਮੈਂਟਰੀ, ਟਰੁੱਬ ਛਾਰ ਟੁਡੇ ਕਮੈਂਟਰੀ (ਸਰਸੀ, ਆਰਕੈਂਸਾ: ਰਿਸੋਰਸ ਪਬਲੀਕੇਸ਼ਨ, 2003), 581. <sup>40</sup>ਮੱਤੀ 28:20; ਯੂਹੀਨਾ 12:50; 14:15, 21, 24; 15:10; 1 ਕੁਰਿੰਥੀਆਂ 14:37; 1 ਯੂਹੀਨਾ 2:3, 4; 3:22, 24; 5:2, 3.

<sup>41</sup>ਦ ਕੰਲੀਟ ਸ਼ਾਰਟ ਸਟੋਰੀਜ਼ ਆਫ ਨਵੈਨੀਏਲ ਹਾਅਥੋਰਨ (ਗਾਰਡਨ ਸਿਟੀ, ਨਿਊਯਾਰਕ: ਡਬਲਡੇ ਐੱਡ ਕੰ., 1959), 451 ਵਿਚ ਨਵੈਨੀਏਲ ਹਾਅਥੋਰਨ, ‘ਦ ਗ੍ਰੋਟ ਸਟੋਨ ਫ੍ਰੇਸ’।